

Sihxl girdAwri pbdk kmjtl, st Allmksr dw

ਮਾਸਿਕ ਖੱਤਰ

ਗੁਰਦੁਆਰਾ ਗਜ਼ਟ

mGr nwnkSwhl sthq 548
 Ak 11 ij l d 93
 nvbr 2016

ਸੰਪਾਦਕ ਦਿਲਜੀਤ ਸਿੰਘ 'ਬੇਦੀ'

ਸਹਾਇਤਾ
 ਦਫ਼ਾ ਸਵਿ 20/- ivdਫ਼ਾ ਸਵਿ 500/-
 I wel& 200/- (hvwel fwk)

Website : www.sgpc.net
 E-mail : gurdwaragazette@gmail.com
info@sgpc.net
 Phone: 0183-255 3956-60, Ext. 254



ਜ਼ਰੂਰੀ ਬੇਨਤੀ

stgqll dl shl q f mK-rKidAW Sihxl girdAwri pbdk kmjtl ny swihb st grlgw swihb j l dypwn ibrd srpl dl silB-silB 'st grlgw swihb Bvn', girdAwri st nmsr swihb (nzdK girdAwri Shld gji bibi dlp islg j l 'Shld') ivky krn dw &st w klg h[pwn ibrd srpl l Yky AwelAW stgqll ieQihl pwn srpl vl plpq kr skdIAW hn[sasmh stgqll dl syw ivc ibn'hyik ah st grlgw swihb j l dypwn ibrd srpl girdAwri st nmsr swihb ivkyil Awax dl ikpl qv krn[grt-pw dw drs, skqr, Sihxl girdAwri pbdk kmjtl, st Allmksr[

kjtr l wiebjtl kmjtl Aqy stw k l k shrk ivBig clifgVl dl icTI nll l. s. v. (l wieb)-68/10258 imql 20-6-67 rwhll srkurl l wiebjtIAW l el plwn h[

gd fn AwPsht pls, girdAwri nmsr swihb, st Allmksr qll Sihxl girdAwri pbdk kmjtl l el idl j l q islg iptr qy pbil Sr nyCpvn kyd&qr Sihxl girdAwri pbdk kmjtl, st Allmksr qll j wr l klg[

plql kurl 2/-rpey

ਲੇਖ ਸੂਚੀ

ਲੇਖ	ਪੰਨਾ
scKlf st hirmtr swihb,	
st Allmksr dl pivqr mrXwdw	4
ieiqhnsk idhwVy	5
grbwxl ivcw	7
spwckl	8
st grlnwnk dy j l dl srbpkl ivcwDw	
-pl ikrpwl islg bfwyr	11
'j pt j l swihb - iek ivcw	
-s. grbwj islg	16
grlnwnk dy j l dyrthwnl swQl Bwel mrdwnw j l	
-s. inrpwl islg j l w dlvw	27
st hirmtr swihb Adlr hel mlnkwurl qy	
icqrkurl dyieiqhnsk qQ	
-idl j l q islg 'bpl'	29
^brnw	35
Drm plwr srgmlAW	64
ihswb-ikqwb	69
English Section	
Historical Events	85
Sri Guru Tegh Bahadur Sahib Ji	
- S. Surjit Singh 'Gandhi'	87

- 4 dsbr isKw nypflq nihrldl rwj prw rll l ivc pjl wbl sbydynwAryl gwey ij s kwrn 15 isK igPqwr kr l eygey [(4-12-1960)
- 7 dsbr bwb bkw isK bhadr f anW dy700 swQIAW smq igPqwr kr il Aw igAw Aqybkl bxw kyidl l il j wieAw igAw [(7-12-1715)
- 8 dsbr sltrl isK l lg l whr ivKysQwpq klql gel [(8-12-1919)
- 11 dsbr Akwl l dl nybdl yheyhl wqW f mK-rKidAw 'dl ' dIAW nlqlAw dw KrVw iqAwr krn l el iek kmytI dw gTn klqw [iesykmytI nyieiqhsk mqy'Anklpr swihb dw mqw' dw KrVw iqAwr klqw [(11-12-1972)
- 12 dsbr (a) isKw ql brrl qrw hwr j wx 'qyAihmd Sw Abdwl l Awpxyvqn vwpv cl w igAw [kwl l ml pjl w dw gvrnr bixAw qy isK pjl w dyAsl l mwl k bx ge y [(12-12-1762)
- (A) 53 mhkw nyAlmkrsr ivKyeiek iekT krkygirdAwrw sDwr l ihr dw ivrD krn dw Pbl w klqw [(12-12-1920)



ਪਾਠਕਾਂ ਦੇ ਧਿਆਣ ਯੋਗ

Awp j l dw hrn ipAwrw mwik prcw 'girdAwrw gzt' inrbr Awp dl syw ivc Bj j Aw j w irhw h [vDIAW kngz qy rtdwr Cpwl kwrn ies 'qy kw&l Krc Awalbw h [ieh sB Awp j l vl l Bj l j wx vw l XQw-Skiq mwieAw nwl hl sBv h [ij nW pwTk vlrW dl swl wnw shwieqw (mwieAw) smwpq hockl h [anW f sinmr bnql hYik shwieqw Bj x/j mW krwax dl Kcl krn [

*shwieqw blk frwPt j W mnlAwrfr rwhll ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ dy pqy 'pr Bj l j w skdl h [ies ql iel wv d&qv ivKyKzwncl AqysR drbwv swihb dy gurmig il tryr hwals 'qy nkd vl j mW krwvcl j w skdl h [

-ਸੰਪਾਦਕ

grbuxl ivcwr:

ਮੰਘਿਰਿ ਮਾਹਿ ਸੋਹੰਦੀਆ...

mGir mah shhIAw hir ipr sllg bTVIAwh]
 iqn kl sBw ikAw gxl ij suhib myl VIAwh]
 qnu mnu mail Aw run isau sllg suD shj VIAwh]
 suD j nu qy buhri sy rhin ieky VIAwh]
 iqn dKu n kbhU aqrY sy j m kY vis pVIAwh]
 ij nl rnvAw pBw AwpXu sy idsin inq KVIAwh]
 rqn j vYr l ul hir kT iqn j VIAwh]
 nank bICy DIV iqn pB srxl dir pVIAwh]
 mGir pBw AwrDxu bhIV n j nmVIAwh]10]

(psh 135)

mGr (dyTfY-imT) mhnYivc ah j lv-iesqriAWshxIAwI gdlAWhn, j ohri-pql
 dynwl bTIAW hmlIAW hn [ij nW f mwl k-pBUnyAwpXynwl iml w il Aw, anW dl SBw ibAwr
 nhInhoskdl [sqstly shj IAW dl stlyq ivc pBldynwl (icq j v ky) anW dw qn, mn sdw
 iKiVAw rihlw h [

pr ij hVIAW j lv-iesqriAW sqstlyIAW (dl stlyq) qn vWIAW rihmlIAW hn, ah
 iekl IAW (CtV) hl rihmlIAW hn, ij vY svYheyiqI W dw bttw pLI ivc inKsmw rihlw h [
 iekl l inKsmI izml f vK kykumwidk kel vYr Aw kyGr l bYhn qy anW dw (ivkwrW qn
 apij Aw) dK kdyl ihlw nhIn, ah j mW dyv's pelAW rihmlIAW hn [

ij nW j lv-iesqriAW nypql-prmWqmw dw suQ mwixAw hY, ah (ivkwrW dyhI yvl)
 sdw scq idsdlAW hn (ivkwr anW aqycd nhIn kr skdy ikatK) prmWqmw dygix anW dy
 ihrdyivc pbyrihlyhn, ij vYhlry j vYhr qyl wl W dw hwr gl ivc pwieAw hmlw h [

grlj l anW sqstlyIAW dycrnW dl DW mlydyhn, j opBldydr 'qypeyrihlyhn, j opBU
 dl Srn ivc rihlyhn [mGr ivc prmWqmw dw ismrn kliqAW mW j nm-mrn dw gyv nhIn
 vwpdrw]10]



sphidkl... 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 41ਵੇਂ ਪ੍ਰਧਾਨ ਬਣੇ ਸਿੱਖ ਚਿੰਤਕ ਪ੍ਰੋਫੈਸਰ ਕਿਰਪਾਲ ਸਿੰਘ ਬਡੰਗਰ

Sihxl girdAww phdk kmtl dl Agvvel dw ieiqhwis ies g-l dw suKI hYik ies sstQw nyhr AKI, ib^m qyskt vwl l siQql ivc kth dIAW iecvll dl kyl qrzmmnl hl nhll klql, sgn Xwdgurl Agvvel dykykth dl cvll kl ll l el l kqthirk Flg nwl l VvelAwwl l VIAW qybnzlr ij -qVvl ptpq klqlAwhn[ies sstQw nllbwbw KVK isG, mustr qwrw isG, sth chx isG, j Qdwr j gdy isG ql vll, j Qdwr grcrn isG thVw, blbl j glr kth, j Qdwr Avqwr isG vrgydw-AWj qyisdki S^sIAqW dl syw ptpq rhl hY ij nwl nyis-K gth nllvIAW isKrw pthun krn l el pth qndhl nwl syw klql[iesyprthw ivc pth ikrpwl isG bflwr dw nwl Av j vdw h[pth bflwr nyiek sDwrn ikraq pirvwr ivclawT kysvT-sDnw nwl acrl ividAw ptpq klql AqyAwpxyisrV, isdk, iemvndwr, imhnq qydw-idstl nwl inrthw pth kwrj ll l el ivcridAw qlj l vwr Sihxl kmtl dypDwngl pd 'qysdbQ hx dw mwx huwl klql[pth ikrpwl isG bflwr pihl yAij hypDwn hn j opPth vrgl acrl pdvl 'qyrhyAqyividAwwQIAW dy j lvn-drSn dIAW gwl l WnKl k l el anw nllvabh qy j gq nwl pthc qrwatblyrh[Aij hwbdk cir-qr vwl yivAkql j dl rwj nlql ivc pth krdyhn qW Awpxyiswabh dlrG-idstl krkyies rqbly el siqkwrj vlyhn[iejl anw dl Sihxl kmtl pDwn vj ll inXkql, is-K stwr Aqyies nwl j vIAW h el AwwsstQw vll qvrqwrAW l el l Bkwr l is-D hxl sBwv h[Sihxl girdAww phdk kmtl ies vj ykyl is-KW dyDwrnk msil AW qlk hl slmq nhll sgn ieh ivSv ivc vsdl smacl kth dl nllvllw j mwg h[ies sstQw ny is-iKAw, Kj kwr, AiDAwpn qy ieiqhwskwr dy Kqr ivc vl Sndwr pVW pvelAww hn[pth ikrpwl isG bflwr vrgyivdwn, icthk, isAwwl drSn qth vthP, invkl IAW l Ihw pthax dl ie-Cw r-Kx vwl yAqyPvvl krmXgq dw pth rSn kr cky qzrbkwr ivAkql l el nvll idsh-idAw nllj nm dxw kdrql h[

mww-ippw dypirvwrk Dwrnk mth nys. bflwr nllkrpwl v idAw v dw-AWj, iml xswr vwl yswryg id-qyhn[bl.Ah. Kw sw skll dl mFl l pVthel, igAwwl, bl.ey

qyiPr mihlirw kwl j qdAth.ey ielgil S dorn ividAwruQl srgmIAW ivc ih-su I WdAW ah ividAwruQl I lfr vj uauBrj ah idn-rwq suhq pVtlyrhyaqysmij k bruelAW ivrD klqIkurl qrlkynul Awruz aUwalbyrhj anWpbil k hl Q, imalspl kmjtI qy BuSu ivBwg ivc vl klh klqw ah hwier sklfri skll I pkyivKyI Kcrur inXkq hey Aqymuq gj rl kwl j sll PqihgVhsuib ivc pVtlyrhyaqysmij rwi nlqk ivSuI qu hx sdkw Akul I dl idhwq pitAW u dyj nrl sk-qr bxy Ahrij IsI mrcy smj v-fyj Qy dl Agvuel ivc anWj j HXwru vl klql mT girdAwrydymrcy kplI mrcy Drm XuD mrcy smjI hu smj j j Hivc bll rhj pB bflur Awpxl sKmqw, sihj qu sdkw isrmr kdiwr AwgIAW ivc Suml hn

anWny1980 qd smuxw hl kyqdAth.AI .ey dl cx I VI brnwl u srkur dorn ah Akul I dl dyAwrgwielizlj sktrl rhj pD dl iekj itqu qycVtI kl u I el anW AWr hmSll KSI Brpt cuE irhw hl 1996 ivc Slnxl girdAwru pBdk kmjtI dymbr numzd hey asurllkwrj SI I sdkw budi srkur nyE.AS.fl. du ivSj Ahdu id-qu qy hx ah AwpxyswallsbuA, isdk idl I qydt AWsI sdkw kh dl srbauc sStQu Slnxl kmjtI dypDingl pd nwl siqkurygeyhn pB ikrpwl isG bflur AwpxIAW bhmtl IAW syvW AqySlnxl Akul I dl dyv&idur j rnl hx krkyqlsrI vur Slnxl girdAwru pBdk kmjtI dl pDingl dysiqwruq pd qyibrj mwn heyhn ah nvbr 2001 ivc pihl I vur Slnxl kmjtI dypDin bxy iPr 2002 ivc pDingl sBul x aprlj j il uel 2003 qlk ies Ahdy'qyrhyaqyhx 5 nvbr 2016 nllm/ ies pd 'qysrb-slnql nwl sStBq heyhn

pDk, gr-pDk, isAwsl, gr-isAwsl, suhqk, vpurk, ividAk, smij k, siBAwark AqygrUgr nwl ipAw r-Kx vwl yAnkll ivAkqIAW, vrgWqysStQuvWnyan dl inXkql 'qyv-fl KSI du iezhur klqw hl smicur p-qrW ivc anW dl S^sIAq, kurgzurI, kurj -ivDI AqyidStlkx buryBrpt crcw hl ieh crcw pB bflur dl j rKz S^sIAq dl hllhl qrzminl krdr hl dl II nwl mh I k vwl I anW dl imTbd VI S^sIAq nyivrDIAW nllvl Awpxybxw I k dl Xgqu du pDrSn klqw hl

anWny5 nvbr 2016 nllqj I vur pDingl pd sBul x smjpihl yhl Awrfr ivc Slnxl kmjtI dydPqrW, skll W-kwl j W AqysStQu nwl sbDq hr AdwirAW ivc anW dl qsvlr nwl I gwax du Awds klqw hl ieh anW dl ivAkqlvud mkq sc du pgtwv mllhAw j u skdu hl anW nyisK sStQu dypBdkl Flcynllcsq-drcsq bxwax dl gl vl Awkl hl anWvl isK msil AWdysrl lkrn I el smicIAwisK j QpDIAW dysihXg nwl

cl x dw pgtivv vl pD nllkxyvl I Ykyj wx dw slkq hl

AsllsmJdyhW ik ah ivvud-rihq v-fycir-qr vvl yivAkql hn AqyanW dl
cx Slnxl kmjtl dyibb nllvDrypKwSmwn krn l el shwel is-D hēgl [Biv-K ivc sunW
Aij hl Xj nwbW dl Ams krnl cwhldl hl ij hVl Slnxl kmjtl Aqyis-KW dyih-qW l el
Dwrimk idStl qliek swwiQk pL dw kth kr skdl hw [anW nyivSv Br dyis-KW dl
ies mhwn sBQw dypbD nllhvllidStl dyx, is-Kl pKw-r-pBw dybd -bwl ydl ivalqbbW
krn, ml wzml l el tfrnly kul j Aqykthllqrl is-K msil AW dymdyh-Q ivc l k dl gl
vl klql hl [anW v-l lid-qygeyieh slkq qyAwds ies g-l dl pStl kr dyhn ik Awax
vvl ysmW ivc Slnxl kmjtl dl kurj -ivDl ivc pirvrqn qysDw dIAW sBwvnnvW hn [
inschl nvlplVW nllDrm nwl j vl rKx l el Aqyie-Cw vrqwirAW dw Akwdimk j vwb
isrj x l el pl ikrpwl isG bflgr ij hypbD isK ivdvwn dl Agvvel qykurj Xj nW
swwiQk is-typtsqq krgl [

-ਦਿਲਜੀਤ ਸਿੰਘ 'ਬੇਦੀ'

grdAwrw pbDkW dy iDAwn ihq

ਗੁਰੂ-ਘਰਾਂ ਵਿੱਚ ਅੱਗ ਬੁਝਾਉ ਜੰਤਰ ਤੇ ਸੀ.ਸੀ.ਟੀ.ਵੀ. ਕੈਮਰੇ
ਲਗਾਏ ਜਾਣ ਅਤੇ ਪ੍ਰਵਿਰੇਦਾਰੀ ਲਾਜ਼ਮੀ ਕੀਤੀ ਜਾਵੇ

ibj l l dysrkt Swrt hx kwrn Ag l gx nwl sl grlgD swihb j l dypwv
srp Agn-Bjt ho j wx dIAW ^brW bhq hl dKdwel, icpwj nk qy ihrdyDk hn [
mrXwdw Answr sl grlgD swihb j l dl syw-sBw qyAdb-siqkwr bhwl rKx l el
smicyisK Bwelwryf scq rihxw cwhldw hl [Aij hl kēl mpBwgl Gtnw nW vwpry ies
l el grdAwrw swihb dyApr AqysK-Awsn AsQwn ivc D&, l wltW, pKyAqyibj l l
dIAW sj wvtl l VIAW adn qk hl j gwelAW j wx, j d qk kēl ingrn hwzr hw [
grdAwrw swihb dyikvW bpl krn smjD&/Agrbql Aqyibj l l dw mṛ-sivc Awid bpl
kr dxy cwhldy hn [grdAwrw swihb dy Apr Aqy sK-Awsn AsQwn dl ibj l l dl
smicl iPitg qsl lbKS klql j wv [izAwdw grml Aqyqz hvvW Awid cl x smjAksr
hl qwrW Swrt hoj WdIAW hn, ies l el grt-GrW dypbDk, gDl isG Aqysywdwr sl grlg
D swihb j l dyAdb-siqkwr f Xklnl bxwax l el hmS W scq hokypihrpwr l wzml
bxwax [hr grt-Gr ivc Ag bwwalj lgr l gwax dw ivSs pbD klqw j wv [ingrn l
l el grt-GrW ivc sl.sl.tl.vl. kthryvl l gwej wx [

sk'qr,

Slnxl grdAwrw pbDk kmjtl, sl Allkrs [

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਰਬਪੱਖੀ ਵਿਚਾਰਧਾਰਾ

-ਪ੍ਰੋ. ਕਿਰਪਾਲ ਸਿੰਘ ਬਡੌਗਰ*

ies ipQvI 'qyj dNvI Dm Aqysmij k Fllcyivc igrwt Avel hY adNhl ieQyiksy
nw ikxyqrWienkl wB Awatbyrhyhn[ij hYvI pirvrqn ipQvI 'qyhWlyrhyhn ieh ikxyiek
pK qllAqyslmq Kqr ivc hl heyhn[ikxyplr pZbr nysmicl mnikqw qyj lvn dyswrypKW
f AmpxyGryivc nhllil Alldw[sll grUnwink dy j l hl iek Aij hymhwn kllqkwrI DwrImk
AwglSn ij nWdl ivcwrDwrw smj, sQwn AqyivSyvsqldypK qllbhq ivSwI qyivSv-ivAwpI
Gryvwl l sl[sll grUnwink dy j l nyswrymnikWf iek mklhl & l s&w idqw, ij s dw adS mnik
dl sptn kwieAw kl p krnw Aqysrbpkl ienkl wB il Awaxw sl[smj dyswDnWf iDAwn
ivc rKdyheyvKleyqWanWnybhq dtr-dtr qk j w kyAwpxl ivcwrDwrw dw ptcwr klqw[anW
dl ivcwrDwrw iehI SkqISwl l sl ik ieh inrkr ivkwsSII qysGrSSII rhl h[smj qy
sQwn krkyiksyvl hr grU plr pZbr dw ieighws iehw ivSwI AqysGrSptn nhllh[Bwel
girdws j l j dNgrlj l dymhwn kurj Wdw vrxn krDyhn qWah Tik il Kdyhn:

bwb dKY iDAwn Dir j l qI siB ipQvI idis Avel[

bWj grU gbrw hY hY hY krDI skl l kwel[

bWy Bk bxieAw adisl kl rliq cluel[

ciVAw sDix Driq l kwel[

(vr 1:24)

sll grUnwink dy j l dw j nm ipqw sll kil Awx clh Aqymqw iqpwq j l dyGr rwie
Bie dl qI vll (pwksqn) ivKyhieAw[anW nyj gq dyaDwr vwsqyiek ivSv-ivAwpI qy
kllqkwrI nvlI ivcwrDwrw idqI[ies ivcwrDwrw dl binAwd ikrq krnw, num j pxw qyvll
Ckxw dyiqh nkiqAW vwl ysnihrl isDlq 'qyAwDwirq h[Anj pkrw dl swDnw, BkW Aqy
isDlqk vwd-ivvwd nyDrm dl gDI iehI gWl dwr kr idqI sl ik swDwrn mnik l el Dm f
smJxw AsBv hoigAw sl[iek swDwrn ivAkqI l el Dm isrP krmkWF qk hl slmq hoky
rih igAw sl[smij k qf 'qyihllsqwn dy l k j wq-pwq, at-nlc AqyBd-Bwv dyivcwrW
ivc gbsyheysn[swrysmij ivc pwkllfI qydbI l kWdw b -bw w sl[sll grUnwink dy j l ny
Awp Ampxl bwxI ivc vl as vj ydyhwI wq dw vrxn klqw h[anW nydisAw hYik kwzI,
bllhmX qyj gl iqlyvrg smij 'qyhwl sn Aqyl klf Brm-j wI ivc Psw kyl it-Ksit kr rhy
sn[ies dynwl hl huikm Sjl vl l k ihqWdw iKAwI rKx dl bj weyzI m AqyqSdd kr rhl
sl:

*pDm, SlnxI girdAarw pbdk kmjI, sll Almkjsr[

- kudi klu bol ml u kule] blhmXu nvl j IAu Gie]
j gl j giq n j xyl ADu] qlny Ej vly ku bDu]

(pbr 662)

- kil kuql ruy kusiel Drmu pK kir afirAv]
klu Amvs scu cllnu disl nhl kh ciVAu]

(pbr 145)

Aij hl siQql ivc sl grUnnk dy j l vrgl mhwn S^sIAq dw pgt hox ipQvl auqy
stj dypkws hox smwn h[sl grUnnk dy j l nyij hl ivSwl qw, fBwel qy dl r l nvl
mnKqw f sc Drm dw igAwn krwieAw hylas qlinrkwr nvl anW dl ABdqw dw pK pbrwx
iml dw h[ah mh-mwieAw qlinrl p inrkwr dw rpb hokyj gq ivc ivcryhn:

Anp nruexu kl u Dair j g mih prvirXa]
inrkur Ankur j iq j g mfil kirXa]

(pbr 1395)

sl grUnnk dy j l dw slls ikSyKws iKqdyI kWI el nhllsgl srb mnKqw f anW
nysuhmxyriKAw h[anW nyAiDAwqm qliel vvw smwij k, ruy nql, AwriQkqw, pKrqI
Awidk hr bhq swrypKW qlvl nvlNsd idql h[as vl ydysmwj AqyDrm ivc ivKuvyqy
iPrkupBql dw zr sl[mnk j wql ivcl mnKqw dw AB Al p hoigAw sl[grUj l nyaucl
Avwz ivc ieh Al wn klqw:

nu ko ihMU nu ko msl mun[

anW nyprmwqmw dyvKry-vKrysrpbw qyskl p dytwkry'qyiekoAkwl prK qyj hl
rihq inrkwr prmwqmw dl htd dw igAwn idqw[vK-vK pj w-AsQwnW f mhqv dx dl QW
swryj gq f prmwqmw dl kTVI ikhw:

sB mih j iq j iq h[sie]
iqs kl canix sB mih canxu hie]

(pbr 663)

prmwqmw dl ptpql l el grUj l nypih l vwr Sbd- grUdw isDwq idqw h[grmiq
Aniswr Sbd dl Agvvel qysuDrw nvl hl srq prmwqmw dymfl qk phlt skdl h[isDW
nvl gSt kridAWgrUj l nySbd f grUikhw h[

pvn ArBu siqgr miq vl w]
sbdugrU sriq Din cl w]

(pbr 943)

prmwqmw dysbD ivc grUj l nyAvqwrvwd, mtrql pj w qykrmkWf dw Klf n klqw h[
anW nyprmwqmw f srb-ivAwpl mlhAw hlyqyPrmwieAw hlyk as dl pj w mn ivc hl hoskdl
h[bwhrl suDrw nvl nhll

qrl mriq eku bhqu rpb]
iksu pj cVvau dpu Dpb]

(pbr 1168)

Burql smwj as vl ycur vrxW ivc vllfAw hieAw sl[vrx vllf krkyhl l kW ivc
alt-nlc AqyClt-Cwq dl Buvnw BrI hel sl[blhmX qyKqrl Awpxy-Awp f aac j wql dyAqy
pivqr smJdysn[SdrW f nlvWvrg AqyAClt smiJAw j Wdw sl[anW f rbl igAwn dyXg

nhllsl smiJAw j Wdwl[grlj l nydisAw ik sBnWj lvWdl Et qyAwsrw iekoprnuqmw hY

PkV j wqI PkVu nuaj

sBnW j lAw ieku Craj

(plnr 83)

grlj l nymnikqw f mkql dw srl Aqysk w rwh disAw[j pj l swihb dl pihl l
patl ivc anW smth pbl q krmkWFw f rd krkyhkm/rzw ivc rihldAw, igksqI j lvn
ij alldAw Sbd-sriq dAwru j lvn-mkiq hokysicAwru bxn dw stS idqw:

ikv sicAwru helAY ikv kWY qTY pui]

hkim rjuel cl xw nmk il iKAw nuil]

(plnr 1)

Awqimk ivkus dysPr ivc anW nymnikI igAwn mhqvhlx gl W dyqly dweryivcl
kFx l el pkrql dl ivSwl qw vl iDAwn idwieAw[Aj dnIAW dyvigAwnl pkrql dl
Anlkqw f j wxn l el qykdrq dyBd l Bx l el pbl vwh l w rhyhn[st grlnwnk dy j l ny
pjl sdIAW pihl w hl l KW puqwl W, AwkusW Aqy bAY st j W, clW qymfI w bwyj wxkwl dy
idql sl:

- puqwl w puqwl l K Augsu Augrs]

(plnr 5)

- kpy iell cl st kpy kpy mifI ds]

(plnr 7)

grlj l nyAKql nlc j wq ikrql vrg dyl kwnwl hmdrdl qysW kwiem klql[anW
nyml k BwgodypVAWdl QW Buel l w odl kDrydl rdl f aqmw smiJAw sl[nlc smJl j Wdl
j wqI nwl sbldq Buel mrdwny f Awpxw pkw swQl 'Buel' bxw il Aw sl[grlj l nyj wq dl QW
j q f mwnqw qymhwnqw pblwn klql qyPrmwieAw:

- nlcw Amlir nlc j wq nlcI hl Alq nlcj

nanku iqn kY slg suiQ vifAw isau iKAw rls]

(plnr 15)

- j wxhu j eq n pChuj wqI AugY j wq n hy]

(plnr 349)

as vl yswryplr pbl q DrmW f mthx vwl yl kW ivc Pkt krmkWF AqydKwvw
CwieAw hieAw sl AqyAnk krlqIAW qygl q ivSwis pblw hockysn[grlj l nysB krlqIAW
dw Klfn zrdwr SbdW ivc kridAW PrmwieAw hY

- pWfy AIsu blm blcruj

nmy sic nmo pVau nmy cj u Ancruj

(plnr 355)

- mrxu ml w mrxu] Bl krqwrhu frxu]] rhua]

qu qu ml w qu qu kuj l j wxih nmu Kduel]

(plnr 24)

- j gu n iKdu j gu n fify j gu n Bsm cVuelAY].....

Ajn mwh inrj in rhIAY j g j giq iev puelAY]

(plnr 730)

anW nyqlrQ Xwqrw, vrg, j nyal ipqr-pj w qysruD Awid rsmW rwhnl kW dl l it

krn l el klqj vx vvl ypuKlf Avrflbr f rd klqw:

- dieAvr kph slhku slh j qu glfl squ vtq
eh j npl j IA kv hel q pify Gqj

(pbr 471)

- j y mhuku Gru mhY Gru mih ipqrl dje]
Agf vsqu is\wxIAY ipqrl cr krje]
vFIAih hQ dl vl ky msPl eh krje]
nunk Agf so iml Y ij Kty Gul y dje]

(pbr 472)

AvriQk pK qnlvl as vl ydw smuj fivvl-fd sl[ies dw vfv kwrn avc SjkIAY qy
hukmvl vl klql j vdl l it -Ksit sl[l kwl ivo klh krn dl Bivnw dl Axhtd sl[grlj l ny
l kwdl l it -Ksit dl inkpI klql Aqykrq krn qyvlf Ckx dl pfnw idql hY

- ruj y slh mkdm kqj] j nie j gniein@bly sqj]
cokr nhdu pniein@Guaq] rqu ipqu kiqho cit j whj]

(pbr 1288)

- gruplru sduey mlyx j nie] qu kY mlI n l glAY pnie]
Gul Knie ikCu hQhu dje] nunk ruhu pCaxih sje]

(pbr 1245)

anWnyAwpxyiel wkyivc hl pkr nhln klqw sgl dtr-dtr dydsw dw Brnx kr kysc
dw sldS sxvieAvr[pihl l adwsl ivo ah Fwkiv, Avsum qk gejl dl l adwsl ivo ah l kw
qk phlt ky vups Awejl qlj l adwsl anW pCml ml kw dl klql[ies dtrn ah phvI
iel wikAW ivo iqbg qk gejl cQl adwsl ivo ah mkw mdlnw, bgdwd, kubl Avid sQwnW'qy
gejl AwpxIAY adwslIAY dtrn anWnyAwpxy-Awpxyiel wkydypflqW, kwziAW, j glIAY, nWQW,
vl IAW, plr-PklrWnwI ivo vr gStIAY kr kyrb dl srb ivAwpkqW qysWJl vvl qv dw isDlWq
spSt klqw[grlj l mnkI AiDkrWdybhq vfyAl brdr sn[slbur dyieiqhws ivo Aij hl
Bivnw pihl l vvr sl grlnwink dy j l dl bwxl ivo hl dKx f iml dl hl[bwr dyhml yvl y
anWnyejnubid ivo l kwl'qybhq zil m hlyvYKj[grlj l nyienW dw s^q ivrD klqw[anWny
bwr dl Pq f 'pwp kl j M' ikhw sl:

pwp kl j M. l Y kubl hu DnieAv j rl mlyv dnu vy l vl q]
srnu Drnu die Cip Kl ey klWu iPrY prDnu vy l vl q]

(pbr 722)

as smj ivo iesqrl j wql dw kel mhqv nhln smiJAW j vdw sl[smwj k Aqy
ruj nliq AwglAW qhuel wv Drm dyKqr ivo vl iesqrl f bwr dl dw drj w pfpq nhlnsl[
grlj l nyiesqrl dyhk ivo Aviz atw el qyas f mllw kihx dl inkpI klql:

so ikau mllw AvKIAY ij qu j hih ruj un]

(pbr 473)

‘ਜਪੁ’ ਜੀ ਸੁਵਿਥ - ਇਕ ਵਿਚਾਰ

-ਸ. ਗੁਰਬਾਜ ਸਿੰਘ

'j pṭ sṛ grlgṇṇ swihb ivc mīFl w isrl jk hYAgypvvn pṭhw 1 aṃpr sBwīemmn h[sṛ grlgṇṇ swihb ivc Sūml isrl jk w ivc 'j pṭ dl pDwṇqṇ hYikakṭik ies isrl jk hYṭ drj bṇxl f sṇrl grbṇxl dṇ sṇr mīṭhAw igAw h[ies dyhrmn-ipAwryhṇ dṇ Akṭwzṇ ies gl ṇl wīeAw j w skdṇ hYik hr grisK ies bṇxl f inqṇm dṇ ihṇw hṇ kṇrn rṇzṇw ies f pVṇṇ hYAgṇ inqṇm ivc Sūml bṇxlAW ivcṇṇ ieh isrmṇr bṇxl h[

" < siq nṇmukrṇqṇ pṛKuinrBauinrvYṇAkṇl mṭriq Aj ṭhl sBṆgr pṭswid" qṇṇbṇAd Aqṇ 'Awid scuj igwid scuhYBl scunṇnk hṇl Bl scṭ vṇl IAW pṭkqIAW qṇṇpihl W ies rṭṭ ivc il iKAw iml dṇ hY[j pṭ] Bṇw 'j pṭ Sbd dyAgṇvṇl dṇfṭfIAW I gṇelAW gelAW hn AqṇipCyvṇl[ienW fṭfIAW qṇṇBṇw hYivSṇm[sṇrl grbṇxl ivc ivSṇm dṇfṭfIAW nṇl Awṇṭṇ h[dṇfṭfIAW dyivSṇm qṇṇbṇAd Agṇl pṭkqI Awṇṭṇ hoj ṇdl h[dṇpṭkqIAW ivcṇṇ w ivSṇm (j) ieh bD kṇwṇṇ hYik dṇṇpṭkqIAW Al g-Al g hn, pṛ Awps ivc sṭṇṇDq hn['j pṭ qṇṇpihl W Aqṇ bṇAd vṇl w ivSṇm ieh bD kṇwṇṇ hYik 'j pṭ mṭṭṇl wcrx nṇl ṇvKṇw vṇl hYAgṇsṭṇṇDq vṇl vKṇw ies krkyikakṭik ivSṇm AwīeAw hYAgṇsṭṇṇDq ies krkyikakṭik ieh bṇxl dṇ isrl jk h[sṛ grlgṇṇ swihb ivc ij Qṇvṇwṇrg Awṇṭṇ hṇṇṇ hYj W nṇvṇṇ bṇxl dṇ isrl jk idqṇ j ṇdl hYṇDṇ Awṇṭṇ ivc mṭṭṇl wcrx pṭṇr rṭṭ ivc j W ArD rṭṭ ivc Aṇṇkq kṇqṇ igAw hYBṇwṇl 'j pṭ bṇxl dy Awṇṭṇ ivc < qṇṇgr pṭswid qk pBṆasqqṇ dyṇrṭṭ ivc mṭṭṇl wcrx Aṇṇkq h[

'j pṭ dṇ ArQ j pxṇ h[nṇnk gṇvIAṇgṇl inDṇwṇl (j pṇ patṇl 5) Aṇṇr gṇw dyKzṇwṇ Akṇl pṛK f j px dṇ sṭṇṇ iml dṇ h['j pṭ bṇxl ivc hl patṇl 3 ivc 'j pṭ l el 'gṇwṇ, patṇl 5 'gṇvIAṇ Aqṇpatṇl 27 ivc 'gṇwih', 'gṇvṇ' Awid Sbd vrqṇgeyhn[pBṆdl aṇsqṇ krṇ dṇ sB qṇṇaṇqṇ smW Aṇṇkq vṇl w (rṇqṇl dṇ Aṇṇqṇ pihr Bṇw cDṇ pihr) disAw igAw h[ies smṇl sṇrql vDṇyiekṇgr hṇṇṇ hY ij hṇ ik 'j pṭ bṇxl ivc hl sṭkṇ h[

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥ (ਪੰਨਾ ੨)

rbl is&q krṇ dṇ mṇrQ mṇk f sicAwṇ mṇk bṇwṇw h[ij vṇl-ij vṇl mṇk Akṇl pṛK dl aṇsqṇ krṇw hYṇs dymn Aṇṇr aṇrl hṇl kṇw dl pṇl ṭṭṇdl j ṇdl hYAgṇṇ sicAwṇ pdṇl vṇl vDṇ j ṇdl hYAgṇṇ f Akṇl pṛK dyhṇkṇ dl smJ pṇdl h[

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥

ਕੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (ਪੰਨਾ ੧)

pBṆ-aṇsqṇ krṇl aṇ vṇl yqk ADṇl hYj dṇṇk aṇ f siṇAw nṇ j wṇvBṇw j aṇcṇirAw j w irhṇ hYṇs f kṇṇṇ dṇAwṇ iekṇgrṇ nṇl sṇn f ieh bṇxl 'siṇAT dIAWcṇr patṇlIAW (8 qṇṇ

11) ivc pBgt krdl h[pBt-asqq srxn vwl yf kwl vl frw nhll skdw[mltw bd x vwl w vl vnhgrldl is&q-sl wh ivc j w kyctbybcn bd x l g j vdw h[as f SwsqrW, ismrqIAW Aqy vpw dl smJ pYj vdl h[swDk f j omwx Aqysiqkwr ividAw pVth nwl iml dw hYaisysiqkwr dl pBpqI srxn nwl hoj vdl h[as dl, bAhty gkxW qk phlt bx j vdl h[AigAarqw ivc fubAW f igAarw dw rsqw iml j vdw h[srxn dl AvsQw rKx vwl AW ivc sdw ivgws (iKVwa) bixAw rihltw h[dIKW, pwpW dw nws hoj vdw h[ieh swDk dl Aw^rI mltI nhll, bl ik l thyplyf dw iek pVwA h[Agl l AvsQw mnn dl h[j okw j ipAw, sixAw, as qhtj lvn j laix dl sp l Yl k w mnn AKvwalbw h[mnn nwl Akwl prK pBtI pBtI pBw hoj vdw h[

- ਗਾਵੀਐ ਸੁਣੀਐ ਮਨਿ ਰਖੀਐ ਭਾਉ॥ (ਪੰਨਾ ੨)

- ਸੁਣਿਆ ਮੰਨਿਆ ਮਨਿ ਕੀਤਾ ਭਾਉ॥ (ਪੰਨਾ ੪)

mnn l el 'j pBt bwxl AhtI r mltw mltw mltwAw Awid Sbd f vriqAw igAw h[ies AvsQw f sR grltnnk dy j l ny12vlln pabI qh 15vlln pabI qk ibAwn klqw h[ieh Aij hl Awqimk AvsQw h[ij s f kiQAw nhll j w skdw[j kr kael kQn dl kiSS krdw vl hYqW as f bWAd ivc pCqrvw hl hltw hYBwv ies Awqimk AvsQw f bd W rwhlln pBgtwieAw nhll j w skdw[ies AvsQw dyDwrnl mKs-dAwr Bwv j lvn-l kS f hwsI kr l vdyhn AqyAwp vl qrdyhn Aqyhrnw f vl qwrdyhn[swDk ienW pVwW ivcl gzer ky 'pBt' bx j vdyhn Aqy Akwl prK dl nZR ivc pBwv hoj vdyhn[aarW f hl ies bwxl ivc 'pBt' prvwx' ikhw igAw h[pBt j nW f ieh swl pBt vdl hYik vK-vK rhty Aqy j wqW dyswryj IA Akwl prK nyhl pBw klqw hn Aqyah hl swryj lvW dw l k w il Kx vwl w h[pBt j nW f Akwl prK dl ivAwpq sqw nZR Awax l g pBtI h[ies sqw f inhwrldAW sBwv k hl swDk dymlln inkl dw hY:

ਜੇ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥ (ਪੰਨਾ ੪)

j lvn dl ieh AvsQw Aij hl AvsQw bx j vdl hYik ij Qy j lv j p, qp, pBt w Awid kr dy idsyhn aQy kVVAwr AqymI C vl nZR Awalbyhn ij nW ivc cr vl AqyhiqAwr yv hn[Aij hyj lvW dl igxql AsIK h[pr ieh 'AsIK' Sbd vl kdrql l k w il Kx ivc AsmrQ h[prmwqmw dl bKiSS f SbdW rwhlln nhll il iKAw j w skdw[j lv dl smJ Aij hl hoj vdl hY ik ah Akwl prK dygkxW AqyanW gkxW dyDwrnl swDKW f Amd k j wxdw hYBwv as f smJ l g j vdl hYik ienW gkxW dw ml nhll pwieAw j w skdw[j kr kael pBt dy Aij hygkxW f bd W rwhlln ivAkq kr dw hYqW sR grltnnk dy j l as f gvwr dsdyhn[j lv f pBt dydr-Gr dl, ij Qy as f pak, paxl, bStbr, Drmrw j, mltxIAW, iqth l k, Klf, mlf, vrBt Awid gw rhyhn, dl vl swl hoj vdl h[iklyhr gwax vwl yBwv asqqI krn vwl yas f gw rhyhn as stbDI sR grltnnk dy j l & rmwalbyhn:

ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ॥ (ਪੰਨਾ ੬)

Aij hl sw vwl w pBt pBt KlfW dl AvsQw ivcl gzerdw h[pihl W ah Drm Klf ivc pBtS kr dw h[ieQyhl swDk dl AhtI rhl Awqimk AvsQw dyAwDwr 'qyas dypBt pBtI ivSvws dl kicAwel qypikAwel dw inrxw vl hltw h[j opkyhn ah pBt dydr 'qysBw pwalbyhn: iqQY

shin plt prvwx] (patl 34)[ieQyphlt: kyswDk Drm kmwaxw isK j Wdw h[pBUyrwqW, riqW, iQqW, vwrW, pwxl, Agnl AqypqW W dl rcnw kr kyDrql f swDkW dyDrm kmwax I el Qwp idqW[ij hVyswDk ies Drql auqyDrm kmwaxbyhn aIn AkwI prK dl ndir dyBwgl bx j Wdyhn[igAwn Klf ivc swDk as igAwn dw Dwrnl hoj Wdw h[j obDI qn prjdw h/AqyAKrW rwhllibAwn nhllnklqW j w skdw[as f kyvI ies Drql, strj , clbrmw, hvw, pwxl, Agnl Awid dw igAwn hl nhlln bl ik kpy Bw byAbj pvx, pwxl, bSbr, kqIAW KwIAW, kqIAW bwxIAW Awid dw igAwn hoj Wdw h[ieQykyqy kqIAW byAbjqw dyslck hn[ieh igAwn dypbrlf hox dl Awqimk AvsQw h[

Agl w Klf srm Klf Awqimk adm dw Klf h[j oswDk dl Awqimk kmwel nwl as f plpq hbw h[ieQyhl sriq, mq AqybDI dl nvll GwVq GVI j Wdl h[ies GwVq f dsx ivc bl AsmrQ hbw h[

Agl w Klf krm Klf h[j s f b^ISS dw Gr mlhAw igAw h[ies AvsQw ivc prmwqmw qn ibnW kw vl nZR nhlln Awalbw[ies Klf ivc phlx vwI yswDkW dl Awqimk AvsQw j iDAW, mhllbl I strimAW j bI hoj Wdl h[Aij hl Awqimk AvsQw dy Dwrnl swDk AkwI prK dl b^ISS sdkw ivkwW f ij q I Wdyhn[pjl ivkw (kwm, kD, I B, mh, Ahlkwr) Aij hyswDk dyj lvn ivc KI bl I nhlln mawalbw[swDk dw mn AkwI prK dyj wp ivc mgn rihbw h[as f sdw Antl bixAw rihbw h[ij s sdkw aIn sicAwr mnk ho inbVdw h[AKIrI w Klf scKlf h[ies f prmwqmw dyinvws dw Klf vl ikhw j Wdw h[ieQl qk swDk dl Awqmw prm Awqmw ivc il vl ln hocikl hbw h[as f sB pwsyAkwl prK dw hkm vrgdw nZR Awalbw h[as f ieh vl plq hbw h[ik AkwI prK swryj lvW dl sBwl kr kyKs hbw h[ies AvsQw f ibAwn krnw I hydI GwVq vq kiTn h[ieh AvsQw mnkI kQn dl smrQw qn bwhr h[j puj I swihb dIAW h[j il KIAW qkW qn vl iehI Bw plpq hbw h[

- **ਏਹੁ ਅੰਤੁ ਨ ਜਾਣੈ ਕੋਇ॥ ਬਹੁਤਾ ਕਹੀਐ ਬਹੁਤਾ ਹੋਇ॥** (ਪੰਨਾ ੫)
- **ਏਵਡੁ ਊਚਾ ਹੋਵੈ ਕੋਇ॥ ਤਿਸੁ ਊਚੇ ਕਉ ਜਾਣੈ ਸੋਇ॥** (ਉਗੀ)
- **ਨਾਨਕ ਵਡਾ ਆਖੀਐ ਆਪੇ ਜਾਣੈ ਆਪੁ॥** (ਪੰਨਾ ੫)

AbsyicAwr mnk f kdrq dl byAbjqw swhmxyAwpxl smrQw qic I gdl h[as dy mlhAw Awp mlhary inkI Awalbw h[Awdsu iqsY Awdsu ArQwq hy prmwqmw! qf nmskw h[nmskw h[j puj I swihb Aktr sl grlnwink dy j I dw mnrQ mnk f sicAwr bxwaxw h[as Aktr vsdykV f nSt krnw h['sicAwr' pd dl swDnw dw rsqw j pt bwxl idKwalldI h[scy swDk I el ieh auqm pfrnmel slq h[ieh rth dl Kurik h[Awpydl swI dl j gq h[

(stj: mnsk 'grmiq pks' nvbr 2008)



ਪ੍ਰਸਿੱਧ ਸਿੱਖ ਰਿੰਤਰ ਪ੍ਰੋ. ਕਿਰਪਾਲ ਸਿੰਘ ਬਝੰਗਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ

ਸ. ਬਲਦੇਵ ਸਿੰਘ ਕਿਆਮਪੁਰੀ ਨੂੰ ਸੀਨੀਅਰ ਮੀਤ ਪ੍ਰਧਾਨ, ਬਾਬਾ ਬੂਟਾ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਤੇ ਸ. ਅਮਰਜੀਤ ਸਿੰਘ ਚਾਵਲਾ ਨੂੰ ਜਨਰਲ ਸਕੱਤਰ ਚੁਣਿਆ ਗਿਆ ਪੰਥ ਨੂੰ ਦਰਪੇਸ਼ ਚੁਣੌਤੀਆਂ ਦਾ ਸਰਲੀਕਰਨ ਕੀਤਾ ਜਾਵੇਗਾ : ਪ੍ਰੋ. ਕਿਰਪਾਲ ਸਿੰਘ ਬਝੰਗਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਕਾਰਜਕਾਰਣੀ ਦੀ ਚੋਣ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ, ਜਿਸ ਵਿੱਚ ਪ੍ਰੋ. ਕਿਰਪਾਲ ਸਿੰਘ ਬਝੰਗਰ ਸਰਬ-ਸੰਮਤੀ ਨਾਲ ਸ਼੍ਰੋਮਣੀ ਕਮੇਟੀ ਦੇ 41ਵੇਂ ਪ੍ਰਧਾਨ ਚੁਣੇ ਗਏ। ਉਹ ਇਸ ਤੋਂ ਪਹਿਲਾਂ ਵੀ ਦੋ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ ਦੇ ਪ੍ਰਧਾਨ ਬਣਨ ਨਾਲ ਸਮੁੱਚੇ ਸਿੱਖ ਪੰਥਕ ਹਲਕਿਆਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਇਜਲਾਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੂ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸ਼ਮੂਲੀਅਤ ਕੀਤੀ। ਜਨਰਲ ਇਜਲਾਸ ਤੋਂ ਪਹਿਲਾਂ ਅਰਦਾਸ ਭਾਈ ਰਾਜਦੀਪ ਸਿੰਘ ਨੇ ਕੀਤੀ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਲਿਆ। ਚੋਣ ਪ੍ਰਕਿਰਿਆ ਡਿਪਟੀ ਕਮਿਸ਼ਨਰ ਸ. ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਸ਼ੁਰੂ ਕਰਦਿਆਂ ਹਾਊਸ ਨੂੰ ਪ੍ਰਧਾਨਗੀ ਲਈ ਨਾਮ ਪੇਸ਼ ਕਰਨ ਲਈ ਕਿਹਾ ਗਿਆ। ਜਿਸ ਲਈ ਜਥੇਦਾਰ ਤੋੜਾ ਸਿੰਘ ਨੇ ਪ੍ਰੋ. ਕਿਰਪਾਲ ਸਿੰਘ ਬਝੰਗਰ ਦਾ ਨਾਮ ਪ੍ਰਧਾਨਗੀ ਪਦ ਲਈ ਪੇਸ਼ ਕੀਤਾ। ਉਨ੍ਹਾਂ ਦੇ ਨਾਮ ਦੀ ਤਾਈਂਦ ਬੀਬੀ ਜਗੀਰ ਕੌਰ ਅਤੇ ਤਾਈਂਦ-ਮਜੀਦ ਸ. ਨਵਤੇਜ ਸਿੰਘ ਕੌਣੀ ਨੇ ਕੀਤੀ। ਇਸ ਉਪਰੰਤ ਚੁਣੇ ਗਏ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਝੰਗਰ ਨੂੰ ਹਾਊਸ ਦੀ ਅਗਲੀ ਫ਼ਾਰਵਾਈ ਚਲਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਸਾਂਦਾ ਦਿੱਤਾ ਗਿਆ।

ਸੀਨੀਅਰ ਮੀਤ ਪ੍ਰਧਾਨ ਵਜੋਂ ਸ. ਬਲਦੇਵ ਸਿੰਘ





ਕਿਆਮਪੁਰ ਨੂੰ ਚੁਣਿਆ ਗਿਆ। ਇਸੇ ਤਰ੍ਹਾਂ ਜੁਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਬਾਬਾ ਬੂਟਾ ਸਿੰਘ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਸ. ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ 11 ਮੈਂਬਰੀ ਅੰਤਿਮ ਕਮੇਟੀ ਵਿਚ ਸ. ਜੈਪਾਲ ਸਿੰਘ ਮੰਡੀਆਂ ਹੁਸ਼ਿਆਰਪੁਰ, ਸ. ਨਿਰਮਲ ਸਿੰਘ ਹਰਿਆਓ, ਸ. ਕੁਲਵੰਤ ਸਿੰਘ ਮੰਨਣ, ਸ. ਸਤਪਾਲ ਸਿੰਘ ਤਲਵੰਡੀ ਭਾਈ, ਸ. ਬਲਵਿੰਦਰ ਸਿੰਘ ਵੇਈਂਪੁਈਂ, ਸ. ਗੁਰਮੇਲ ਸਿੰਘ ਸੰਗਤਪੁਰਾ, ਬੀਬੀ ਜੋਗਿੰਦਰ ਕੌਰ ਬਠਿੰਡਾ, ਭਾਈ ਰਾਮ ਸਿੰਘ ਅੰਮ੍ਰਿਤਸਰ, ਸ. ਗੁਰਚਰਨ ਸਿੰਘ ਗਰੇਵਾਲ, ਸ. ਸੁਰਜੀਤ ਸਿੰਘ ਤਿੱਟੋਵੰਡ ਤੇ ਸ. ਸੁਰਜੀਤ ਸਿੰਘ ਕਾਲਾਬੁਲਾ ਨੂੰ ਹਾਊਸ ਦੇ ਸਮੁੱਚੇ ਮੈਂਬਰਾਂ ਵੱਲੋਂ ਸੈਕਾਰਿਆਂ ਦੀ ਗ੍ਰੰਜ ਵਿੱਚ ਪ੍ਰਵਾਨਗੀ ਦਿੱਤੀ ਗਈ। ਜਨਰਲ ਇਜਲਾਸ ਵਿੱਚ ਸਿੱਖ ਇਤਿਹਾਸ ਰੀਸਰਚ ਬੋਰਡ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਦੀ ਚੋਣ ਵੀ ਸਰਬ-ਸੰਮਤੀ ਨਾਲ ਕਰ ਲਈ ਗਈ।

ਜਨਰਲ ਇਜਲਾਸ ਵਿਚ ਪੰਥ ਤੋਂ ਵਿੱਛੜ ਚੁੱਕੀਆਂ ਸ਼ਖ਼ਸੀਅਤਾਂ ਜਿਨ੍ਹਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਰੇਸ਼ਮ ਸਿੰਘ, ਸ. ਨਿਰਮਲ ਸਿੰਘ ਘਰਾਚੋਂ, ਬੀਬੀ ਹਰਬੰਸ ਕੌਰ ਸੁਖਾਣਾ, ਸ. ਦਿਲਬਾਗ ਸਿੰਘ ਪਠਾਨਕੋਟ, ਸ. ਬਲਬੀਰ ਸਿੰਘ ਕੁਰਾਲਾ ਅਤੇ ਬਾਬਾ ਜਸਵੀਰ ਸਿੰਘ ਕਾਲਾਮਲੂ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਸ਼ਰਧਾਜਲੀ ਭੇਟ ਕਰਦਿਆਂ ਸ਼ੋਕ ਮਤੇ ਪੇਸ਼ ਕੀਤੇ ਗਏ।


ਇਸ ਤੋਂ ਇਲਾਵਾ ਕੁਝ ਹੋਰ ਮਤੇ ਪੇਸ਼ ਕੀਤੇ ਗਏ। ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ 'ਤੇ ਫੁੱਧੇ ਦੁੱਖ ਦਾ ਇਜ਼ਹਾਰ ਕਰਦਿਆਂ ਪੰਜਾਬ ਅਤੇ ਭਾਰਤ ਸਰਕਾਰ ਤੋਂ ਦੋਸ਼ੀਆਂ ਨੂੰ ਧਾਰਾ 295-ਏ ਤਹਿਤ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ ਗਈ। ਜੂਨ 1984 ਤੇ ਨਵੰਬਰ 1984 ਵਿਚ ਕੇਂਦਰ ਦੀ ਕਾਂਗਰਸ ਸਰਕਾਰ ਦੇ ਇਸ਼ਾਰੇ 'ਤੇ ਸਿੱਖਾਂ ਦੇ ਕੀਤੇ ਗਏ ਕਤਲੇਆਮ ਅਤੇ ਉਨ੍ਹਾਂ ਦੇ ਕਾਰੋਬਾਰ ਤਬਾਹ ਕਰਨ ਵਾਲੇ ਦੋਸ਼ੀਆਂ ਨੂੰ 32 ਸਾਲ ਬੀਤ ਜਾਣ 'ਤੇ ਵੀ ਸਜਾਵਾਂ ਨਾ ਦਿੱਤੇ ਜਾਣ 'ਤੇ ਦੁੱਖ ਦਾ ਇਜ਼ਹਾਰ ਕਰਦਿਆਂ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ ਗਈ। ਇੱਕ ਮਤੇ ਵਿਚ ਵਿਦੇਸ਼ਾਂ ਵਿਚ ਸਿੱਖਾਂ 'ਤੇ ਹੋ ਰਹੇ ਨਸਲੀ ਹਮਲਿਆਂ ਦੀ ਨਿਖੇਧੀ ਕਰਦਿਆਂ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਕਿ ਵਿਦੇਸ਼ ਵਿਭਾਗ ਰਾਹੀਂ ਗੱਲਬਾਤ ਕਰਕੇ ਹਮਲੇ ਰੋਕੇ ਜਾਣ। ਇਸੇ ਤਰ੍ਹਾਂ ਇਕ ਮਤੇ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਮੁੱਖ ਰਸਤੇ ਦੇ ਸੁੰਦਰੀਕਰਨ ਲਈ ਪੰਜਾਬ ਸਰਕਾਰ, ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਗਿਆ ਅਤੇ



ਰਹਿੰਦੇ ਰਸਤਿਆਂ ਨੂੰ ਵੀ ਸੰਦਰ ਬਣਾਉਣ ਦੀ ਮੰਗ ਕੀਤੀ ਗਈ। ਇਕ ਹੋਰ ਮਤੇ ਰਾਹੀਂ ਜੇਲ੍ਹਾਂ ਵਿਚ ਬੰਦ ਨਿਰਦੋਸ਼ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ ਗਈ। ਇਸੇ ਤਰ੍ਹਾਂ ਸਹਿਜਧਾਰੀ ਵੋਟਰਾਂ ਦੇ ਪੱਕੇ ਹੱਲ ਲਈ ਪੰਜਾਬ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਕ ਮਤੇ ਰਾਹੀਂ ਫਿਲਮਾਂ, ਨਾਟਕਾਂ ਅਤੇ ਟੀਵੀ ਸੀਰੀਅਲਾਂ ਵਿਚ ਸਿੱਖ ਪਾਤਰਾਂ ਨੂੰ ਮਜ਼ਾਕੀਆਂ ਲਹਿਜ਼ੇ ਵਿਚ ਪੇਸ਼ ਕਰਨ ਦੀ ਨਿਖੇਧੀ ਕਰਦਿਆਂ ਭਾਰਤ ਸਰਕਾਰ ਤੋਂ ਸੈਂਸਰ ਬੋਰਡ ਵਿਚ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਸ਼ਾਮਲ ਕਰਨ ਦੀ ਮੰਗ ਕੀਤੀ ਗਈ। ਇਕ ਮਤੇ ਰਾਹੀਂ ਬੰਗਲਾ ਦੇਸ਼ ਸਰਕਾਰ ਪਾਸੋਂ ਉਥੋਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਦੇਣ ਦੀ ਮੰਗ ਕੀਤੀ ਗਈ ਅਤੇ ਜਥੇ ਭੇਜਣ ਦਾ ਅਧਿਕਾਰ ਵੀ ਸ਼੍ਰੋਮਣੀ ਕਮੇਟੀ ਨੂੰ ਦੇਣ ਦੀ ਅਪੀਲ ਕੀਤੀ ਗਈ। ਇਸੇ ਤਰ੍ਹਾਂ ਆਈ.ਸੀ.ਐੱਸ.ਸੀ. ਅਤੇ ਸੀ.ਬੀ.ਐੱਸ.ਈ. ਦੇ ਸਿਲੇਬਸ ਵਿਚ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਨਿਖੇਧੀ ਕੀਤੀ ਗਈ। ਇਕ ਮਤੇ ਰਾਹੀਂ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਕਿ ਘੱਟ ਗਿਣਤੀ ਸਿੱਖਾਂ ਦੀ ਧਾਰਮਿਕ ਅਤੇ ਮਨੁੱਖੀ ਹੱਕਾਂ ਦੀ ਰਾਖੀ ਅਤੇ ਸਿੱਖਾਂ ਦੇ ਸਵੈ-ਮਾਣ ਲਈ ਸੁਹਿਰਦਤਾ

ਨਾਲ ਯਤਨ ਕੀਤੇ ਜਾਣ ਤਾਂ ਜੋ ਸਿੱਖਾਂ ਵਿਚ ਬੇਗ਼ਾਨਗੀ ਨਾ ਪਨਪੇ। ਪੇਸ਼ ਕੀਤੇ ਗਏ ਮਤਿਆਂ ਨੂੰ ਸਮੂੱਚੇ ਹਾਊਸ ਨੇ ਜੈਕਾਰਿਆਂ ਦੀ ਗੂੰਜ 'ਚ ਪ੍ਰਵਾਨਗੀ ਦਿੱਤੀ।

ਇਜਲਾਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰੋ. ਕਿਰਪਾਲ ਸਿੰਘ ਬਠੂੰਗਰ ਨੇ ਕਿਹਾ ਕਿ ਸ਼੍ਰੋਮਣੀ





ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਹਾਊਸ ਵੱਖ-ਵੱਖ ਧਾਰਮਿਕ ਜਥੇਬੰਦੀਆਂ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ, ਟਕਸਾਲਾਂ, ਸੰਤਾਂ ਮਹਾਪੁਰਸ਼ਾਂ ਅਤੇ ਨਿਹੰਗ ਸਿੰਘ ਦਲਾਂ ਆਦਿ ਦੇ ਸਹਿਯੋਗ ਨਾਲ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰੇਗਾ। ਉਨ੍ਹਾਂ ਕਿਹਾ ਕਿ ਨਵੇਂ ਹਾਊਸ ਵਾਲੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਹੋਰ ਵੀ ਸੁਚਾਰੂ ਬਣਾਉਣ ਲਈ ਯਤਨ ਕੀਤੇ ਜਾਣਗੇ ਅਤੇ ਇਸ ਦੇ ਨਾਲ-ਨਾਲ ਐਂਜੂਕੇਸ਼ਨ ਅਤੇ ਮੈਂਬਰੀਕਲ ਦੇ ਖੇਤਰ ਵਿੱਚ ਹੋਰ ਨਵੀਆਂ ਪੁਲਾਘਾਂ ਪ੍ਰੋਟੋਟਾਈਪ ਦੇ ਨਾਲ-ਨਾਲ ਇਸ ਵਿਚ ਸੁਧਾਰ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਥ ਨੂੰ

ਦਰਪੇਸ਼ ਹਰ ਪ੍ਰਕਾਰ ਦੀਆਂ ਚੁਣੌਤੀਆਂ ਦਾ ਸਰਲੀਕਰਨ ਕੀਤਾ ਜਾਵੇਗਾ। ਇਸ ਉਪਰੰਤ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ਕਰਾਨਾ ਕਰਨ ਲਈ ਗਏ, ਜਿੱਥੇ ਉਨ੍ਹਾਂ ਨੂੰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

5 ਨਵੰਬਰ





ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੀ ਆਰੰਭਤਾ ਸਮੇਂ ਅਰਦਾਸ ਕਰਦੇ ਹੋਏ ਝਾਈ ਰਾਜਦੀਪ ਸਿੰਘ।
ਅਰਦਾਸ 'ਚ ਸ਼ਾਮਲ ਸਿੱਖ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਜ਼ਾਦ।
ਹੇਠਾਂ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੀ ਪ੍ਰਕਿਰਿਆ ਆਰੰਭ ਕਰਦੇ ਹੋਏ ਮੁੱਖ ਸਕੱਤਰ ਜ. ਹਰਚਰਨ ਸਿੰਘ।



ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਕਲਾਸ ਦੀ ਕਾਰਵਾਈ ਜਮੈਂ ਵੱਖ-ਵੱਖ ਅਹੁਦੇਦਾਰਾਂ ਦੇ ਨਾਮ ਪੇਸ਼ ਕਰਦੇ ਹੋਏ ਅਤੇ ਡਾਈਦ, ਮਸ਼ੀਦ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ।

(05 ਨਵੰਬਰ 2016)



ਪ੍ਰੋ. ਕਿਰਪਾਲ ਸਿੰਘ ਬਠਿੰਡੇਵਰ ਪ੍ਰਧਾਨ



ਸ. ਬਲਦੇਵ ਸਿੰਘ ਕਿਆਮਪੁਰ ਸੀਨੀਅਰ ਮੀਤ ਪ੍ਰਧਾਨ



ਬਾਬਾ ਗੁਟਾ ਸਿੰਘ ਜੂਨੀਅਰ ਮੀਤ ਪ੍ਰਧਾਨ



ਸ. ਅਮਰਨਾਥ ਸਿੰਘ ਰਾਵਲਾ ਜਨਰਲ ਸਕੱਤਰ



ਸ. ਸਰਪਾਲ ਸਿੰਘ ਰਲਵੰਡੀ ਭਾਈ ਐਂਟ੍ਰਿਕ ਮੈਂਬਰ



ਸ. ਸੁਰਜੀਤ ਸਿੰਘ ਡਿਟੇਂਡਰ ਐਂਟ੍ਰਿਕ ਮੈਂਬਰ



ਸ. ਹਰਬਜਨ ਸਿੰਘ ਕਰੋਵਾਲ ਐਂਟ੍ਰਿਕ ਮੈਂਬਰ



ਭਾਈ ਰਾਮ ਸਿੰਘ ਐਂਟ੍ਰਿਕ ਮੈਂਬਰ



ਸ. ਟੇਪਾਲ ਸਿੰਘ ਮੰਗੋਲੀ ਐਂਟ੍ਰਿਕ ਮੈਂਬਰ



ਸ. ਕਿਰਪਾਲ ਸਿੰਘ ਹਰਿਆਣਾ ਐਂਟ੍ਰਿਕ ਮੈਂਬਰ



ਸ. ਕੁਰਮੇਲ ਸਿੰਘ ਜੰਗਤਪੁਰਾ ਐਂਟ੍ਰਿਕ ਮੈਂਬਰ



ਗੀਬੀ ਜੋਗਿੰਦਰ ਕੌਰ (ਬਠਿੰਡਾ) ਐਂਟ੍ਰਿਕ ਮੈਂਬਰ



ਸ. ਬਲਜਿੰਦਰ ਸਿੰਘ ਵੇਈਪੁਈ ਐਂਟ੍ਰਿਕ ਮੈਂਬਰ



ਸ. ਕੁਲਜੀਤ ਸਿੰਘ ਮੰਨਣ ਐਂਟ੍ਰਿਕ ਮੈਂਬਰ



ਸ. ਸੁਰਜੀਤ ਸਿੰਘ ਕਾਠਾਬੁਲਾ ਐਂਟ੍ਰਿਕ ਮੈਂਬਰ



ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸਜਾਏ ਕਰਦੇ ਨਗਰ ਕੀਰਤਨ ਦਾ ਅਲੌਕਿਕ ਦ੍ਰਿਸ਼।
(15 ਅਕਤੂਬਰ 2016)



ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਦੀ ਰਵਾਨਗੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਖਾਲਕੀ ਵਿਚ ਸੁਰੋਚਿਤ ਕਰਨ ਲਈ ਪੰਜ ਪਿਆਰਿਆਂ ਦੀ ਅਗਵਾਈ 'ਚ ਲੈ ਕੇ ਜਾਂਦੇ ਹੋਏ ਕਿਆਨੀ ਜਗਤਾਰ ਸਿੰਘ ਮੁਖ ਗ੍ਰੰਥੀ ਸੰਚਪੰਡ ਸ੍ਰੀ ਹਰਿਮੰਦਰ ਸਾਹਿਬ।
(15 ਅਕਤੂਬਰ 2016)

ckrWivc Ps kyJgV rhysn[j g]l-mq irDIAW-isDIAWdl p[lpql ivc Btk cikw sl[ies smicl ADgql Aqyj ig-grdl ivc sVdl I kweel f bcwax I el sl grlunnk dy j I dw plkuS hieAw[Bwel grdws j I Answr:

skl pkur daqr pBu gru nnk j g mih pTieAw[(vnr 1:23)

Aqyj d sl grlunnk dy j I nyiDAwn DrkydjKAw qW as f sB Drql zil mWdl BTI ivc sVdl nZR Awel Aqyj d[ibw 'ciVIAw sDix Driq I kweel' qW Awpxyawl ikshyr f nhln sgn Awpxypr^yheyswQl mrdnw j I f nwl I Ykyge[cwy-idSwW ivc dSW-dSWqrW ivc Gldy vfy-vfyqlrQ sQwnW'qyBfWvlg iekqr hael ADivSwisIAWdl BIV f grlj I dl mDr buxl AqyBwel mrdnydl rbwb ij v[lik hl I ldl [... ihlIAW, msl mwnw, bDI, j hl Aqyj glAW dyvfy-vfyk]drW'qyAqyBwel mrdnw j I Aqysl grlunnk dy j I dl rthwl j vI nyigAwn-gStIAW AqyrbI kirqn rwhln sc dw apdS idqw[Bwel grdws j I Awpxl pihl I vnr dl 35vlnpaVl ivc Bwel mrdnw j I dl grlswihb nwl hr QWm] lgl dl mhr I gwatbyhn:

ieku bwb Akul rpb dj w rbwl mrdnw]

sl grlunnk dy j I AqyBwel mrdnydl plq qyidl I sW grmiq dl ivcwrDwrw 'qy AwDwirq sl[ivcwrW dl sW qn ibnW dsqI j W sW cl skdl hl nhln[grlj I dw Bwel mrdnw j I nwl ipAwr as dygxW Aqyas dl sc dw grtAwSyAnswr hx kwrn sl[Bwel mrdnw j I vl grlj I nwl rihldAW AqyanW dl slq kridAW iek rthwl S^sIAq bx gey sn ij v[lik cln pws rihldAW hr kel cln vrgw hl hoj Wdw h[

aprKq ivcwr-crcw qlspSt hYik Bwel mrdnw j I kyl iek rbwl hl nhln sn sgn grmiq murg dyidW+plDI vl sn[sl grlunnk dy j I nyBwel mrdnw j I f bhq hl vfw mwx-siqkr qvifAwel b^SI Aqyzlgl ivc anW f AwpxydKW-sKW ivc hmSW Bwelvl bxwieAw[

mGr mhlNy dy grprb Aqy ieiqhnsk idhVy

grprb:

- * grgdI sl grlgibll isK j I 18 mGr
- * ShldI sl grlqz bhwr swihb j I 20 mGr

ieiqhnsk idhVy

- * sQwpnw Slnxl grdAwrw plDk kmytI 1 mGr
- * j nm swihbzwdw j rwr isK j I 15 mGr
- * ShldI bwb grbKS isK j I 19 mGr
- * j nm swihbzwdw Piqh isK j I 29 mGr
- * sQwpnw Slnxl Akw I dl 30 mGr

ਸ੍ਰੀ ਹਰਿਮੰਦਰ ਸਾਹਿਬ ਮੰਦਰ ਹੋਈ ਮੀਨਾਕਾਰੀ ਤੇ ਚਿੱਤਰਕਾਰੀ ਦੇ ਇਤਿਹਾਸਕ ਤੱਥ

-ਦਿਲਜੀਤ ਸਿੰਘ 'ਬੇਦੀ'*

SrDw, syw-ismrn, mwnisk iqbbql Aqykrbwnl dl pfrnw sraq vj Hj wxyj WdyscKlf sk hirmdlr swihb ij s barygrbwxl ivc Allkq hY 'ifTysByQwv nhl qDuj jhAw' dydrbwir ivc snihrl paryj Wmlnkwrl Auid dykth nlsrj lq rKx l el Slnxl girdAurw pbdk kmjtl vl HXqn klqj w rhyhn[scKlf sk hirmdlr swihb dydrSnW l el Aweyhr isK, gr-isK XwqrUSrDwl Udyrn apr ij QyeQndySvq qyAiDAwqimk vwXUmlfI AqyATypihR dyiel whl klrqn dw dVl pBwv plbw hY, aQysl hirmdlr swihb dl kl w sllrqw vl hr drSk dl ingh nW Awpxyvl bdbdl iKcdl hY[ij vYsK hirmdlr swihb dl Bvn kl w dnIAWBr dIAWhr Bvn-kl wvW qd iBth, Anlbm qyivi Kx hY iesyqrW ies dyAmlr qybwhr j oicqKl w dw inrmux hieAw hY, ah kl w-pwrKIAW nllcikkY kr dyx vwl w hY[

sk hirmdlr swihb dyAmlr scKlf ivKyhwI dl Cq, kDw AqydrvwizAW dIAW firtW apr krib fF sdl pihl WhieAw sonydw kth, nkuSI qyj Vtkwrl dykth ivc Aw rhl iFl mT nllTik krn l el Slnxl girdAurw pbdk kmjtl vl Hmrthq krwaax dw PSl w klqw igAw hY[scKlf sk hirmdlr swihb dl mik iemwq dyAmlrI jih'syivc l gyheysnydypqrykel QwvW qd GsmY yhogeyhn Aqykel QwvW qd akV geyhn[iesyqrW nkuSI dw kth vl Krwb hoirhw hY[kel QwvW qd slhY dyhQ l gx kwrn nkuSI Gs kymDm qyKqm hogel hY[pbdk w vl H kel swl pihl Wies 'qySISw l w kybcwaax dw Xqn klqw igAw sl[

scKlf ivKykw paryAwpxl cmk Cf kyakV geyhn[isrP ahnl pqr nvY l wey j wxyj joibl kl Krwb hocikyhn[Aij hypqyisrP 15 kuPlsdl hn Aqy85 Plsdl pary Tik hn[iesyqrW nkuSI dw vl isrP ahnl kth nvY isiratH klqw igAw, joicqr, mlnkwrl Auid ibl kl mDm pYciki hY[as dl prwqngw nllkwiem rKidAW as apr hl dlowr nkuSI klql gel hY[kth SrUkrn qd pihl Wies dl mikthl vlfIE qyPcYHPI klql gel hYqWj oasy Answr hl dlowr nvY sonydypary AqynkuSI dw kth hosky[ies kwrj l el mwhrW dIAW sywvW l eIAW j w rhIAW hn Aqyiesdl ingrwnl l el vl sk drbwir swihb vl Hmwhr inXkq klqyeyhn[

scKlf sk hirmdlr swihb dyAmlr awprl l mtl ivc heyicqkwl dykth dl mrthq zrt hll rhI[iek donkuS hr ræ ies syw ivc awpr nIXq klqyheysn[ieiqhwsk

*AFI. skqr, Slnxl girdAurw pbdk kmjtl, sk Allmksr[

vriwAwAnswr sR hirmtdr swihb dl snihrl qystgymrml iemwrq l el donkwSW dl ifatrl zrl sl, j oicqkurl dykth ivc mrtiq krdrirhlysn [l gBg 1955 el: bwAd gc qynkwSl dyswryihsynvyl isryqld bwrw bxwaxky SrUklqy ikatlk pihl ykth dw rly iPk w pYckw sl j W XwqrAw dykdw awpr hQ l wax kr kyicqrW dIAW Skl W Gs cikIAW sn [Slnxl girdAwru pbdk kmytl dyklqy PSl yAnswr awpr l mtl dIAW bwhrl IAW kDW qyAklrl yQthw awpr dbwrw nkwSl krw kyanw awpr ictySlSyies qrW j V idqygey j okw smw qw TIK rhypr bwAd ivc ah vl mDm pYgey [

1965 el: ivc sth & qih isIG qysth chx isIG nysR hirmtdr swihb dysnynDx dw PSl w kr il Aw [snw Dx dw mswl w l w kysicyqypivqr j l nwl vfygld dyaupr qyhyT kDW qk bwhrl AqyAklrl swrw snw Doidqw igAw, ij s nwl sonyivc kwPl cmk Aw gel pr bwAd ivc ah cmk mDm hxl SrUhogel [j d sonynDx vwl ymwhrW qlrwie l el, qWanw ikhw ik ij hVw mswl w snw Dx l el vriqAw igAw, ah TIK nhln sl [as nyqlby dypiqAW awpr ciVIAw hieAw snw l wh idqw h [ies l el snw nvl isryqld cVhieAw j wxw cwhtdw h [

1974 el: ivc Slnxl kmytl dypDwn j Qpdr gcrn isIG thVw nyscKlf sR hirmtdr swihb awpr dbwrw snw cVhax l el isIG swihbn nwl ivcw krn aprth srb sthq l nwl nvl snw cVhax dw PSl w kr idqw [sth krqwr isIG j l Ttyitbyvwl AWnlieh syw sBwl x dw Slnxl kmytl nymqw kr idqw qysthW pws Slnxl kmytl dymkl isIGWnyj w kybnql klql [sth j l as smy girdAwru mjl l swihb dydlvwn hwl dl syw krw rhysn [pihl w qWanw ies kTn syw inBwax qld AsmrQw pjt klql pr sthq qy pbdkw vl th bnql krn 'qyAwp mth ge [sR hirmtdr swihb dygld 'cd kw pqryKd Hkygrm kr kyanw ivc peyvl -ivth isDy klq [pihl yidn snw cVhax dl rsm Awrb krn dysmly sR hirmtdr swihb dymk gld igAwnl ikrpwl isIG pwsld Ardys krwel qyqlby dypqryawpr sonyd pihl w vrk cVhieAw, ij s qlieh kwj Awrb hoigAw [

sR hirmtdr swihb dl mk iemwrq dybwhrl ypwysl gysonyd kur-syw 1995 ivc inSkum syk j Qw brimGm vl th klql gel sl Aqyieh kur-syw Kw sydl isrj nw vrydl qlsrl Squbdl mky 1999 el: ivc mktl hxl sl [as vl ySlnxl kmytl nyiemwrq dyAklrl Aqybwhr dw pwsykr syw krwax dw PSl w klqw sl pr isrP bwhrl ypwysdl kur-syw hl mktl hxl sl Aqyiemwrq dyAklrl yihsydl rih ge ykthW nllhax mwihrW rwhlnklqw krwieAw j w irhw h [hox Agsq 2016 ivc sR hirmtdr swihb AqysR Akw qKq swihb dysn pqirAW nvlvSs ivDl rwhlnDx dl syw krwel gel h [girdAwru bwAw At l rweyswihb dy gldw dl syw ivcw ADln h [kw gr ij thyrw l k qkrhx ibAwnbuj l kr kysth qw ivc Brm Bl Kypwax l el swizSWrc rhyhn, j oaicq nhln h [

ieiqhws gvth hYik mhwryj w rxj lq isIG nyryj Bug sBwl x aprth j d 1860 ib: (1803 el.) ivc anw sR Almqsr dw iel ukw Awpxryj ivc Swml kr il Aw qWanw dl iskl SrDw nysR hirmtdr swihb nllkonl hnrw nwl vD qlvD sj wax dw skl p il Aw [ij s nwl

mtrqlmwn krn l el Awp nyaš smjlypšsD isK ivdvwn sš hirmšlr swihb dyAšlr gurbwxl dykQw-vwck, konl kl wvWdypwrKUBwel swihb igAwnl stš isšG j l dypšl l K rpieAw spird klqw[anWnykonl hnrWdymwħr imsqrl mšyvwey ij nW'cšmħħħd Kun imsqrl sonydw pwxl qyonydyvrk cVħak dykħh ivc bhq mwħr sl[

sčKħf sš hirmšlr swihb dyAšlr swrl j Vqkwrl qynkuSI cnXdt qħAweymsl mwn kwrlgrWklql, ij nWdw ingrw bdrUmħIXdIn nWQwipAw igAw sl[il Kql vřivAWAnšur isK, ihħUqymšl mwn swrykl wkwrw ašpr sB qħvfypħħK ingrw Bwel stš isšG j l igAwnl sn, j oKdł Awp vl ieh konl hnr l kħh krđysn qynwl -nwl dij ykl wkwrw nħlj Vqkwrl ġc, tkVI, nkšl qymħrwkšl Awid l el pŕwxyqrlikAW ivc nvlřħđ Brn dl j w vl isKwl dy sn[

sš hirmšlr swihb isK kħ dw kħrl Dwrmk AsQwn h[ipCl IAWcwř sdIAWqħvd smjly dw ieh pivqr AsQwn isK pħ l el isKl SrDw, idVqw, syw ismrn Aqykrbwrl dl přrnw Skql dw mħk sŕq irhw h[smicw isK ieiqħws ikšynw ikšyrħ ivc ies kħrl Dwrmk AsQwn nwl j iVAw irhw h[mhwrwř w rxj lq isšG dl ieh pħl ieCw sl ik sš hirmšlr swihb dyAšlr konl hnrWdw j owl kħh klqw j wvy aħ mġl kl w j Wřwj pħqwnW kl w dl nkl nw hwy sġħ aprkq kl wvW qħvKrw qyamnW qħvd cħw hwy ij s nħVĶ kykl w-pwrKUAS-AS kr aħx[anWdl ieh vl cħħw sl ik ieQndykl w dykħh ivc sħj -sAwd qysħrqw dynwl -nwl ieQndyAwqmķ-rs dl vl JI k hwyAqyħh ieQħdyšWq qysħlqmel vħXħ-mħf l nwl iekšrqw vl rKdl hwy[ieh qW spSt hl hħik ij qnyprkwř dyhnrWdw kħh sš hirmšlr swihb Ašlr hieAw idsdw h[ieh sB mhwrwř w rxj lq isšG dl hl dħ h[iehohl smW isK kl w dyivkus dw smW ikħw j w skdw h[

sš hirmšlr swihb dyAšlr Aqybħr konl kl wikkħw dw swrw kħh mhwrwř w rxj lq isšG vl yħieAw[ieh hnr mġl qyřwj pħqwnW kl wvW qħvKrw Aqyġl ř, klġVw qyl wħř kl wvWdysħđm qħnvlAW ivSšqvwW smq nvlřħnr dyrħ ivc pħt hieAw, ij s nħšK kl w dw nwm idqw igAw h[mhħđ ešr isšG, bwbw kħr isšG dynwl swrykħhW ivc brwbř dw ihšw pwaħdyřh[ieh vl Awpxyšmly dypšsD icqkwr sn[Bwel ibSn isšG nysš hirmšlr swihb Ašlr mhřrwkšl dyhnr nħvW rħ idqw[anW nyvDykr kypřIAW, spW qyħwQIAW dIAW qsvlrWbxwelAW[Awp nyelrwnl qypšl wħl hnrWdysmly qħiek nvWħnr pħw klqw, j oKdł sġV icqkwr hl pħw kr skdw h[anW cVħđypšydl bwrl ivc Awpwř nwm vl il iKAw hħyq sħħq 1941 ib: (1884 el.) idqw h[Bwel ibSn isšG qħbwAd anWdydospiqr inhwl isšG qyj vħr isšG vl anW dypweyprħnAW ašpr hl cl dyrh[Bwel inhwl isšG dyšwiġrd Bwel igAwn isšG nkš nyvl bVw mħħr kħh klqw h[ienWnyAsrw WqySřW dyBjW idKweyħn[anWnykwł Akwl l inšwn vl icqryħn, ij nW ivc pŕwxyinšwn KħfW qyktwř dl QW KħfW ckr qyikpwn dw inšwn icqirAw h[ij s nħpħ ivc vDřymwřq pħp q h[

Bwel hrBj n isšG 'nkš' nykwł hogzřyħr nkšW dw izkr klqw h[mhħđ ešr

istG dysmjlBwel j hnl istG qyBwel mihqwb istG vl nkuSI dw smlr kth krdirhy[mihqwb istG dySwigrd sn Bwel hrnm istG nkuS qyBwel mihqwb istG dw piqr Awqm istG [Agn Awqm istG dyiqth Swigrd heyhn, iek hrBj n istG, dj w plqm istG qyqlj w mnmbn istG [Bwel hrnm istG nkuS dySwigrd Bwel krqwr istG msvr qyBwel Aj lq istG nkuS sn [Bwel igAwn istG dw Swigrd anW dw Awpwx piqr s. shx istG j oj l.Ays. shx istG dynum nwl prsD hieAw, pihl WnkSI dw qyiPr qsvlrWdyicqr Auid bnwax dw kth krdr irhw[anW dyAgypiq-parysrl drbwr swihb dynzdlk bthmbtw mwrklit ivc qsvlrW icqrkwrI Auid dw kth krdirhy[

ieiqhsk vrvAW Answr aprkq swrynkuS sl hirmklr swihb dyAklr nkuSI, mhrukSI, j VqkwrI, gc qytKVI Auid dw kth krdirhyhn[Bwel hrBj n istG AqyienW dw nq vvn piqr Bwel hrivklr istG nkuSI dyKrw b heykth dl mrlthq krdirhyhn[Pq l hml yqN buAd Bwel hrBj n istG nv-inrmwx sl Akwl q^q swihb dIAWCqWAuid dl icqrkwrI qy mlrwkwrI Auid dw kth krdirhyhn[

j VqkwrI dw kth ij Auidqr sl hirmklr swihb dypCml bthdyswhmxyhyt PrS ivc, gbbd dyAklr PrS dyivckwr qysrl hirmklr swihb dl pihl l mjl l dIAW kDW dyaupr sB qN vDIAW hieAw h[ienW QvwWqymCIAW, bgil AW, kCUkthmAW, hrnW, icVIAW, bl bl W, mow, ckl rwhAW, SyrW, huQIAW, mgrmCW, bkriAW, gl wb dwnIAW Auid dIAW smlr SKl W qN iel ww smlr Pl W, Pil W, vj W, drKqWqysmDI l wel bTyswDIAW dybVyidi -iKcvj icqr hn[sl hirmklr swihb dyhw l kmrydl Cq dyhytW dIAW kDW qyQthW dyAgI yBug qyDir aupr gbbd dyAklr l yBug qydl l mtl l dIAWCqW dyhyt vwr kDW qyQthW aupr gc mnvq dw smlr qyklmqI kth klqw hieAw h[isK nkuSW dl kl w dw iek smlr nmthw h[ieh kth hir kl pavl dl dlj l mtl dl vfl firt dyAklr vwr ivckwr l j pij l swihb AwrB kr ADw firt dykyiek pwsyqyADw firt dydlj ypsyl iKAw h[iesyqrW hir kl pavl dl dlj l mtl dl dKxl bwht qyauqrI bwht dyaprl yhsykD ivc plw j pij l swihb il iKAw hieAw h[iesyqrW hir kl pavl dl pihl l mtl dl firt j osrwr vl hYas dydthN pwslnsK mnl swihb dIAW 24 AstpdIAW (j osr grU Arj n dy j l dl rcnw h) gc dl mnvq dw smlr nmthw aukirAw hieAw h[

sl hirmklr swihb dl dlj l Cq dypthbl Kl j drvzydl firt ivckwr swr j pij l Aqy Ankl swihb dIAW CypaVIAW aukriAW hieIAW hn Aqyhw l dyAklr vl plbl ivckwr l l bwrI (j obtl klql hel h) dyaprl yhsyvc grbwxl dw iek Sbd aukirAw hieAw h[

kelAW QvwW 'qysyw krwax vwl ypphIAW dynum qyisrnwv l vl grmkl AKrW ivc il Ky iml dyhn[auqr idSw vl kKzwnyvw l kKVI ivcl l sl hirmklr swihb dyaupr cvhtl pvl qy dlj l mtl nlcVldAW auqr idSw vl ij Qypvl kr kybwrI btl h[Aklr vwr pVIAW 'qyKiVIAW iesdl iek smlr qsvlr h[ij s ivc grU gbbd istG j l Gwy'qycVj heyhn iek istG c0 krdr h[iqth ipCyAw rhyhn qydoisG Agn sAwgq kr rhyhn[ieh nkuS dl grU swihb plqI SrDw dl mth bl dl qsvlr h[

qvril^ drbur swihb sR Althksr Answr 1860 ib: (1803 el.) ivc mhwrwj w rxj lq istG nysR hirmtdr swihb apr snw cVwax l el pji l K rpeydw snw Bwel stj istG j l igAwrl dysprd klqw[ij nW nyAwpxyvl Nmthhd Xwr KW msqrl nWiemwrq nWsnihrl krn l el inXkq klqw[pihl WsR hirmtdr swihb dl Cq qyiPr curybtdj ysnihrl krn dw hkm hieAw[ij nW ivcldKx pCml btdj ynWs. hkm istG icmnl nysnw cVwieAw[bwkl iqth btdjil AW Aqybrj IAW nWsthdq 1862 ib: (1805 el.) ivc mhwrwj w rxj lq istG nyiqth l K bqwl l hzwr Cysplql (342635)/-rpeyKrc kysnihrl krwieAw[sR hirmtdr swihb dy vfygld apr s. PqyistG Awhl Wwl leynydol K pji w hzwr (2,50,000)rpeydw snw cVwieAw[dj l mtl dlAW bwrIAW dyAdrl ydrvzyqyKDW apr snihrl gc qymlnwkwrl qy Cqldwj Vwalth mhwrwj w rxj lq istG nydj yisK srdwrWnw iml yAsl hzwr (80,000)rpey Krc kykrwieAw[ieh kth 1874 qtl 1887 ib: (1817 qtl 1830 el.) dydwn hieAw[cVtdy pwsydydl wn dl Cq nWrxl sdw kR GnelAw ms l dl srdwrnl nyiek l K pJqr hzwr iqth s0(1,75,300) rpeyKrc kysnihrl krwieAw[bwkl iqthWdl wnW dlAW CqWnW 1875 ib: qtl 1888 ib: (1818 qtl 1831 el.) qk asynmthydlAW mhwrwj w rxj lq istG ny snihrl krwieAw[ij nW apr mhwrwj ydw pji l K plql hzwr iqth s0bql (5,35,332) rpey Krc AwieAw[pWIAW wvl ypsyd l Cq sthdq 1893 ib: (1836 el.) ivc mhwrwj w rxj lq istG nysnihrl bxwiel[1893 ib: (1836 el.) ivc sR hirmtdr swihb dycPrydlAW kDW qy bwrW-bwrW Pit aucyl gystmrmr qN apr ATwrW ATwrW Pit j tjl ysmq, iktdryqykl slw qN ibnW mhwrwj w rxj lq istG nysnihrl krwieAw ij nW 'qyplhT hzwr (65,000) rpeyKrc hey[Ctl Cq qyivckwrl l kD sthdq 1895 ib: (1838 el.) ivc mhwrwj w KVg istG ny snihrl iqAwr krwiel[auqrl pwsyd l Cq 1895 ib: (1838 el.) ivc Bwel rum istG pSoleynsnihrl krwiel[pCm vl dl Cq qyAdrl kD Bwel rum istG AqyBwel garmK istG j l 'l bwxj ny1902 ibkthl (1845 el.) ivc snihrl krwiel[dKxl pwsyd l Cq sthdq 1906 ib: (1849 el.) ivc Bwel sj wn istG nysnihrl krwiel[plbl Ctl Cq sthdq 1911 ib: (1854 el.) ivc Bwel ch istG gff nysnihrl krwiel[vfygld dyhyt chW kxW qycwr CtlAW gldIAW qyanW chW ivckwr hr pwsynl-nl kil Cql kl s hn[ij nW nWsthdq 1873 ib: (1816 el.) ivc Bwel Bug istG, Bwel PqyistG Awhl Wwl IAW nysnihrl krwieAw[vfy gld dyhyt y bwrW drwizAW 'qy snihrl kth sR bstj istG Ky l kwl yny krwieAw[sR hirmtdr swihb dw cPryAgynW iDAW Cj w qy tjl ydy apr bxyCtygld j oigxql ivc 58 hn mhwrwj w rxj lq istG nysnihrl krwiel[

sR hirmtdr swihb dl dj l mtl dl Cq dw apr vl dw ihsw sthdq 1856 ib: (1799 el.) ivc s. sBw istG nkel nysnihrl krwieAw Aqyapsydydl kD dl nkW sl sthdq 1856 ib: (1799 el.) ivc mhwrwj w rxj lq istG nysnihrl krwiel[dKxl pwsyvl dl Cq nWsthdq 1843 ib: (1786 el.) ivc btl rum piqr j D istG dlwv Btdj Kwndwn ipf shl nysnihrl iqAwr krwieAw[bwkl dthW pwsAW dl Cq mhwrwj w rxj lq istG dy rpeynw snihrl

iqAwr hæl [mhwrwj w swihb nypd dydhnlpwsln cwr-cwr kl s snihrl krwew [sR hirmkrlr swihb dIAW CqW isK srdwrW ny phl W clldl dIAW bxvwelAW [sR hirmkrlr swihb dyAklrnl dopwisAW dIAW CqW s. qwrw isK gbw nycldl dIAW bxvwelAW qy mlnwkwrl krwew [qlj ypsydI Cq s. plqwp isK qys. j sw isK AqycDypwsydI Cq s. glfw isK pSleyny1880 ib: (1823 el.) ivc iqAwr krwew [sR hirmkrlr swihb dyclk Aqy hir kl paVl dIAW clldl dIAW CqW sthq 1877 ib: (1820 el.) ivc mhwrwj w rxj lq isK nyAqysthq 1894 ib: (1837 el.) ivc mhwrwj w KVg isK nyiqAwr krwewAW [

sR hirmkrlr swihb dycbw drvwizAW dIAW cwr clldl dIAW j VIAW bxvwelAW [ienW 'cll I ihkly pwsydI clldl dl j Vl 1889 ib: (1832 el.) ivc mhwrwj w rxj lq isK ny bxvwel [dKxl drwvzydl j Vl mhwrwj w KVg isK dl mwqw rxwl dXw kR nkel ny awqrl drwvzydl mhwrwj w KVg isK nyAqypbl drwvzydl klr nRnhwl isK dl mwqw rxwl clldl kR nyiqAwr krwew [as smjhr iek j Vl awpr sq-sq hzwr rpeyKrc AwieAW [

qwrIK Almkrsr ikb ig: igAwn isK plhw 22-23 qyAlkq hYik sthq 1896 hwV sdll iekwdsI (1839 el.) nlmhwrwj w rxj lq isK dydhnlpq mgrlsl drbwr swihb dl syw dw kth mhwrwj w KVg isK ny EsyqrW j wrl riKaw [anW ny plj wh hzwr rpey dw stymmr mltvwieAW ij s nwl plj sOkwrlgr qyAT sOmzdW nml w kybVI kSS qypAwr nwl drSnl ifaFl qdAkwl blyqk dw clk, Pwrrw, PrS, Qth, GiVAwl Aqyblyw iqAwr krwieAW [anW idnW ivc hl sR drbwr swihb dl bwkl syw (pV, PrS, srkwl blyqk, drSnl drwvzyAqy Akwl q^q dybj blyAwid) klr nRnhwl isK dl mrzl Answr hml rhI [



Almk stwr

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਰ ਬੁੱਧਵਾਰ ਤੇ ਐਤਵਾਰ
 ਨੂੰ ਦੁਪਹਿਰ ੧੨ ਵਜੇ ਅੰਮ੍ਰਿਤ-ਸੰਚਾਰ ਹੁੰਦਾ ਹੈ। ਅੰਮ੍ਰਿਤ
 ਅਭਿਲਾਖੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਕੇ
 ਅੰਮ੍ਰਿਤਪਾਣ ਕਰ ਕੇ ਗੁਰੂ ਵਾਲੇ ਬਣਨ।



ਪ੍ਰੋ. ਕਿਰਪਾਲ ਸਿੰਘ ਬਡੰਗਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬਣਾਏ ਜਾਣ 'ਤੇ ਸਮੁੱਚੇ ਸਿੱਖ ਪੰਥ 'ਚ ਖੁਸ਼ੀ ਦੀ ਲਹਿਰ

Allmsr- ਪਾਿ ਕਰਪਾਿਲ ਿਸਠਿ ਬਫਿਯਰ ਨਿਸਿਨਲ ਗਰਿਦਾਵਰੁ ਪਬਡਕ ਕਮਿਟਿ ਢੁ ਪਡੁਨ ਬੁਕੈਯ ਜੁ ਯੁ 'qydਫ-ivdਫ qilvDuel dyPin pij rhyhn qysmicyisK pD ivc KGI dl l ihr puel j w rhil h[

ieQilj wri plis ibAwn 'c Slnxl kmytI dybil wryqyvDik skqr s. idl j lq isਠਿ bplI ny j uwxkurl idlIdAW ikhw ik ਪਾਿ ਕਰਪਾਿਲ ਿਸਠਿ ਬਫਿਯਰ ਨਿਪਡੁਨ Slnxl kmytI bxn 'qyidI l isK girdAwrw mhyj mlt kmytI dypDwn s. mnj lq isਠਿ j l kyqys. mnij ਠਿਰ ਿਸਠਿ ਿਸਰੁ ਜ nri skqr ny mbrkbwd idqI h[anw ikhw ik ਿਸਠਿ swihb igAwnI kl vth isਠਿ j Qpwr q^q s-cKfI sI hzI Aibcl ngr swihb nldv, ਿਸਠਿ swihb igAwnI j qieIir ਿਸਠਿ mlq j Qpwr, q^q s-cKfI sI hzI Aibcl ngr swihb AqypbDkl brf dypDwn s. qurw ਿਸਠਿ, girdAwrw ਪਬਡਕ ਕਮਿਟਿ sI pualtw swihb dyvies pDwn j Qpwr hrBj n ਿਸਠਿ, j nri skqr s. rij ਠਿਰ ਿਸਠਿ rj n, j Qpwr bwb inhwl ਿਸਠਿ qrnw dl hiSAwrpr, j Qpwr bwb nwr ਿਸਠਿ, s. j gw ਿਸਠਿ Xmnwngir hirAwxw, s. kl vth isਠਿ mhyj r pualtw swihb izl i isrmr (ihmwcl plਫਫ), q^q sI hirmIir j l ptnw swihb (ibwr) dymIbr s. Sil ਠਿਰ ਿਸਠਿ j mSpwr JwrKfI, sImql kvll j lq kI ptnw Sihr, s. srij ਠਿਰ ਿਸਠਿ ptnw Sihr, s. mihIir ਿਸਠਿ cbrw Ainswbd ptnw, s. girIirpwl ਿਸਠਿ kiQAwr (ibwr), s. ipIirpwl ਿਸਠਿ swbkw j nri skqr, fI. grmlq ਿਸਠਿ l Knalqys. sirIir pwl ਿਸਠਿ EbrweynvIIdI l qIiel wv s. sKvth ਿਸਠਿ igl brimItn, s. tl pl ਿਸਠਿ ielI I f, s. ij l yisਠਿ pDwn isK iskl lgr sI pljwb qymIel qI s. girIir ਿਸਠਿ bww nyvl ਪਾਿ ਕਰਪਾਿਲ ਿਸਠਿ ਬਫਿਯਰ ਨਿਪਡੁਨ Slnxl kmytI bxn 'qyidI l vDuel idqI h[

anw ikhw ik dਫ-ivdਫ dIAwvK-vK j QpIIAw, sBw-sSwietIAw, inhIy ਿਸਠਿ dl w, PFrਫnW, rj nliqk qyDwrimk SKsIAqW nypI ikrpwl ਿਸਠਿ ਬਫਿਯਰ ਨਿਪਡੁਨ Slnxl kmytI cxy j uwx 'qyKGI dlw iezhr klqw h[

7 nvbr

ਪ੍ਰੋ. ਕਿਰਪਾਲ ਸਿੰਘ ਬਡੰਗਾਰ ਨੇ ਵਧਾਈ ਦੇਣ ਵਾਲੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ

Allmsr- ਪਾਿ ਕਰਪਾਿਲ ਿਸਠਿ ਬਫਿਯਰ pDwn Slnxl girdAwrw ਪਬਡਕ ਕਮਿਟਿ nydਫ-ivdਫ dIAwDwrimk, rj nliqk, syw dl w, PFrਫnW, bDIj lvIAw, smuj dyvK-vK vrgw qI plj IAw vDuelIAw dw inmrqw sihq Dhwvd klqw h[anw ikhw ik mIrl inXkqI 'qysmicyisK smuj vl i bhq hl mwx-siqwr, ipAwr qysnh sihq KGI dlw pgtvw klqw igAw h[mIhrk j QpIIdI qy

inj l qth 'qyvl ij s vlr nymrypDwn cxyj vx 'qykthl BI yl el KGI dw iezhwr klqw hYmllanll dw rrr-rn qll Dllhvidl hll qyAws krdr hll ik BivK ivc vl iesyqrll mwx-siqkwr, ipAwr qy sihXg nll Agvvel idll yrhgyll

pl ikrpwl islg bfllyr nyikhw ik isK pll dymwxyisK vj llgrllimhr sdxw przr Xqn krllgy ik vK-vK isK sll Qwvll ivc vDI ivQ nll ml vrqnl mwh0 nll pllrAw j w skyqy smh isK j Qpbl lAw qyisK sll Qwvll isr j v kypll dyBl yqycVll kl w l el iekqr hokykll krnll anll ikhw ik isK pll nll vllAw cll qll lAw hn, ij nll dw srl lkrn hoxw smjll dl l v hll grllimhr krn isK sll q dl Asls qysihXg nll sB msl yisr j v hl hoj vxll anll ikhw ik PKr eykth s. plkwS islg bll dl mlk mll rll plll w b 'qySllxl Akwl l dl dypDwn s. sll bllr islg bll dl , Akwl l dl dl smicl l llfriSp Aqyj nrl hwaS Sllxl kmyll dl dw mll Dllhvidl hll j nll ny mry'qyBrw plll tAw kyieh syw sll pl hll anll smicl sll q nll Apll klql hll ik ah ies inmwxy syk nll Agvvel plll n krnll grllimhr krn mll ies syw nll sll q dysihXg nll Drm, krm qykthl ihqll dl Bivnw Answr kr skllll

6 nvbr

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਪੰਥ ਦਾ ਸੇਵਾਦਾਰ- ਪ੍ਰੋ. ਕਿਰਪਾਲ ਸਿੰਘ ਬਡੰਗਰ

Allmksr- Sllxl girdAarw plll k kmyll dl dw pDwn pll dw sywvwr hll w ik qurwSwhll ll ienll ivcwrll dw plll tww plll ikrpwl islg bfllyr pDwn Sllxl kmyll nyieQll j wll plll ibAwn ivc klqwll

anll ikhw ik syw dw isDll q swll swfyrll swihb vl ll bKiSS klqw igAw hll anll ikhw ik sll grllimhr dw plll qSll dl Apwr ikll w sdxw qll l vwr Sllxl kmyll dypDwn vj llieh syw krn dw sll q plll q hieAw hll anll ikhw ik sBnll dysihXg nll isK pll dyihqll dw iKAw ll rKidAw syw klql j wvll ll anll smicl sll q nll Apll klql ik ah ies inmwxy syk nll Agvvel plll n krnll anll ikhw ik grllimhr krn mll ies syw nll sll q dysihXg nll Drm, krm qykthl ihqll dl Bivnw Answr kr skllll

anll Sllxl kmyll dl dw pDwn hll dymwxyisB nll Apll klql ik mrysbll ivc kll vl hrifll nll l gwieAw j wvll anll ikhw ik Xll vristlAw, ividAk AdwirAw qyDqr Sllxl kmyll ivKymrll kll vl qsvlr nll l gwel j wvll anll hr ikhw ik ies qll pihll w j dl anll nll pDwngll imll l sl qd vl Aij hl Apll klql gel sl qyhw mll bll qll krdr hll ik kll vl j Qpbl l j W AdwirAw Aij hw nll krll

7 nvbr

ਸਮੇਂ ਦੀਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਯਤਨ ਕੀਤੇ ਜਾਣਗੇ- ਪ੍ਰੋ. ਬਡੰਗਰ

Allmksr- Sllxl girdAarw plll k kmyll dymwxyisB nll Apll klql ik mrysbll ivc kll vl hrifll nll l gwieAw j wvll anll ikhw ik Xll vristlAw, ividAk AdwirAw qyDqr Sllxl kmyll ivKymrll kll vl qsvlr nll l gwel j wvll anll hr ikhw ik ies qll pihll w j dl anll nll pDwngll imll l sl qd vl Aij hl Apll klql gel sl qyhw mll bll qll krdr hll ik kll vl j Qpbl l j W AdwirAw Aij hw nll krll

cxqI Aw nldt klqw j wvy ij s dyl el ah smicyKwl sw pld dl rweynwl Slnxl kmytI dypbry hwaS nllnwI I YkyaprwI ykrngy[anit ikhw ies qd pihl W vl anit Slnxl kmytI dypDwn dl syw inBwaldAW girmiq dypbwr qypbwr I el Xqn klqysn, ij nlt nllah BivK 'c vl ah j wrI rKxgy[anit sk grlgd swihb j I dl byAdbl dIAw inq vupr rhIAw GtnwvI dysbd 'c ikhw ieh iek vfw msl w hV ij s dw hl ah smicyKwl sw pld nllnwI I YkyAqybDIj lvIAw dl rwey nwl kFxyg[anit ikhw ik sk grlgd swihb j I sbDI mrXwdw grIArj n dy j I nyAmp bxwel sl, ij s 'qysmI dynwl kw Prk AwieAw hV[anit ikhw ik grlswihb vl dl cl wel prwqn mrXwdw qypbrw nllbhwI krwax I el aprwl yklqyj wxyg[ies dyl el ah smicypld nllnwI I Ykyl k I hr KVI krngy[ivdSw 'c isKw 'qyhox vwl ynsI I hml AW dl gl kridAW anW ny ikhw ik Amrlkw, khfw vrgymI kw 'c isK Awpxl imhnq qyI gn krkyar AhidAW 'qy ibrwj mwn hn qyanit Awpxl invkl I pihcw bxwel hV[anit ikhw ik isKw dl iemw dwrI qy imhnq kw I kw nllSwied brdwSq nhI, ij s krkyivdSw 'c isKw 'qynsI I hml yhhlyhn [anit ikhw ik ieh mwmI w grh mltgrwl yrwhI ivdSI srkw w sw hmxyl Awidw j wvgy [Drm pbrw bwyrgI bwq kridAW pI bflgr nyikhw ik Awpxy pihl y2 swI dypDwngI smI dorn anit girmiq dypbwr I el 6 skI Kl j sn, ij nlt nllhr vl ibhqr Flg nwl cl wax I el Slnxl kmytI skqr qd I Ykyhr ml wzm nllgirmiq sbDI pbrw dl tng mhlAw krwvwl j wvgI [7 nvbr

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੰਗਰ ਵੱਲੋਂ ਵਿਦਿਅਕ ਅਦਾਰਿਆਂ ਦੇ ਮੁਖੀਆਂ ਨਾਲ ਬੈਠਕ

cliflgVh Slnxl girdAwru pldk kmytI dypDwn pI ikrpwl isG bflgr nycliflgVh ivKySlnxl kmytI ADIn Awalbysmh kwI j w dymKIAw nwl mltitg klqI[ies dorn anit ikhw ik ividAw dyimAw qypswr I el Slnxl kmytI vcnbD hV[iek Aihm PSl w I WdAW pI bflgr nyikhw ik Slnxl kmytI j I d Kyw nwl sbDq iek vKrw fwierktrjt kwiem krgI qw j o ividAw QIAw nllKfw I el aqSw hq krkyA hrrw StrI pDr dyiKfwrl pdw klqyj w skx[anW nyies mkykmytI ADIn AwalbyskI w qykwI j w nllcsq-drsq krn dIAw hdwieqvl idqIAw qyacrI ividAw dIAw sStQwv dl mg lhw siQqI bwyj wiezw I k mgrI ient sStQwv nllhr bl WIAw 'qyil j wx I el aprwl ykrn sbDI inrdS vl idqy[pI bflgr nyAI wn klqw ik bhq j I dl fwierktrjt AwP. Aj kSn dw imAwrlkrn kr dyheyies nllsqqr rIb 'c iek vKrl pihcw idqI j wvgI[mltitg 'c Buel Amrj lq isG cwl w j nrl skqr Slnxl kmytI ny ividAk sStQwv dl ivl Kx qyinvkl I pihcw bxwax qyhr vDryDrm pbrw krn sbDI Awpxl weyidqI[ies mkyfwierktr Aj kSn fw. Drimlir isG auBw, fw. kSmI r isG ifptI fwierktr (kwI j w), Buel Avqwr isG mlbr Drm pbrw kmytI, skqr s. mnj lq isG qys. Avqwr isG qyAFl. skqr s. prmj lq isG srAw Awid hwr sn [

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ

Almksr- SlnxI girdAwrw pbdK kmytI vI lshyqW dysihXg nwl Almksr Sihr dy stbQwpk cDy pwpqSwh swihb sI grUrwmdws j I dypkWS-prb nllsmripq sI Akwl q^q swihb qdArdws aprtk j kwirAWdl gji 'c Dth-Dth sI grUgD swihb j I dl Cqr-CwieAw hyT pji ipAwirAWdl Agvwel 'c Al Okk ngr klrqn sj wieAw igAw[Pil W nwl sj I snihrl pwl kl 'c sSiBq Dth-Dth sI grUgD swihb j I dl qwibAw bTyscKlf sI hirmkIr swihb dymk gDl isG swihb igAwnl j gqwr isG cF swihb dl syw inBwA rhySn[

ngr klrqn ivc DwrImk sBw-sSwietIAW, SbdI j Qy gqkw pwrTIAW, Sihr dIAW vK-vK bWf pwrTIAW, vK-vK skW WkwI j WdyividAwrQI, stwP, tkswl W, inhly isG j QpblIAW qyvwihgrt-vihgrUgrt-j s gwien krDIAWshyqW nySmI IAq klqI[ieh ngr klrqn sI grU rmdws invws qdAwrB hokyvK-vK bwzrw qdhhW hieAw dr Swm nllsI Akwl q^q swihb ivKyspbh hieAw[

ngr klrqn 'c isG swihb igAwnl grbcn isG j Qdwr sI Akwl q^q swihb, s. hrj w p isG mbr SlnxI kmytI, fw. rpb isG qys. mnj lq isG skqr, s. idl j lq isG bpl, s. bl ivkIr isG j VwisGw, s. hrBj n isG mnwW, s. rxj lq isG, s. ibj YisG, s. kyl isG, s. skdy isG Bthkhnw qys. pkyw isG vDIk skqr, s. prmj lq isG mfwipf inj I shwiek, s. skqr isG, s. j gj lq isG, s. kl ivkIr isG rmdws, s. cwnx isG qys. bl ivkIr isG mlq skqr, s. sl Kx isG, s. girkIr isG qys. rGblr isG mlf mhj r, s. hrj kIr isG siprWfIt, s. ml klq isG s/siprWfIt, s. iekIr mhx isG 'Anj wx' iekwrj pbl listI, s. krmbIr isG, s. j sivkIr isG dlp, s. girkIr pwl isG TrU s. minkIr mhx isG, s. bl ivkIr isG KYwbd qys. grmlq isG iekwrj, s. bGj isG, s. hrj kIr isG, s. skblr isG qys. I Kblr isG AfISnl mhj r, s. mnmbn isG BwgwI IA w fwrktr gqkw, s. Aj b isG subkw mlq skqr, s. gcrn isG grywI pDwn isK stfIt PfrSn, s. sirkIr isG pDwn rmlil AW vwl y s. Anp isG ivrdI pDwn sI grU isG sBw qdIel wv SlnxI girdAwrw pbdK kmytI, Drm pkr kmytI, scKlf sI hirmkIr swihb dw smcw stwP qy vfl igxql ivc shyqW nySmI IAq klqI[

15 Akqbr

ਸ਼੍ਰੋਮਣੀ ਕਮੇਟੀ ਨੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ

Almksr- Almksr Sihr dysstbQwpk cDy pwpqSwh swihb sI grUrwmdws j I dw pkuS idhwVw SlnxI girdAwrw pbdK kmytI v-I l smth sBw sSwietIAW AqyshyqW dysihXg nwl

rthwntAq dyktdr scKlf sll hirmtdr swihb ivKymwieAw igAw[Athm q vj yqdlh v-fl igxql iv-c stdqW nypiv-qr srwr 'c iesnwn klqyAqys-cKlf sll hirmtdr swihb ivKynqmsiqk helAW[

ies piv-qr idhwVymky s-cKlf sll hirmtdr swihb, sll Akwl q^q swihb Aqy grdiAwrw bwbw At-l rweyswihb ivKysvry8.30 qldpihr 12 vjyqlk sllr j l 0sj wey gey[plkwS prb nllsmripq grdiAwrw sll mjll swihb dlvrn hwl ivKysll AKlf pwT swihb j l dyBg pweygeyaprtk Bwel kil dlp istG hztl rugl scKlf sll hirmtdr swihb nystdqW nll iel whl bwxl dyklrqn dAwrw inhwl klqw[Ardus Bwel gircrn istG nyklql Aqyhkmnwmw Bwel inSwn istG gdl nyil Aw[grdiAwrw sll mjll swihb dlvrn hwl ivKyDwrimk smwgm ivc pld prsD Firfl Bwel bl dy istG Ath ey Bwel ptrn istG ArSl, Bwel kil vdk istG pTtl, Bwel inrml istG j yVw, Bwel gd zur istG Kyw, Bwel garmj istG Shhw, Bwel srbj lq istG vfwl l qyBwel ml klq istG bgw nystdqW nllgr ieiqhws nwl j vAw[sll grUrmcdws j l dy plkwS prb nllsmripq pjlwb Br qnlvK-vK skll W Aqykw j W dybicAW dyil Kql iemiqhwn, BwSn, kvlSrl, Sbd gwien, pjt kq kiez mkubll ykrweygeysn ienW mkubll AW 'c nll ij hVybicAW nypihl w, dly w Aqyqlj w sQwn hwsll klqw, anw nlls. bl ivtdr istG j vwisGw vDik sk-qr Aqys. sll Kx istG mhj r nys-cKlf sll hirmtdr swihb dl qsvlr, snmwn icthj prnw p-qr qygrUGr dl b^iSS isrpwE nwl snmwinq klqw[skll l bicAW dymkubll AW ivc jj vj l Bwmkw inBwax vwl y s. iekrlj lq istG ggAwxl, scKlf sll hirmtdr swihb dy hztl rugl Bwel Skln istG, s. grpwll istG kl wnt, s. sirtlr istG inmw, s. girtdr pwll istG blkw, fw. j iqltr istG, s. grivtdr pwll istG Awritst, s. kwrlj istG sprwelzr, pl psiptr ktr, blbl rwj ivtdr ktr, blbl rivtdr ktr, fw. Amrlj lq ktr, fw. rxj lq ktr, blbl ikrndlp ktr, blbl grmlq ktr qyblbl prmlq ktr rlsrc skwll r, blbl kml dlp ktr Aqy blbl rmdlp ktr Awritst nllw snmwinq klqw igAw[stj sk-qr dl syw Bwel j gdy istG hf prwrk, Bwel srwn istG qyBwel qrsrn istG prwrk nyinBwel [izkrXg hYik hr swll sll grUrmcdws j l dypkwS idhwVy'qyiskW dl nnnwiedlw j Qpdl Slnxl grdiAwrw pldk kmyl vl l bicAW dl kwrlj kG l qw nllnKwrn Aqygrmiq ividAw ivc prpk krn vnsqyV-K-vK mkubll y krwey j vdy hn [ies pwrn idhwVy nllsmripq Sthr dIAW v-K-v-K sBw sswietIAW qy Dwrimk j Qpdl IAW nybVl SrDw Bwvwn nwl QW-QW l dlyr l gw kystdqW dl syw klql [scKlf sll hirmtdr swihb smth iv-c stdqW dl ishq shll q l el mFlkl klp vl l gweygey[scKlf sll hirmtdr swihb ivKydlpmwl w hel qyrwq nllhrwis dypwT aprtk Al Okk AwiqSbwzl cl wel gel[

ies mkyfw. rpb istG skqr, s. skdy istG Bhwkhnw vDik skqr, s. girtdr istG mhj r, s. l Kivtdr istG vDik mhj r, s. prmj lq istG mfwipfl inj l shiek Aqy Bwrl igxql iv-c stdqW hwrz sn[

ies mkyfw. rpb isIG qys. mnj lq isIG sk-qr Slnxl kmjtl, s. idl j lq isIG bpll qys. sKdy isIG Btrwklnw vDlk sk-qr, s. prmj lq isIG mfwiplf injl shwiek, s.sil -Kx isIG qy s.girblr isIG mhj r, s. l Kblr isIG vDlk mhj r, s. ml klq isIG sipltwft AqySlnxl kmjtl qys-cKlf sR hirmblr swihb dw smacw stw& AqyBwrl igxql iv-c stbqW hwzrlAW Br rhIAW sn[

17 Akqbr

ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਕਵੀ ਸਮਾਗਮ ਕਰਵਾਇਆ

ਪੰਥ ਪ੍ਰਸਿੱਧ ਕਵੀਆਂ ਨੇ ਆਪਣੀਆਂ ਰਚਣਾਵਾਂ ਰਾਹੀਂ ਗੁਰੂ ਸਾਹਿਬਾਨੁ ਦਾ ਇਤਿਹਾਸ ਪੇਸ਼ ਕੀਤਾ

Allmksr- isK Drm dycDygrl Allmksr Sihr dysstQwpk, bwxl dybihQ, sR grl rmdws pwwSwh dypkws prb sbDI Slnxl girdAwrw pbdk kmjtl v-l n girdAwrw sR mjI swihb dlwn hwl ivKyblql riq iek ivSs kvl smwgm krwieAw igAw[ij s iv-c pD prs-D nwmvr kvl s. bl blr isIG 'b-l', pDk kvl, s. rCpwl isIG 'pwl', s. gridAwl isIG 'inmr', s. Aj lq isIG 'rqn', s.qrl k isIG 'dlwnw', s. Avqwr isIG 'qwrI', s. hrl isIG 'jwck', s. ch isIG 'c-krvrql', s. gircrn isIG 'crn', s. rwj blr isIG 'j 6', s. srj lq isIG Awritst, s. Amrj lq isIG 'Amr', s. bl ivblr isIG sDw, s. krmj lq isIG nr, s. sqblr isIG 'Sun', igAwnl ipAwrw isIG 'jwck', s.kil vbl isIG 'kml', s.ml klq isIG 'inmwaw', s. j igblr isIG 'kblj', s. grbcn isIG 'mwhIAw', s.j sblr isIG 'qg', s.kil dlp isIG 'inScl', s. gircrn isIG 'clnw', s. rxj lq isIG 'ruxw', s: sil -Kx isIG, blbl mnj lq kR, blbl sqpwl kR, blbl grmiq kR Awid Swiml hey[

smwgm dfrwn pD prs-D kvlAW nyAwpxlAW bhant IAwr cnwW rwhInsr girUrmdws j l nWAKldq Bjt klql Aqys-cKlf sR hirmblr swihb dl mhqqw Aqyieiqhs nllps klqw ienWnwmvr kvlAW nyAwpxlAW kivqww qysrll I Awvwj nwl stbqW dl vwh-vwh K-tl[kvl s.rCpwl isIG 'pwl' nyAwpxl kivqw rwhIn ikhw: "girUrmdws qrydr auqy SrDw nwl j o stbqW AwelAW ny[j oKwl I AwatdyBr j vdyqrydr dIAW ieh vifAwelAW ny["

s. srj lq isIG 'Awritst' nysFl sil qwn pwwSwh dIAW rihmqW bKiSSW AqyBrsynW aj wgr kridAW kw ies qrW ibAwn klqw: "girUrmdws dypkws aqsv auqy kqwr l -gl hel eygrlipAwirAW dl[girUrmdws qyij nW nW heyBrsW, anW nW v nW hr shwirAW dl["

s-cKlf sR hirmblr swihb dl mihmw gwatdAW prs-D kvl s. krmj lq isIG 'nr' ny Awpxl rcnw kw ies qrW pS klql: "Drql auqysvrg hYhirmblr j ohYl -KW svrgW dl Sun vrgw[if-Tysblr AsQwn sSwr Br dynhInAsQwn kel eS AsQwn vrgw[heyI -KW sil qwn j hwn Ablr nhllst qwn kel sFl sil qwn vrgw[sDwsr dw nr ieSwnw iekoA-Ts-T qirQW dw nr ieSwnw vrgw["

iesyqrW s. gridAwl isIG 'inmr' nysR Akwl q^q swihb qys-cKlf sR hirmblr

suihb dl Aprm Apwr mihmw d-sdyheyikhw: "cmkWmwrdu q^q Akwl shxw, iesdl Sun vrgl hr Sun kel nw[hirmtdr suihb dl krybrvbrl j oAkw j-g qyhr AsQwn kel nw[ihrdu vllg gl wb dyiKVjSBdw qysls Jkdynwl siqkur eDy[SrDw nwl iPr A-KIAW bkl krkysuKWmtdw kel stbr eDy["

iesyqrwbkl sB numvr kvIAWnyvl AwpxlAWrcnwWrwhlIieiqhws nllwKbl pS klqw[ies mky s. sl-Kx isG mhj r s-cKlf sr hirmtdr suihb, s. ieldr mhx isG 'Anj wx' ieldrj pbl listl qygrdAwru gzt, s.Arivtdr isG 'sws' epl Awr E, s.plgt isG kSIAr, s.rxj D isG ieldrj , s.j grb isG girdAwru ielspktr, Buel sqnm isG Aqys-cKlf sr hirmtdr suihb dystw& dyiel vvw Bwrl igxql iv-c stbqW hwzr sn[

18 Akqbr

ਸਿੱਖੀ ਤੋਂ ਬੇਮੁੱਖ ਹੋ ਰਹੀ ਹੈਜ਼ਾਠੀ ਠੂੰ ਗੁਰਸਿੱਖੀ ਠਾਲ ਜੇੜਣ ਲਈ ਪ੍ਰਵਿਵਾਕ ਤੇ ਪੰਥਕ ਏਕਤਾ ਬਹੁਤ ਜ਼ਰੂਰੀ- ਗਿ: ਗੁਰਬਚਨ ਸਿੰਘ

Allmqr- mrl plrl dymwl k 'CTm plr' suihb sr grUhirgobkl suihb j l dybdl CW idvs mkyrthwnlAwq dyktdr scKlf sr hirmtdr suihb dl drSnl iFEVI aprtl isG suihb igAwnl grbcn isG j Qdwr sr Akwl q^q suihb qyj Qdwr Avqwr isG pDwn Sthxl girdAwru pbdk kmyt l vl Nkth dymwl stbS idqw igAw[ies smj isG suihb igAwnl j gqwr isG mK gdl scKlf sr hirmtdr suihb, bwbw hrnm isG Kw sw mkl dmdml tkswl qyBuel rxj lq isG ghr-eymskln nyvl stbqW nwl ivcwr slUykridAWmbwrkbud id-ql[

ies mkyisG suihb igAwnl grbcn isG j Qdwr sr Akwl q^q suihb nystbqW dymwl stbS idWdAWikhw ik isK kth nyivSv pDr 'qyAwpxl vKrl pihcw sQwipq klql[ieh sB kw grUiswhbn dIAWApwr b^iSSW, rihmqW AqysR grUgld suihb j l vl lb^Sl j lvn-j uc qymhwn &l sPcdw hl plgt rpb h[anW ikhw ik Aj kysmjivc isKl qthbnyk horhl nq vwnl nwl mW grisKl j lvn ivc plq krn l el Aj pirvwrk Aqypdk ekqw dl bhd zrtq h[Aj isK iqAwg dl Bwvwn nWBl kyAwpstl gt-bklIAW Aqyinj l rjl SW ivc pligAw h[j oBwrl ichtw dw ivSw h[anW ikhw ik dS dyvK-vK ihisAW ivc sr grUgld suihb j l dypwn srpbW dIAW horhIAW byAdbl dIAW GtnvwW dw isl isl w inrtdr j wrl h[j oik AiqAtj mklBwgw Aqy dKdwiek h[dS-ivdS dIAW smth girdAwru pbdk kmytIAW dypbdk nWl w cwhldw hYik aIn AwpA-Awpxy grU-GrW Atdr idn-rwq iek syvdr dw rihxw Xklnl bxwax Aqy iehnW GtnvwW plq vK-vK ibAnwbzIAW Aqy dSx-bwzIAW krn qthgrz kridAW swnlswirAW nwl iekmW hoAij hIAW kwrveIAW nWsrAtzum dx vwl ySrwrql AnsrW ivrD l umbkl hokyTis aprwl ykrnycwldyhn[smj dIAW srkwrW nWl Xklnl bxwaxw cwhldw hYik ies qrW dIAW vwr rhIAW GtnvwW nWsrAtzum dx vwl ydSIAW nWby-nkwb krkyahnl nWsr^q qth^q szvW idqIAW j wx qW j oAwax vwl ysmj ivc ies qrW dIAW mklBwgIAW GtnvwW mW nW vwrpx[

(bkl plw 51 'q)



ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਸਮੇਂ ਸੰਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਗਏ ਸੁੰਦਰ ਜਲੈਂ ਦਾ ਮਨਮੋਹਕ ਦ੍ਰਿਸ਼।

੨੭ ਅਕਤੂਬਰ 2015



ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਏ ਗਏ 'ਰਾਗ ਦਰਬਾਰ' ਸਮਾਗਮ ਸਮੇਂ ਕੀਰਤਨ ਕਰਦੇ ਹੋਏ ਵੱਖ-ਵੱਖ ਰਾਗੀ ਜਥੇ।
ਹੇਠਾਂ: ਸਮਾਗਮ ਵਿਚ ਰਾਜਗੀਆਂ ਭਰ ਰਹੀਆਂ ਸੰਗਤਾਂ ਦਾ ਵਿਸ਼ਾਲ ਦ੍ਰਿਸ਼ਕੰਡ।



ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਏ ਫਏ ਰਾਕਾਂ 'ਤੇ ਅਧਾਰਿਤ ਸ਼ਬਦ ਕੀਰਤਨ, ਕਵੀਬਰੀ, ਭਾਸ਼ਣ ਅਤੇ ਸਿੱਖ ਇਤਿਹਾਸ ਤੇ ਲਿਖਤੀ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹੋਏ ਵੱਖ-ਵੱਖ ਸਕੂਲਾਂ ਦੇ ਬੱਚੇ।



ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪਣੀਆਂ ਵੱਡਮੁੱਲੀਆਂ ਰਚਨਾਵਾਂ ਰਾਹੀਂ ਵੱਖ-ਵੱਖ ਕਈ ਗੁਰ-ਇਤਿਹਾਸ ਪੰਛ ਕਰਦੇ ਹੋਏ। ਹੇਠਾਂ: ਸਮਾਗਮ ਵਿਚ ਸ਼ਮੂਲੀਅਤ ਕਰਦੀਆਂ ਹੋਈਆਂ ਸੰਗਤਾਂ।



ਸੰਤਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਭੇਟ ਭੀਤਾ ਸੋਨੇ ਦਾ ਹਾਰ ਮੁਬਈ ਨਿਵਾਸੀ ਬੀਬੀ ਨੁਬਜੀਤ ਕੌਰ ਪਾਸੋਂ ਪ੍ਰਾਪਤ ਕਰਦੇ ਹੋਏ ਗਿਆਨੀ ਜਗਤਾਰ ਸਿੰਘ ਐੱਫੀ, ਰੋਡ ਕੁੰਬੀ ਸ੍ਰੀ ਚਰਥਾਰ ਸਾਹਿਬ ਤੇ ਡਾ. ਰੂਪ ਸਿੰਘ ਸਰੰਤਰ ਸ਼੍ਰੋਮਣੀ ਕਮੇਟੀ।
 ਹੇਠਾਂ: ਬੀਬੀ ਨੁਬਜੀਤ ਕੌਰ ਨੂੰ ਸਨਮਾਨਿਤ ਕਰਦੇ ਹੋਏ ਨਬੇਦਾਰ ਅਵਤਾਰ ਸਿੰਘ ਪ੍ਰਧਾਨ ਦੁਮਣੀ ਕਮੇਟੀ। ਬਿਨ੍ਹਾਂ ਨਾਲ ਡਾ. ਰੂਪ ਸਿੰਘ ਸਰੰਤਰ, ਐੱਫੀ. ਸਰੰਤਰ ਸ. ਦਿਲਜੀਤ ਸਿੰਘ ਬੇਹੀ, ਸ. ਸੁਖਦੇਵ ਸਿੰਘ ਚੂਰਾ ਕੋਹਲਾ, ਸ. ਬਲਵਿੰਦਰ ਸਿੰਘ ਸੰਤਾਮਿੰਝਾ, ਜ. ਪਰਮਜੀਤ ਸਿੰਘ ਸਰੋਆ, ਸ. ਪ੍ਰਤਾਪ ਸਿੰਘ ਤੇ ਰੋਹ।



ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵੱਲੋਂ ਵਿਖੇ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ:ਪ੍ਰ: ਕਮੇਟੀ) ਵੱਲੋਂ 'ਗਾਵਹੁ ਸਰੀ ਬਾਣੀ' ਪ੍ਰੋਗਰਾਮ ਦੀ ਆਰੰਭਤਾ ਸਮੇਂ ਅਰਦਾਸ ਕਰਦੇ ਹੋਏ ਭਾਈ ਗੁਰਚਰਨ ਸਿੰਘ।
 ਅਰਦਾਸ 'ਚ ਸ਼ਾਮਲ ਸ. ਚਾਜ਼ਿਦਰ ਸਿੰਘ ਮਹਿਤਾ, ਐਡੀ. ਸਕੱਤਰ ਸ. ਦਿਲਜੀਤ ਸਿੰਘ 'ਬੇਦੀ',
 ਸ. ਬਲਵਿੰਦਰ ਸਿੰਘ ਜੋਤਾਸਿੰਘਾ ਅਤੇ ਹੋਰ।

(22 ਅਕਤੂਬਰ 2016)



'ਗਾਵਹੁ ਸਰੀ ਬਾਣੀ' ਪ੍ਰੋਗਰਾਮ ਦੇ ਪਹਿਲੇ ਐਡੀਸ਼ਨ ਸਮੇਂ ਹਿੰਸਾ ਲੇਂਦਾ ਹੋਇਆ ਪ੍ਰਤੀਯੋਗੀ ਅਤੇ ਜੱਜ ਦੀ ਭੂਮਿਕਾ ਨਿਭਾਅ ਰਹੇ
 ਪ੍ਰਿੰਸੀਪਲ ਸੁਖਵੰਤ ਸਿੰਘ, ਭਾਈ ਨਿਰਮਲ ਸਿੰਘ ਤੇ ਭਾਈ ਗੁਰਮੀਤ ਸਿੰਘ ਸ਼ਾਂਤ।



ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ 'ਗਾਵਹੁ ਸਰੀ ਬਾਣੀ' ਪ੍ਰੋਗਰਾਮ ਦੇ ਦੂਜੇ ਐਡੀਸ਼ਨ ਦੀ ਤਸਵੀਰ।




ਸਥਾਨਕ ਟਾਊਨ ਹਾਲ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਰਸਤੇ ਦੇ ਸੁੰਦਰੀਕਰਨ ਪ੍ਰਾਜੈਕਟ ਦਾ ਉਦਘਾਟਨ ਕਰਨ ਉਪਰੰਤ ਸੰਬੋਧਨ ਕਰਦੇ ਹੋਏ ਜ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੇ ਸ. ਸੁਖਬੀਰ ਸਿੰਘ ਬਾਦਲ ਉੱਪ-ਮੁੱਖ ਮੰਤਰੀ। ਹੋਠਾ: ਉਦਘਾਟਨੀ ਸਮਾਗਮ ਸਮੇਂ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸ਼ਖਸੀਅਤਾਂ।



ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਛਾਹਰ ਘੰਟਾ ਘਰ ਠਾਹੀ ਵਿਖੇ ਸਣੇ ਪਲਾਜਾ ਦਾ ਖੂਬਸੂਰਤ ਦ੍ਰਿਸ਼।



ਸ੍ਰੀ ਦਰਬਾਰ ਨੂੰ ਆਉਂਦੇ ਰਸਤੇ ਦੇ ਸੁੰਦਰੀਕਰਨ ਤਹਿਤ ਲਗਾਇਆ ਗਿਆ ਸ਼ੇਰੇ ਪੰਜਾਬ ਮਹਾਰਾਜਾ ਚਣੀਤ ਸਿੰਘ ਦਾ ਬੁੱਤ।



ਟਾਈਨ ਹਾਲ ਤੋਂ ਲੈ ਕੇ ਸ੍ਰੀ ਚਰਬਾਰ ਸਾਹਿਬ ਤੱਕ ਰਸਤਿਆਂ ਅਤੇ ਬਜ਼ਾਰਾਂ ਦੇ ਸੁੰਦਰੀਕਰਨ ਦਾ ਪ੍ਰਬੰਧਕਰਨ ਦ੍ਰਿਸ਼।



ਸ਼ੀਟਾ ਸਰ ਦੇ ਬਾਹਰ ਬਣੇ ਪਲਾਜ਼ਾ ਦੀ ਬੇਸਮੈਂਟ ਵਿਚ ਬਣਾਏ ਗਏ ਹਾਲ ਦਾ ਪ੍ਰਬੰਧਕਰਨ ਦ੍ਰਿਸ਼।



ਭਾਰਤ ਦੇ ਸਾਫਕਾ ਖੁਯਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਉਨ੍ਹਾਂ ਦੀ ਧਰਮ ਖਤਨੀ ਚੀਫੀ ਕੁਰਸ਼ਰਨ ਕੌਰ ਨੂੰ ਸਨਮਾਨਤ ਕਰਦੇ ਹੋਏ ਸ. ਮਨਜੀਤ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ ਵਾਸੀਕ ਸਕੱਤਰ, ਸ. ਸੁਲੱਖਣ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ ਤੇ ਹੋਰ।

(13 ਅਕਤੂਬਰ 2016)



ਏਮਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੌਂਗਰ ਦੇ ਨਿੱਜੀ ਸਕੱਤਰ ਸ. ਸੁਖਦੇਵ ਸਿੰਘ ਸੁਰਾ ਡੇਰਨਾ ਵੱਲੋਂ ਕਾਰਜਤਾਰ ਸਿਭਾਲਣ ਸਮੇਂ ਸਕੱਤਰ ਡਾ. ਹੁਪ ਸਿੰਘ, ਵਾਸੀਕ ਸਕੱਤਰ ਸ. ਹਰਭਜਨ ਸਿੰਘ ਮਨਾਦਾਂ ਤੇ ਸ. ਪ੍ਰਤਾਪ ਸਿੰਘ, ਸ. ਸੁਲੱਖਣ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ, ਸ. ਕੁਲਦਿੰਦਰ ਸਿੰਘ ਮੀਤ ਸਕੱਤਰ ਤੇ ਹੋਰ।

(7 ਨਵੰਬਰ 2016)

(ਪੰਨਾ 42 ਦੀ ਬੁਕਲ)

ਸਿੱਖ ਕੌਮ ਨੇ ਮੁਸ਼ਕਿਲ ਹਾਲਤ ਸਮੇਂ ਵੀ ਆਪਣੀ ਵੱਖਰੀ ਰੋਂਦ ਤੇ ਮਾਣਮੱਤੀ ਹਸਤੀ ਨੂੰ ਬਰਕਰਾਰ ਰੱਖਿਆ

ਬਲੀ Cw idvs mkydrSnI iFEVI qNstlyqWnNstbDn hhdAWj Qpwr Avqwr isTG pDwn Slnxl grdAwrw plbDk kmjtl ny ikhw ik Aj dw ieh mhwn idhwVw swmAWmpxy Swmwniqy ieiqhwS dyrtrbrukrvwtdw h[anW ikhw ik isK kth dw ieiqhwS sGrS nwl BirAw ipAw h[pr dK dl gl hYik Aj Asl Ampxyiei qhwS nNBil dyj w rhyhW[anW ikhw ik Aj inj l grj W dygd um hokyAslNkml ihqWnW AxifT kr dyj w rhyhW[anW ikhw ik isK nyqW hr smj cVbtl kl w ivc rihhdAW kth dl ibhqrI l el qqpr rihxw h[anW stlyqW nW ikhw ik hr msl yqysD grbwxl dyapds qNl kl h[anW ikhw ik Aj zrtq hYik grbwxl apds AqyisK rhr lqW qy idW rih kyisKI dl cVbtl kl w l el XqnSII heley[Ampxygrvmel ivrsynW Xwd kridAW ies qN ppxw l eley[anW Atj smth isK stlyqW AqygrUGr plqI SrDw ipAwr qysiqkwr rKx vwl l l kwel nllbtl Cw idvs dl hwrldk mbrkbwd idql[

ies mKys. grplq isTG Jbr mbr Slnxl kmjtl, s. hrcrn isTG mK skqr, f.w. rlp isTG qys. mnj lq isTG skqr, s. idl j lq isTG bdl, s. hrBj n isTG mnwVw, s. sKdy isTG Btrkthnw, s. rxj lq isTG, s. ibj YisTG, s. plqwp isTG qys. mihlir isTG Awl l vDlk skqr, s. sl Kx isTG mhj r, bwbw Avqwr isTG ibDI chl sptbW sr isTG vwl y bwbw inhwl isTG hrlAW vj w, bwbw mKx isTG qrnw dl , inhly isTG j QpblAW qystlyqW hwzr sn[31 Akqbr

ਕੈਲੀਫੋਰਨੀਆਂ ਵਿੱਚ ਇੱਕ ਸਿੱਖ ਦੇ ਕੇਸ ਕਤਲ ਕਰਨ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਸ਼ਬਦਾਂ ਵਿੱਚ ਟਿੱਖੇਪੀ

Almksr- j Qpwr Avqwr isTG pDwn Slnxl kmjtl ny Amrlkw dykl IPrnIAW iv-c ie-k 41 swl w is-K s. mwn isTG Kw sw 'qykw ivAkqlAW v-l Nkps kql krn qys^q SbdW iv-c ivrD klqw h[anW ikhw ik is-K kth srb-q dw Bl w krn vwl l kth hlyqyieh iksynwl v[ivrD nhllr-Kdl [pr ipCl ykwl smj qN is-KW qynsl l hml yklqyj w rhyhn j obh-d A&Ss Xg hn[anW ikhw ik ivdSW iv-c Agr is-KW dl pihcwx bwryBrm Bl Kypweyj w rhyhn qW anW dl AigAwnqw dw kurx hn[anW Amrlkw iv-c rih rhyis-K smdweydy l kw, grdAwrw plbDk sswietIAW, isTG sBwVW Aqyis-K smwij k stQwVW nW ApII klql ik ah EQNdl srkur nwl rwbqw kwiem krkyis-KW dl pihcwx bwryj wxkwr l dyx qyanw bwrypweyj w rhyBrm Bl K y d[krn[anW ikhw ik bhq j l d hl Slnxl kmjtl v-l N Cwpygey is-KW dl pihcwx bwry dsqwvz ivdSW dIAW AmSIAW nW stlyj wxgy qW j o ivdSW iv-c rih rhy is-KW bwry EQN dy bwiSldAW nW pihcwx hosky[anW Amrlkw dl srkur nW ApII kridAW ikhw ik ah j l d qN j l d ienW Srwrql AnsrW dw pqw l gw kykwnth Answr s^q szw id-ql j wv[8 Akqbr

ਅਮਰੀਕਾ ਵਿਚ ਸਿੱਖਾਂ ਨੂੰ ਸਿੱਖੀ ਸਰੂਪ 'ਚ ਕੰਮ ਕਰਨ ਦੀ ਇਜ਼ਾਜ਼ਤ ਮਿਲਣਾ ਬਹੁਤ ਸ਼ਲਾਘਾਯੋਗ ਫੈਸਲਾ

ਅੰਮ੍ਰਿਤਸਰ- ਅਮਰੀਕੀ ਸਰਕਾਰ ਵਿਲੀਜ਼ਿੰਗਮ ਵਿਖੇ ਆਪਣੇ ਮੁੱਖ ਮੰਤਰੀ ਸੇਕੂਲਰ ਆਈਸਕਰੀਮ ਸੰਮੇਲਨ ਵਿੱਚ ਸ਼ਾਮਲ ਹੋ ਕੇ ਸਿੱਖੀ ਸਰੂਪ ਵਿੱਚ ਕੰਮ ਕਰਨ ਦੀ ਆਈਡੀਆ ਪੇਸ਼ ਕਰਨ ਵਾਲੇ ਆਈਡੀਆ ਨੂੰ ਸਰਕਾਰ ਨੇ ਸਹਿਮਤੀ ਦਿੱਤੀ ਹੈ। ਇਸ ਤੋਂ ਪਹਿਲਾਂ ਸਿੱਖੀ ਸਰੂਪ ਵਿੱਚ ਕੰਮ ਕਰਨ ਦੀ ਆਈਡੀਆ ਪੇਸ਼ ਕਰਨ ਵਾਲੇ ਆਈਡੀਆ ਨੂੰ ਸਰਕਾਰ ਨੇ ਸਹਿਮਤੀ ਦਿੱਤੀ ਸੀ। ਇਸ ਤੋਂ ਪਹਿਲਾਂ ਸਿੱਖੀ ਸਰੂਪ ਵਿੱਚ ਕੰਮ ਕਰਨ ਦੀ ਆਈਡੀਆ ਪੇਸ਼ ਕਰਨ ਵਾਲੇ ਆਈਡੀਆ ਨੂੰ ਸਰਕਾਰ ਨੇ ਸਹਿਮਤੀ ਦਿੱਤੀ ਸੀ। ਇਸ ਤੋਂ ਪਹਿਲਾਂ ਸਿੱਖੀ ਸਰੂਪ ਵਿੱਚ ਕੰਮ ਕਰਨ ਦੀ ਆਈਡੀਆ ਪੇਸ਼ ਕਰਨ ਵਾਲੇ ਆਈਡੀਆ ਨੂੰ ਸਰਕਾਰ ਨੇ ਸਹਿਮਤੀ ਦਿੱਤੀ ਸੀ।

ਅੰਮ੍ਰਿਤਸਰ- ਅਮਰੀਕੀ ਸਰਕਾਰ ਵਿਲੀਜ਼ਿੰਗਮ ਵਿਖੇ ਆਪਣੇ ਮੁੱਖ ਮੰਤਰੀ ਸੇਕੂਲਰ ਆਈਸਕਰੀਮ ਸੰਮੇਲਨ ਵਿੱਚ ਸ਼ਾਮਲ ਹੋ ਕੇ ਸਿੱਖੀ ਸਰੂਪ ਵਿੱਚ ਕੰਮ ਕਰਨ ਦੀ ਆਈਡੀਆ ਪੇਸ਼ ਕਰਨ ਵਾਲੇ ਆਈਡੀਆ ਨੂੰ ਸਰਕਾਰ ਨੇ ਸਹਿਮਤੀ ਦਿੱਤੀ ਹੈ। ਇਸ ਤੋਂ ਪਹਿਲਾਂ ਸਿੱਖੀ ਸਰੂਪ ਵਿੱਚ ਕੰਮ ਕਰਨ ਦੀ ਆਈਡੀਆ ਪੇਸ਼ ਕਰਨ ਵਾਲੇ ਆਈਡੀਆ ਨੂੰ ਸਰਕਾਰ ਨੇ ਸਹਿਮਤੀ ਦਿੱਤੀ ਸੀ। ਇਸ ਤੋਂ ਪਹਿਲਾਂ ਸਿੱਖੀ ਸਰੂਪ ਵਿੱਚ ਕੰਮ ਕਰਨ ਦੀ ਆਈਡੀਆ ਪੇਸ਼ ਕਰਨ ਵਾਲੇ ਆਈਡੀਆ ਨੂੰ ਸਰਕਾਰ ਨੇ ਸਹਿਮਤੀ ਦਿੱਤੀ ਸੀ।

9 ਅਕਤੂਬਰ

ਅਮਰੀਕਾ ਪੁਲਿਸ ਵੱਲੋਂ ਸਿੱਖ 'ਤੇ ਨਸਲੀ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਪ੍ਰਸ਼ੰਸਾਯੋਗ

ਅੰਮ੍ਰਿਤਸਰ- ਜੇਕਰ ਅਮਰੀਕੀ ਪੁਲਿਸ ਨੇ ਸਿੱਖਾਂ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਤਾਂ ਇਹ ਸਿੱਖਾਂ ਲਈ ਇੱਕ ਵੱਡਾ ਖੇਡ ਹੈ। ਇਸ ਤੋਂ ਪਹਿਲਾਂ ਸਿੱਖਾਂ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਸੀ। ਇਸ ਤੋਂ ਪਹਿਲਾਂ ਸਿੱਖਾਂ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਸੀ।

ਅੰਮ੍ਰਿਤਸਰ- ਜੇਕਰ ਅਮਰੀਕੀ ਪੁਲਿਸ ਨੇ ਸਿੱਖਾਂ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਤਾਂ ਇਹ ਸਿੱਖਾਂ ਲਈ ਇੱਕ ਵੱਡਾ ਖੇਡ ਹੈ। ਇਸ ਤੋਂ ਪਹਿਲਾਂ ਸਿੱਖਾਂ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਸੀ। ਇਸ ਤੋਂ ਪਹਿਲਾਂ ਸਿੱਖਾਂ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਸੀ।

anWikhw ik is-K dl pihcw qyas vl nhr dS dl qrkl ivc pweyXgdwn bwrYvD qn vD pkr krn dl zrtq hY ij s sbDI Amrikw iv-c rih rhyis-K smdweydyI k, girdiAwrw pbdk sswietIAW, isG sBwvW Aqyis-K smw j k sBQvW Amrikw srkrw nwl rwbqw kwiem krkyXg Bimkw inBwA skdIAW hn[anW Amrikw srkrw dw qih idl nDhwvd klqw ik do dSIAW nWigPqwr kr il Aw igAw hYqynsl I hml yivc Suml hrnW swQIAW nWvl j I d kubl krn dl ApII klqI[

12 Akqbr

ਕੈਨੇਡਾ 'ਚ ਸਿੱਖ ਦੀ ਦਸਤਾਵ 'ਤੇ ਹਮਲਾ ਕਰਨ ਵਾਲੇ ਦੋਸ਼ੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ

Allmksr- j Qpwr Avqwr isG pDwn Slnxl girdiAwrw pbdk kmytI nyfwahtwath trWtodyXg flfws skAr nYyGth rhyisK 'qyiek ivAkql vl n hml w krkyas dl dsqwr pVx dl Gtnw nWlnlxXg krwr idWdAW dS i vAkql iKl wP s^q qis^q kwnthI kurvvel krn dl mly klqI h[

ieQlj wrl plB ibAwn 'c anWikhw ik iek pwsyqW ivdSwdIAW srkrw is-KW nWnhr QW pr kkrw pihnx qydsqwr sj wax dl iej wj q dyrhIAW hn qydtBry pwsykw Srrwql Ansr ij nWdw kEl Drm nhlnhWw aB nksl I ivqkrydw blj borhyhn[anWikhw ik dsmS ipqw vl nswbq stq isK nWdsqwr bKiSS klqI gel hYij s dl byAbdl bhq inlxXg h[anWikhw ik is-K Amn psw kth h[is-K grlswihbwn nyhmSwhl srb slUlvvl qw dw skS id-qw h[is-K Drm iv-c iksynwl ivqkrw nhlnklqw j Wdw qynw hl Drm, j wq Aqynsl dw iBth Bpl hWw h[anWikhw ik is-K ij s dS iv-c geyhn aQn dl qr-kl AqyKShwl I iv-c anW dw mh-qvptn Xgdwn irhw hY pr APs ik Aj yvl gl q pihcw krkyisKW 'qynsl I hml yho rhyhn[

anWikhw ik ies Gtnw I el igPqwr klqygeyrObn kl I skwnl nwmk ivAkql nW Adwl q vl nSkq szw iml xl cwhldl hYqWj oAij hIAW GtnwWmW nw vuprn[anW khYfw dl srkrw nWvl ApII klqI ik aB isKW dl sriKAw I el Fkvj pbd krn qW ik Aij hynsl I hml Aw nWTI hpiel j w sky[

22 Akqbr

ਸਿੱਖਾਂ ਦੀ ਦਸਤਾਵ ਜਮਾਤ ਆਰ.ਐਸ.ਐਸ. ਜਾਣ ਬੁੱਝ ਕੇ ਪੰਜਾਬ ਦੇ ਸ਼ਾਂਤਮਈ ਮਾਰੋਲ ਨੂੰ ਲਾਂਬੂ ਲਗਾ ਰਹੀ ਹੈ

Allmksr- j Qpwr Avqwr isG pDwn Slnxl girdiAwrw pbdk kmytI nyAwr A's A's v-I nj I Dr Sihr dymwfl hwaB dsihrw grwalf ivKygwqyAqyikrpwn dl qrz 'qyCrIAW pw kymtr swelkl W 'qymwrc k-Fx dl s^q SbdW iv-c inKPI klqI h[anWikhw ik gwqrw Aqy ikrpwn isK pihrwYdw iek Aihm ihsw hYj odsm pWqSw h j I vl n1699 dl ivswkl smYsl Anlpr swihb ivKykw sw swj nw smY isK dyisG sj x smY I wzml klqyge[anWikhw ik ies dyDwrnl bxn smY isK Drm dl iek Dwrimk pRkirAw ivcDI Gxw zrtI hYAqyah Allmky

puN krN dl pRkirAw h[isK isDlqWnwI iKl vWv krkyiksyvl NisK kkwRdl qhIn krnl v[Fl Bil h[j oAwR A[A[dymLbrWvI Nklql gel h[

anWikhw ik Awr A[A[v-l Nj wX bEJ kypjI w b dySlq mel mwh0 nWl WbUl gwax dl kiSS klql j w rhI h[anWikhw ik Awr A[A[dl ies iGnwaxl krqLq qNpLryis-K smdwey iv-c r[qyrh pwieAw j w irhw h[anWpji w b srkwR qNmlq kridAWikhw ik Awr A[A[kwrkLhW iKl wP is-K BwvnuWnwI iKl vWv dyd[SWqihq prcw drj klqw j wvqys^q qNls^q szw id-ql j wvqWj oA-gyqN Awr A[A[dw kEl vl kwrkLh Aij hl ihmWkq krN dl ihlq nw kry[

12 Akqbr

ਪੁਰਾਤਨ ਰੂਪ ਵਿੱਚ ਹੀ ਸੁਰੱਖਿਅਤ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮੀਨਾਕਾਰੀ

Alm[rsr- scKlf sR hirmLr swihb dl mlnwkwrl sbDI ikLqU'qyplkrm idlIdAw Slnxl girdAwrw p[bdK kmjtl dybl wryqyvdIk skqr s. idl j lq is[bpl nyikhw ik sR hirmLr swihb ivKyhEl mlnwkwrl kEl nvIN nhIN hYj oies nWl bdl idqw j wv sgnieh qW prwqn smjql iesyqrW hl id[stmw h[anWikhw ik kw l kW vl Nies sbD ivc ivvud p[dw krnw qOhlx hYAgies mwmI ynWl YkyPkI Shrq p[ppq krnw AiqAlq m[dbugw h[anWikhw ik Slnxl girdAwrw p[bdK kmjtl p[is mlnwkwrl, icqrkwrl dl mrlh[krN qN pihl W dIAWqsvlrW vl m[b[hn j omkLhI P[og[PI krwv kysriKAq klqlAW gelAW hn[

anW nyikhw ik sR hirmLr swihb dl Bvn kl w An[pm qy ivl Kx hY AgyieQy icqrkl w dw inrmwX vl AiDAwqimk vWxthfI p[dw krw h[anWikhw ik prwqn mlnwkwrl smjkl wkwrvl Nkl wkbW ivc swDkwnm[ccqirAw j WdwsI [Aij hIAWkl wkbW kyI AiDAwqimk vWqvrX isrj x l el hl bxw[AW j WdIAW sn nw ik ikSyKws Drm dl p[skwrl l el [anWikhw ik Aj kw l kW dw mksd Bwvnu smJx dl QWAw p h[dryArQ kFx vl k[drq hoigAw h[

anWikhw ik j kr ieh msl w ikSydl kqwhl nwI j iVAw h[w qWah kwrw[el krN qN grj nw krDy pr ieh qW prwqnqW nWlhbhUkwiem rKidAW kl wkbW nWsbwI Aw j w irhw h[anW ivvud nWlv dX vWl AW nWsl wh idlIdAWikhw ik Aij hyl kW nWlbAwv dX qN pihl W sR hirmLr swihb dydrSn krnycwhldyhn AgyAlqrlv Bwvnu nwI kl wkbW nWlnhrnw cwhldw h[anW ieh vl ikhw ik Aij hyl kW nWlgrbwxl dl ivc[rdwrv 'qyAmI kridAW mwnv srkwrv nWAmI l j lvn dw ihsw bxwaxw cwhldw h[anW ikhw ik ivvud msl ydw hl nhIN h[w, sgnXQwRQ nWsvlkwR krnw hl isAwxp h[

ies mwmI y'qyisAw[sq krN vWl yI kW nWlSlnxl kmjtl dybl wryidl j lq is[bpl nyikhw ik k[hl AgyDwrimk msil AW nWacwI xw m[dbugw h[ies l el ies sbDI ibAwvbnj l nw klql j wv[

21 Akqbr

ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ

ਅੰਮ੍ਰਿਤਸਰ ਸੁੰਦਰੀਕਰਣ ਪ੍ਰਾਜੈਕਟ ਮਾਨਵਤਾ ਸਮਰਪਿਤ

ਸ਼੍ਰੀ ਦਰਬਾਰ ਸਾਹਿਬ ਆਉਂਦੇ ਰਸਤਿਆਂ 'ਤੇ ਯਾਦਗਾਰੀ ਗੇਟ ਬਣਾਉਣ ਦਾ ਐਲਾਨ
ਇੰਟਰਪ੍ਰੀਟੇਸ਼ਨ ਸੈਂਟਰ ਸਿੱਖ ਇਤਿਹਾਸ 'ਤੇ ਪਾਢੇਗਾ ਚਾਣਣ- ਸ. ਸੁਖਬੀਰ ਸਿੰਘ ਬਾਦਲ

Ajmkrs- pj wb dymk mqrI s. prkS isG bwdI nypivqr ngrI Ajmkrs dy
sprIkrn dypIj kt dyihsvyJ t twalthwl qtsr hirmpr swihb qk ivSv dl sB qnKlbstq
ivrwsqI strlt qnIel wv prwqn isK iSl pkl w dyAdBiq qyAnKpx f drswatbw AwI ISwn
prS dAwr mwnvqw f smripq klqwI

sI drbw swihb dypS pl wzw ivKyj nqk iekT f spDn kridAw mK mqrI ny
ikhw ik ies dw ishrw SlnxI Akwl I dl -Bwj pw gTj w srkwr f j Wdw hYj s nypj wb dl
Sundwr qyAmlr siBAwcrk ivrsyf sBwl x dw kwrj AmpxyhQ il Aw Aqy ivrsq-ey-
Kwl sw, Cctw GI Gwrw, vfw GI Gwrw, bwb bptw isG j gI Xwdgwr, j gI nwiek Xwdgwr qy
smwrk vrgIAW AqI AwDink Xwdgwrw sQwpq klqIAW[ies qnI el wv j g-ey-AnzwdI
Xwdgwr, bwb j lvn isG, Bgq rivdws j I dl Xwdgwr CqI hl mwnvqw f smripq kr
idqIAW j wxgIAW[sbw srkwr dIAW ies sbD ivc Ts kiSSW dy nqIj y vj t swfy mhwn
siBAwcr dl Sundwr qyAmlr ivrsq dl sBwl hoskl hYj oik I kW (Kws kr nQ vwn pIVW)
f AmpxIAW j VW nwl j Wgl[anW ikhw ik ij hVIAW kthW Ampxysibawcr qy ivrsyf Bil
j WdIAW hn, ah smWpk nwl Kqm hoj WdIAW hn[anW ikhw ik swfI Amlr siBAwcrk
ivrwsq f BivKI pIVAW I el sBwl kyrKxw swfw Prz qyizmywrl hI

ies mKys. bwdI nysI hirmpr swihb f AwatbyI WGAW 'qy XwdgwrI gyt sQwpq
krn dw AV wn klqwI mK mqrI nyAgyikhw ik AsIN bhq vifAW BwgW vwl yhw ik AsINsr
drbw swihb f j WdysqydI prwqn Sun f bhwl klqw hI anW ikhw ik AsINsrP ies
pIj kt f ivksq hl nhnklqw sgtSr hirmpr swihb dyAwI y-dAwI ydw mwh0 ivc pivqrqw
qyAwSQw f vl brkrwr riKAw hI sprIkrn dl smcl Xj nw nyisK iSl pkl w f kIdirq
klqw hYj s nwl pivqr ngrI dw AsI rP pS hieAw hI

s. bwdI nyAgyikhw ik ieh vfw kwrj Akwl prK dl bKiSS nwl pthw hieAw hI
anW ikhw ik grkl ngrI dl syw swf Akwl prK nysBwl I sl AqyanW dl imhr nwl pth
hel hI anW Agyikhw ik ah Ajmkrs f ivSv dw sB qnVDIAW st spartywv w sQwn bxwax
I el vcnbD hn[s. bwdI nyikhw ik ah ieQyisrP ies sprIkrn pIj kt dw adGwt
krn I el hl nhnAwesgI prwqmw dw Skrwnw krn Aweyhn ij nW nyanW f ieh syw sBwl I
sl[anW nybiTfw dl spsd mbr stmqI hrismrq k0 bwdI dl vl ies sprIkrn pIj kt
ivc idKw el idl cspl I el SI wGw klqI

ies mkybd idAW ap mK mqrI pj wb s. sKblr isG bwdI nyikhw ik iek swl pihl W

sR drbwr swihb dyAwl y-dAwl ydyiel wkydIAWBIVIAWgl IAWkrkyAwruj wel j um hl rihpdl sl[

s. bwdl ny ikhw ik twath hwl AqyivrwsqI svk dw mhnVdrw bdl x dw pj kt irkurf smjivc pthw klqw hieAw hlykalk ies nwl j w/sB I kwnyies f imSn vj lil Aw[anW/ieh vl ikhw ik ieh pj kt dw Aq nhllsgnIiek SrIAwq hVij s qihq pivqr Sihr dw Agl ypj swl dftwn pthw sprlkrn klqw j wvgw[ies pj kt Akwl prk vl NamW f bKSI gel syw dsidAW ap mK mprl ny ikhw ik ies f isAwsl ivSyqnl nhll djKAW j wxw cwihdw ikalk ieh pj kt iek SrDwl Uvj NamW dyidl dybhaq nyVyh[anW/hr vryvididAW ikhw ik isrP Bwrq Br ivc hl nhllsgnI pthvSv qnl I k ies Aiq-spr sQwn f vK kymohq hn[

ap mK mprl nyieh vl disAw ik drbwr swihb dydwkl w gyt nyVybxyepl wzw ivc mK AwkrSn dw kdr iek iepripkSn sltr hVij Qyisk ieiqhws, Dwrnk Pl sPy Aqy siBAwcur burynw isrP pj wb dl nq vwn pnrl f j wgrk klqw j wvgw sgnI anW ivdSI sl unIAW f vl Aihm j wxkwl iml gl j oik pj wb AqyiskW dyieiqhws qysiBAwcur AqyanW dIAW Axigxq krbwnIAW buryj wxw cwihdyhn[

smh pj wblAW Aqykw krkyiskW f ies AdBiq sQwn dydrSn krn I el pfridAW s. bwdl ny ikhw ik pj wb srkwr dw ieh invkl w adm nw isrP sbydl siBAwcurk, ieiqhwsk AqyiemwrqI ivrwsqW f sWBx ivc shwel isD hvgw sgnI dthIAW Br ivc rihpdy iskW f ienswnIAq dw iek cwx mnwrw subq hvgw[

ies mkykjdrl smwj k inAW qySSkqIkrn rwj mprl qyBij pw dyslbw pDwn sR ivj y slpl w ny ikhw ik mK mprl nyienW Swndwr XwdgwrW qysmrkwnwl ieiqhws f mV pS klqw hVij s nwl sbydyAmlr ivrsyf mltqlmwn krn dynwl -nwl srfIAW Awak vwl IAW pIVIAW f pbrq krgw[anW ikhw ik Ajmbqr dysprlkrn vwl yprj kt ies pivqr Sihr ivc sr spirtyf hr vDwegw ij Qyik dnIAW Br qnl I KW SrDwl UAwatdyhn[anW nyies sprlkrn prj kt dysbd ivc s. skblr isG bwdl dl dr-AppSI dl vl Sl wGw klqI ij s dl bd0 q ieh prj kt mnwvqw f smripq klqw igAw h[

pivqr ngrl f nvlldK dx I el ckyI wmswl kdmWI el mK mprl qyap mK mprl dl Sl wGw kridAW sq smwj dymkl bwbw hrnw isG KwI sw nydnIAW Br dyiskW f ies pivqr sQwn 'qyAw kyAkwl I-Bij pw gTj W vl linBuel Swndwr syw f AKIN qkx dw sdw idqw[anW ikhw ik isk ivrDI qukqW f mth qvVWj Awb dx I el smicyisk Bwelcuryf Slnxl Akwl I dl nwl KVHkyiekj itqw dw pgtwv krnw cwihdw h[bwbw hrnw isG nyies pivqr ngrl dyivkws I el idKuel vcnbDqw qysmrpq Bvwnw I el dwV nqyVW dl Sl wGw klqI [

idl I isk girdAwru plbdk kmytI dypDwn j Qdwr mnj lq isG j I.ky nysbydyAmlr ivrsydl sBwl I el ckyieiqhwsk kdm I el mK mprl qyap mK mprl dl pBsw klqI [anW ikhw ik ies pivqr ngrl f nvlldK dykyAkwl I-Bij pw gTj W srkwr nymwvqw dl mhwv syw klqI h[anW Agyikhw ik ies srkwr nyiek nvW ieiqhws isrij Aw hVj oik scmic hl iek vfmil w kurj h[

sR AkwI q^q swihb dyj Qpwr igAwml grbcn isG nyikhw ik sprlkrn pNj kt nwl Ajmbqsr Sihr dl Swm ivc hr vudw hieAw hYaqyieh hrk pj wbl Kws krkyisKW l el bhq mwx qyqsl l vwl l gl h[ies mkyvK-vK Dwrimk, smwij k Aqyrwj nliqk S^sIAqW hizr sn[

25 Akqbr

ਬੀਬੀ ਸੁਰਜੀਤ ਕੌਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਖੰਡੇ ਸਮੇਤ ਸੋਨੇ ਦੇ ਹਾਰ ਦੀ ਸੇਵਾ ਕਰਵਾਈ

ਸਿੱਖਾਂ ਨੂੰ ਵੱਖਰੀ ਕੌਮ ਦੇ ਤੌਰ 'ਤੇ ਮਾਨਤਾ ਦਿੱਤੀ ਜਾਵੇ- ਜਥੇਦਾਰ ਅਵਤਾਰ ਸਿੰਘ

Almbqsr- s-cKlf sR hirmMlr swihb pNj AQwh SrDw qysiqkwr r-Kx vwl l syw dl mhrq blbl srj lq kR mbel invwl v-l Nj Qpwr Avqwr isG pDwn Slnxl girdAwrw pbdK kmytI dl pfxw sdkw s-cKlf sR hirmMlr swihb ivKyKlfysmq snydyhwr (ishrw ptI) dl syw krwiel gel[ies mkyBwel sqnm isG ArdwsIAW nyArdws klqI qyisG swihb igAwml j gqwr isG AfISnl hYf gDI s-cKlf sR hirmMlr swihb nyblbl srj lq kR nWsrpwE dl bKiSS klqI[

ies aprtq dPqr Slnxl kmytI ivKyblbl srj lq kR nWj Qpwr Avqwr isG pDwn Slnxl girdAwrw pbdK kmytI nyisrpwE, l el qyscKlf sR hirmMlr swihb dw mwfI dyky snmwinq klqw[anW ikhw ik sR grUrwmdws pwqSw h j l nyAwp ikrpw krkyblbl srj lq kR qNieh syw l el h[anW ikhw ik blbl j l vl N985 gM 24 kYt snyivc qkrlbn 32 l K rpeydl l wqg nwl Klfysmq snydw hwr iqAwr krwieAw igAw h[anW ikhw ik blbl j l ny ies qNpihl Wvl s-cKlf sR hirmMlr swihb l el snydyC-byqyJwl rW dl syw krwiel hYj ohr rz scKlf sR hirmMlr swihb Adlr chedydynwl l gdyhn[anW ikhw ik blbl j l vl Nhlryj Vy qysnydydocR swihb, hkmnmwvwl w cWdl dw brf, sny'c j iVAW Sbd 'DhwDhwurmdws guru ij in isirAw iqN'svwirAw' qy'ifTysByQwv nhl qDuj jhAw]' 510 gM ipar 24 kYt sny 'c qkrlbn 15 l -K rpeydl l wqg nwl iqAwr grbwxl dySbd dl plkql s-cKlf sR hirmMlr swihb dymuK dAwr apr l gvvel j w cikI h[anW ikhw ik siqgrUj l ikrpw krn blbl srj lq kR nWqtrrsqI bKSx qyanW qN Agt vl iesyqrW syw l byrihx[anW ikhw ik blbl srj lq kR dw spiqr j oAkwl prK dyBwxAnswr Akwl cl wxw kr igAw hYsiqgrUas nW AwpxyrcnW ivc invws bKSx, j nm mrn dygV qNbcwax[anW ikhw ik Akwl prK blbl j l nWsdw cWdlIAW kl w ivc rKx qyieh sdmw brdwSq krn dw bl bKSx[

blbl srj lq kR nyg-l bwq kridAW ikhw ik mWsr grUrwmdws pwqSw dw qih idl N Skrwrw krdl hW ij nW inmwxI kd Nieh syw l el h[anW ikhw ik siqgrUj l dycrnW 'c Ardws bnqI hYik j dNqlk mrysws hn mry'qyikrpw krn qyiesyqrW syw l k dw bl b^Sdyrihx[

pqrkwrW vl Npicysvwl dyj vwb ivc j Qpwr Avqwr isG nyikhw ik blqyidnIAwr

Aḥ Aḥ v-1 Nj I Dr Sihr dymwfl hwaḥ dsihrw grwaḥ ivKygwqryAqyikrpwn dl qrz 'qy CrIAWpw kyj oj I ḥ kiFAw igAw hYah swfyl el bhq dKdweḥ h[anWikhw ik ies Gtnw dl ij ḥl inḥw klql j wyah Gt h[anWikhw ik isK Drm ivc dKl AkWij I krkyAwr Aḥ Aḥ ny pjlwb dl Amn Silql nḥnkswn phḥwax dl kōSS klql h[iek hr svwl dw j vwb idḥdAW anWikhw ik khfw dyskḥ ivc isK bicAW nḥDrimk icḥḥpwaḥ dl AwigAw dyl bhq Kḥl dl gl h[anWikhw ik ies nwl isKWdl shl pihcwx swḥmxyAw skgl[anWikhw ik isKWdl isrmḥ sḥQw Sḥxl kmyl vl ḥiek brḥr iqAwr klqw igAw hYj obhq j I d ivdḥW dIAW AbḥIAW ivc phḥwieAw j wvgw[anWikhw ik ies nwl kl glDr dl inAwr isK kḥ bury Brpḥ j wxkwrḥ iml gl[pqrkwrW vl ḥDwrw 25-bl bwrypḥx qyanWikhw ik isK dl vKrl pihcwx qvKrw Drm hYies I el sunḥvKrl kḥ dyqḥ 'qymwqwx dyl cḥhldl h[

ies mkyfw. rḥ isḥ skqr, s. idl j lq isḥ bḥl, fw. prm j lq isḥ srAw, s. bl ivḥr isḥ j vvisḥw, s. pḥwp isḥ qys. skdy isḥ Bḥwkhnw vDik skqr, s. sil Kx isḥ qys. rGblr isḥ mḥ mhj r, s. prm j lq isḥ mḥwipḥ inj I shwiek, s. skqr isḥ, s. j gj lq isḥ, s. kl ivḥr isḥ 'rmdws' qys. hrj lq isḥ I wḥ ḥḥx mlq skqr, s. sKruj isḥ vDik mhj r, s. hrij ḥr isḥ sipḥwḥ qys. girḥr isḥ pl eyAwid hwr sn[

14 Akqbr

ਸ਼੍ਰੋਮਣੀ ਕਮੇਟੀ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਬੁਲੇ ਲਿਪੀਅੰਤਰਣ ਵਿਲੀਜ਼ ਕੀਤਾ

Allmḥsr- Sḥxl girdAuru pḥḥk kmyl dypḥwn nygirdAuru sḥ mjl I swihb dlvrn hwl ivKykrvweygeysmḥgm iv-c sḥ hirmḥr swihb dyswbkw hzḥl rwgl Bwel grmj isḥ v-1 ḥBwel girdws j I dIAW vwrW dyklqygey'brj il plAḥrx' dyiqḥ BwgW nḥlrl Iz klqw[anWikhw ik Bwel swihb v-1 ḥbrj il pl iv-c il plAḥrx klql gel sḥ grḥgḥ swihb j I dl kḥl I khḥ j vx vwl I Bwel girdws j I dl bwxl nḥḥm isḥ (A-KW qḥ ivḥkyḥ k) Brpḥ j wxkwrḥ I Yskxgy[anWikhw ik Bwel grmj isḥ nyies qḥpihl W vl sḥ grḥgḥ swihb j I dl pwn piv-qr bwxl dw srḥ brj il pl iv-c il plAḥrx klqw h[anWikhw ik Bwel swihb v-1 ḥbrj il plAḥrx klqygeyBwel girdws j I dIAW vwrW dyiqḥyBwg s-cKḥf sḥ hirmḥr swihb dy13 nḥr kmryiv-c sḥ grḥgḥ swihb j I dysrḥ sḥBq klqy j wxgy[anWikhw ik nwm bwxl dy rsleyBwel grmj isḥ nyij s qrW grmiq sḥlq rihxl, nvkḥl I Sḥ I Aqysḥ drbwr swihb pḥl Atḥt SrDw nwl klrqn kridAW wpxl v-Krl pihcwx bxwḥl asyqrWpihl W sḥ grḥgḥ swihb j I dl bwxl Aqyḥx Bwel girdws j I dIAW vwrW dw brj il pl iv-c il plAḥrx krky A-KW qḥ ivḥkyḥ kḥ I el cwx mḥwrydw kḥ klqw h[anWikhw ik Bwel swihb dl invkḥl I pḥqBw nḥmḥk r-KidAW hl sḥ Akwḥ q^q swihb v-1 ḥ anW nḥ'is-K rqn' dyAvwrf nwl snmḥwq klqw j w cḥkw h[anW Bwel grmj isḥ v-1 ḥBwel girdws j I dIAW vwrW dybrj il pl ivc il plAḥrx klqygeykrj dl Sḥ wḥ kridAW ikhw ik Agr Bwel swihb nḥies nḥ Cpvwaḥ I el pḥs I gwwaḥ dl zrḥq pel qḥ Sḥxl kmyl ies nḥwpxyKrcy'qyl gwvegl[

ies mkyfw. rpb isG qys. mnj lq isG sk-qr Slnxl kmytI, s.idl j lq isG qys. skdy isG Bhwkhnw vDlk sk-qr, s. prmj lq isG mlfwipf inj l shwiek, s. kl ivlwr isG 'rmdws', s. hrij lwr isG, s.bl ivlwr isG, s.gmrlq isG mlq sk-qr, s. sl -Kx isG mhj r s-cKlf sR hirmlwr swihb, s.l Kblr isG vDlk mhj r, s. grivlwr isG inj l shwiek Slnxl kmytI, Dm pCwr kmytI Aqys-cKlf sR hirmlwr swihb dw smucw stw& dyiel ww Bwrl igxql iv-c stbqW hwrz sn[

17 Akqbr

ਸ਼੍ਰੋਮਣੀ ਕਮੇਟੀ ਵੱਲੋਂ ਹਾਕੀ ਅਕੈਡਮੀਆਂ ਦੇ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ ਗਈਆਂ

Allmksr- j Qpwr Avqwr isG pDwn Slnxl girdAwru pbdk kmytI dyidSw-inrdSW hjt bwbw bkwl w, sR PqihgVhswihb qyPrldkt dIAW hwl AKfmlAW dyiKfwrIAW nldPqr Slnxl kmytI ivKys. kvl isG qys. pCwp isG vDlk skqr Aqys. prmj lq isG mlfwipf inj l shwiek nysprts iktW vlfIAW[

ies mKys. kvl isG vDlk skqr nyj wxkwrI idldAW ikhw ik j Qpwr Avqwr isG pDwn Slnxl kmytI vl lhg vwnWnKfWvl pCwr kridAW khl pDr qlk phlax dyadS nwl hr sBv Xqn klqj w rhyhn[anW ikhw ik iesyKVI vj lAj hwl dIAW iqh AKfmlAW dyiKfwrIAW nldSports iktW idqIAW gelAW hn qW ik ah skq imhnq krkysBQw qydS dw num ivSv pDr 'qyrSn krn[anW ikhw ik j Qpwr Avqwr isG dyXqnW dw hl nqlj w hYik hwl ielfIAw vl n pCwb 'cl Slnxl kmytI dl hwl AKfml nllcixAw igAw h[anW ikhw ik Slnxl kmytI vl iKfwrIAW dl irhwieS, l hgr qyhr l lldIAW shll q dyk dypKqW pbd klqy geyhn[anW ikhw ik s. mnj lq isG skqr vl lvi Slnxl kmytI dypbd vwl yskll wivclXg iKfwrIAW dl cx klql j w rh l hYqW ik anW nllvfymlkubil AW l el iqAw klq j w sky[anW ikhw ik ij s qrWmnK l el igAw nllsqyividAW zrl l hYasyqrW srlr nllrSt-pSt rKx l el KfWdl Ampxl mhqqw hYij s vnsqySlnxl kmytI vfypr 'qykrj Sll h[

ies mKys. mihlwr isG mlq skqr, s. mKqwr isG mhj r sR Anlpr swihb, s. gmrlq isG mhj r girdAwru sR PqihgVhswihb, s. mj r isG mhj r bwbw bkwl w, s. bl dy isG, s. Biplwr isG, s. pCw isG qys. Avqwr isG kc, s. ql ivlwr isG, s. grsyk isG, s. srbj lq isG qys. alkwr isG shwiek sprvwelzr Aml w Awid hwrz sn[

19 Akqbr

ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਭਾਈ ਪਿੰਦਰਪਾਲ ਸਿੰਘ ਨੇ ਕਥਾ ਦੁਆਰਾ ਸੰਗਤਾਂ ਨੂੰ ਅਨੰਦਤ ਕੀਤਾ

ਸ. ਦਿਲਜੀਤ ਸਿੰਘ ਬੇਦੀ ਨੇ ਕੀਤੀ ਸ. ਹਰੀ ਸਿੰਘ ਨਲਵਾ ਸਬੰਧੀ ਪੁਸਤਕ ਭੇਟ

Allmksr- Slnxl girdAwru pbdk kmytI vl lidqygeysdyqllbwAd girdAwru sR mjl l swihb dlwn hwl ivKysK kln dymhwn kQwvick Bwel swihb Bwel ipllrpwl isG nyscKlf sR

hirnmlr swihb qn Aweyhkmnmydl kQw klql [anw/dl kQw srvx krn l el sQwnk sthqw qn
iel ww dt-dirwfyqnl vl vfl igxql ivc sthqw nySmll IAq klql [sr grUrwmwms pwiqSwih j l
dypkws prb dymdnzr Bwel ipklrpwl istG nyhkmnmydl kQw kridAW cQypwqSwih j l dy
j lvn Aqyanw/dlAW isikAwvwnwml sthqw nwl sUw klqw [anw sthqw nwl sbDq hldAW ikhw
ik j dnlvl anw nwl sdcw iml gw ah grdAwrw sr mj l swihb dlvrn hwl ivKykQw dl syw krn
l el hwzr hxg]

ies d0wn Slnxl grdAwrw pbdk kmytI dyvDik skqr s. idl j lq istG bpl ny
ivSs q0 'qy phk ky Bwel swihb Bwel ipklrpwl istG nlnsmwinq klqw [s. bpl nyisK
ieiqhws rlsrc brf vl ll qvzw plkwSq Awpxl psqk 'srdwr hrl istG nl vw-vwrw qy
j hwnmy vl igAwml ipklrpwl istG nWbt klql [izkrXg hYik ieh pihl l psqk hYij s ivc
srdwr hrl istG nl vw nwl sbDq vwrw qy hwnwimAW nWiek QW 'qys hYh q klqw igAw h]

ies mkyPfrsn Angls. prmj lq istG Kw sw, s. mj r istG, sr drbwr swihb dy
vDik mhj r s. l Kblr istG, s. hrBj n istG vkqw, s. j gqwr istG Kdbyt qys. ibkrm istG
Awid hwzr sn[

21 Akqbr

ਪਰਮ ਪ੍ਰਚਾਰ ਕਮੇਟੀ ਵੱਲੋਂ ‘ਗਾਵੁ ਸਚੀ ਬਾਣੀ’ ਪ੍ਰੋਗਰਾਮ ਦਾ ਪਹਿਲਾ ਐਡੀਸ਼ਨ ਸ਼੍ਰੀ ਗੁਰੂ ਰਾਮਦਾਸ ਜੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵੱਲਾ ਵਿਖੇ ਹੋਇਆ

ਪੰਜਾਬ ਭਰ ਤੋਂ ਤਕਰੀਬਨ ੯੦੦ ਗੁਰਸਿੱਖ ਬੱਚਿਆਂ ਨੇ ਹਿੱਸਾ ਲਿਆ

Allmksr- j Qpwr Avqwr istG pDwn Slnxl grdAwrw pbdk kmytI dl skG Agvwel
hYt isKl dypkws- plwr l el ivl Kx aprwl w kridAWDrn plwr kmytI vl ll 'gwhuscl bwxl'
plgrm dw pihl w AfISn sr grUrwmwms Xhlvristl AwP hY Q swieSz vl w Allmksr ivKy
hieAw [ij s ivc pjlwb Br qn qkrlbn 900 gr isK bicAw nyhsw il Aw [ies smj plgrm
dl cVtl kl w l el Bwel grcrn istG ArdwsIAW nyArdws klql [bicAw dl hls l w APj wel
l el s. rij mlr istG mihqw Allqly kmytI mlbr, s. hrcrn istG mK skqr, s. idl j lq istG
bpl qy s. bl ivmlr istG j vwisGw vDik skqr, s. ismrj lq istG kly mlq skqr, s.
prmj lq istG mlwiplf inj l shwiek, s. j igmlr istG skqr sr grUrwmwms hspqwl vl w qy
fw. eypl istG Awid hwzr sn[

Slnxl kmytI dybl wryqyvDik skqr s. idl j lq istG bpl nyj wxkwl idldAW ikhw ik
ies plXgqw ivc 16 qn 24 swl q-k dl amr dypkXgIAW dygrbwxl klrqn mkuwl y
krvwey geyhn ij s ivc plXgIAW vl ll iksv vl rwg ivc iek-iek Sbd gwien klqw
igAw [anw ikhw ik bicAw dl kurj -kSl qw nWprKx l el pdms Bwel inrml istG, Bwel
grmlq istG Sllq qyipkpl skvly istG nybq0 j j vj ll Bllmkw inBwel [anw ikhw ik Aj dy
AfISn d0wn plXgIAW nllpihl w pl-kAwrtr mkuwl y'c priKAw igAw aprly cxygey

bicAW nllmhr j j W dl ksftl 'qyaqwirAw igAw ij nllny22 bicAW dl cæ mlgw AvFISn l el
klql[anll ikhw ik plqlXgq w ivc pihl y dlj y Aqyqlj ysQwn 'qyAwææ vwl yplqlXglAW nll
kRnvr pjl l -K, iqth l -K Aqyiek l -K rpeydl rvlSl ienwm vj lid-ql j wvgl[ienll qlliel wv
hr dopqlXglAW nllj nll dw pltrSn bhq vDIAw hvgw nllplj wh-pjl wh hzwr rpeydl rvlSl
ienwm vj lid-ql j wvgl[

22 Akqbr

ਤ੍ਰੈ ਸਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਨੇ ਜ਼ੋਨਲ ਜੂਥ ਫੈਸਟੀਵਲ 'ਚ ਓਵਰ ਆਲ ਟਰਾਫੀ 'ਚੋਂ ਤੀਜਾ ਸਥਾਨ ਹਾਸਿਲ ਕੀਤਾ

Allmqsr- Slnxl girdAwrw plbDk kmytI dyplbDw hyl cl wey j w rhyqr Squbdl gird
gobdl isG Kwl sw kwl j dyividAwrQIAW nygrUnw nk dy XthlvristI vl llkrvweygey j nll
XD PstlvI smllbl-fvlj n dl Evr Awl trwPI 'clqlj w sQwn hwsI klqw[

ieQlj wrl plb ibAw n 'c Slnxl kmytI dybl wryqyvDlk skqr s. idl j lq isG bpl ny
disAw ik j Qpwr Avqwr isG pDwn Slnxl girdAwrw plbDk kmytI dl sc-j l Agvvel hyl
cl wey j w rhyqr Squbdl girdgobdl isG Kwl sw kwl j ny j nll XD PstlvI ivc vKæ-vK
mkwbil A llsmllBwg l ll dAw kvlsrI ivc pihl w, Al ikaSn ivc dlj w, kivqw Aqyiekllgl ivcl
qlj w sQwn hwsI klqw[anll ikhw ik ies kwl j iv-c æc ividAw dynwl -nll ividAwrQIAW
nllhrnll gqllivDIAW ivc Bwg l k l el vl plrAw j l d w h[anll ikhw ik qzrbjwr stw& Aqy
ividAwrQIAW dl l gn sdkw ies kwl j nys-iBAwæw qyKfW dyKqr iv-c vl vfmel w XgDwn
pæaldAw nwmnw k-itAw h[.s. bpl nyikhw ik KfW ivc Aij hIAW pj ISnWqd hl sBv hllIAW
hn j d smicw stwP sihXgl hwy[anll ikhw ik ipll pl j iqll r kæ qykw j stwP dl imhq
sdkw ikfwrI trwPI l k ivc sPl rhyhn[

ies smllfw. grj ll isG ieltw j , fw. ripll r isG mkl kmrs ivBwg, pl grj lq isG
mkl klpltr ivBwg qys. Amr isG sipll wllt Aqysmh stwP mlbr hzwr sn[14 Akqbr

ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਤੇ ਉਨ੍ਹਾਂ ਦੀ ਪਤਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ

Allmqsr- Burq dysubkw pDwn mlqrl fw: mnmbn isG qyanll dl Drm pqnl blbl
grSrn kæ s-cKlf sll hirmll r swihb nqmsiqk hwy[anll sll hirmll r swihb m-Qw tKx
aprll kw smll bT kyiel whl bwl dl klrqn vl srvx klqw[aln kl 25 imll sll hirmll r
swihb rhy[

d&qr Slnxl kmytI phltx qys.mnj lq isG sk-qr qys.idl j lq isG bpl vDlk
sk-qr, j Qpwr Avqwr isG pDwn Slnxl girdAwrw plbDk kmytI dyinj l shwiek s.plnj lq
isG mlfw ipll qys.sll -Kx isG mhj r sll drbwr swihb nyanll nllsmllhk qæ qyj l AwieAW
ikhw[fw: mnmbn isG nyPn qyj Qpwr Avqwr isG nll gl bwg klql Aqyiek dlj ynllwl -
cwl pillCAw[fw: mnmbn isG nyvizitllj bak qyil iKAw ik dnIAW dyswryDwrimk AsQwn

Aiq siqkwrq hn pr s-cKlf sL hirmkLr swihb 'ifTysByQwv nhl qDuj jhAw]' anW ikhw ik ieh ah mk-ds AsQwv hYij -QyAw kymn iqbbq hoj Wdw h[anW dw dPqr Slnxl kmytI Awax qySlnxl kmytI dypDwn j Qpwr Avqwr isG vl Wskqr swihbwn nyainW nWsrpwE, l el, sL hirmkLr swihb dw mwfI AqyDwirimk psqkW dw sL Bjt krkysnmiwq klqw[

ies mkyfw. mnmbhn isG dyBrwqw s. srj lq isG khl l, s.girbcn isG mK stnW AiDkwrI, s.iekLr mhx isG 'Anj wx' iekLrj pbl listI, s.j sivkLr isG stnW AiDkwrI, s.srbj lq isG shwiek stnW AiDkwrI, s.bGj isG qys.l Kblr isG vDik mhj r hwzr sn[

13 Akqbr

ਅਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ 'ਚ ਪੰਜਾਬੀ ਡਰਾਈਵਰ ਨੂੰ

ਅੱਗ ਲਗਾ ਕੇ ਸਾੜਣ ਦੀ ਘਟਨਾ ਹਿੰਦਣਯੋਗ

Allmbqsr- j Qpwr Avqwr isG pDwn Slnxl girdiAuru pbbk kmytI nyAwstI IAw dy ibibbn Sihr ivKyibibbn istI klsI (Srvif) ifpldl bS dypjI wbl frwelvr mnmlq nWAg l gw kysW dx dl Gtnw nWlnkXxG krwr idWdAWdGI ivAkqI dl j l d qhI j l d igPqwrI dl mbb klqI h[

pS ibAwn ivc anW ikhw ik Gr bwr Cf kyAwpxypirvwr dypwI x-pSx l el ivdSI DrqI 'qyj wx vwl ypjI wbl nJ vwn idn rww AxQk imhnq krkygzwrw krdyhn ij nW nwl nsl l GtnwVvwrnI AWdKdiel hn[anW ikhw ik pjI wbl nJ vwn ij s vl dS j Wdyhn ah nw isrP aQNdymw0 Answr AwpxyAwp nWfwI dyhn bl ik sbDq dS dl qrkl l el hr hll w vrqdyhn, pr ies dybwj W anW iKI wP nPrqI GtnwVv ivc vWdw hox ictkq dw ivSw h[

anW AwstI IAw dypDwn mbrI mY km ibl g trnbil nWApII klqI ik ah pjI wbl nJ vwn nWsvXx vwl ydSI iKI wP s^q qbs^q kwnth kurvwel krn qyAwstI IAw ivc vs rhy pjI wbl nJ vwnWdl sriKAW l el FikvI pbbW nWklnI bxwax qWj oAij hl ihrdyvdk Gtnw mb/ nw hvy[

29 Akqbr

ਸ਼ਬੇਦਾਰ ਅਵਤਾਰ ਸਿੰਘ ਨੇ ਕੈਨੇਡਾ 'ਚ ਇੱਕ ਸਿੰਘ ਪਰਿਵਾਰ ਦੇ

ਜ਼ਿੰਦਾ ਸੜ ਜਾਣ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ

Allmbqsr- j Qpwr Avqwr isG pDwn Slnxl girdiAuru pbbk kmytI nykYfw dy buSWA Kqr ivc siQq mtI nWA-g l gwax dl hæl Gtnw iv-c iek isK pirvwr dyizkLw sV j wx 'qy fI GyduK dw iezhw r klqw h[

anW ikhw ik ieh bhq hl duKdiel Gtnw hY Agr ies Gtnw nWksySrwqI Ansr nyj wx bW kyAbum id-qw hYqW ieh ienswnI Aq dynwm qyiek bdnwv dwg h[anW ikhw myrI Ardws hYik ies iBAwnk hwdsyiv-c ij s dl mbb hogel hYAkwl prK as dl ivCVI rth nW AwpxycrnW iv-c invws bKSx qyj oivAkqI gBtr rP 'c z^ml heyhn ah j l dl ishqXwb hokyAwpxyGr j wx[

anWikhw ipnt mlfleyAnswr Gtnw vwl l QW'qynsl l gntPtI iml l hlyqyas 'c nsl l it-pxlAWil KIAWpweIAWgelAWhn[anWikhw j yAsw s-c hlyqWkhyfw dl srkwr ies Gtnw dl qrtk pVqwl krveiyqydSIAWnWkwnh Answr s^q szw id-ql j wvyqWj oA-gyqWkkel vl s^S ABl mWBgI kwrveel krn dl zrAq nw kry[

14 Akqbr

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸ. ਸਿਕੰਦਰ ਸਿੰਘ ਦੇ ਪੁੱਤਰ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ

Allmksr- j Qpwr Avqwr isG pDwn Slnxl girdAwrw pbdk kmytI nypfLivkws qy ptewieq mktlrl s. iskdr isG ml kw dyspqr s. crnj lq isG ml kw dyAcwnk Akwl cl wxw kr j wx 'qyfydydk dw iezhwr kridAw pirvwr nwl hmdrdl dw pgtvww klqw h[

ieQlj wrl plb ibAwn ivc anWikhw ik s. crnj lq isG ml kw dyAkwl cl wxynwl pirvwr qysmj nlnw pwrAw j wx vwl w Gwrtw ipAw h[anWikhw ik Akwl prk dw Bwxw AtI hYas Agyiksydw zr nhllcl dw[anWikhw ik siqgrWAgyArDws hlyk ah s. crnj lq isG ml kw dl ivCVI rth nWApwxcrnWivc invws bKSx qypCypirvwr, swk sbDIAWqysnhIAW nWBwxw mhx dw bl plwn krn[

28 Akqbr

ਸ਼ਬੇਦਾਰ ਅਵਤਾਰ ਸਿੰਘ ਨੇ ਭਾਈ ਸੰਦੀਪ ਸਿੰਘ ਪ੍ਰਚਾਰਕ ਦਾ ਸੜਕ ਹਾਦਸੇ 'ਚ ਦਿਹਾਂਤ ਹੋਣ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ

Allmksr- j Qy Avqwr isG pDwn Slnxl kmytI nyBwel slllp isG ptkwrk dw svk hwdsyivc idhWq hoj wx 'qyfydydk dw iezhwr kridAw pirvwr nwl hmdrdl pgtwel h[

ieQlj wrl plb ibAwn 'c anWikhw ik Bwel slllp isG ij nW dw hf kAwrtr isK imSn bfw j thV (rwj sQwn) ivKysl anWdl girdAwrw isG sBw, stgrIAw mfl, izl h hnhungVh (rwj sQwn) qd Allmktj vl ydydlvwn dl kQw smwpq hx aprtk mtr swelkl 'qyfbvwl l j wx smjrsqyivc trk nwl hwdsyivc Acncq mty hoj wx nwl pirvwr qypD nWbhq vfw Gwrtw ipAw h[anWikhw ik Akwl prk dw Bwxw AtI hYas Agyiksydw vl zr nhllcl dw[anWikhw ik siqgrWAgyArDws j dVI hlyk ah Bwel slllp isG dl ivCVI rth nWApwxcrnWivc invws bKSx qypCypirvwr qyswk sbDIAW nWBwxw mhx dw bl plwn krn[

Bwel slllp isG dyAkwl cl wxy'qys. hrcrn isG mK skqr, fw. rth isG, s. mnj lq isG qys. Avqwr isG skqr, s. idl j lq isG bpl qys. bl ivdr isG j vwisGw vDik skqr, s. ismrj lq isG, s. j gj lq isG, s. cwnx isG, s. qrivdr isG qys. hrij dr isG kYvwl mlq skqr, s. inSun isG qys. grnm isG sipthfht, s. ml klq isG bihVvwl s/sipthfht qys. bl ivdr isG iekwrj pjlwb ptkwr vl thvl dk dw pgtvww klqw igAw[

24 Akqbr



ਧਰਮ ਪ੍ਰਚਾਰ ਸਰਗਰਮੀਆਂ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਨੇ ਸਕੂਲੀ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ

j Qpwr Avqwr istG pDwr Slnxl girdiAuru pbdk kmytI dyidSw-inrdSw hyt cDy pwiqSwih sR grU rmdws j l dy plwS girpirb nllsmripq scKf sR hirmllr swihb dy girdiAuru sR mjlI swihb dlvrn hwl ivKy bicAW dl kwrj -kSl qw nllinkwrn l el isK ieiqhs 'qyil Kql mkwbl ykrweygey[ies qliel wv bicAW dyBwSx, kvISrl, kieZ Aqy klrqn mkwbl yvl krweygey[

s. bl ivllr istG j vvisGw vDik skqr Drm plwr kmytI nyienll vK-vK Dwrimk mkwbil AW sbDI j wxkwl idlldAW disAw ik skll I bicAW drimAun krweygey BwSx mkwbl ydw ivSw sR grU rmdws j l dw j lvn Aqybwl dw mhqv, Ardws dw mhqv, isK mll dw ikrdwr Aqygrisk kSw hv? riKAw igAw ij s ivc ikisyiek ivSy'qy bicAW nllBwSx dy l el ikhw igAw[anll disAw ik bicAW dl Xgqw nllprKx l el fw. iellr j lq istG ggAwxl, blbl rwj ivllr kR qyblbl rivllr kR nymik j j vj llBllmkw inBwel[

iesyqrll kvISrl gwien mkwbl yivc bicAW nllsR grllgll swihb j l dw siqwr' qy 'iei qhs sR grllgll istG dw ivSw idqw igAw hll bicAW nllprKx l el s. grnm istG kl wr, s. sirllr istG inmw qys. girllrpwl istG blkw nymik j j vj llBllmkw inBwel[hrk bcynll qll 10 imll dw smW idqw igAw[

iesyqrll rwgW'qyAwDwirq Sbd klrqn mkwbl ykrweygey ij s ivc pjlw Br qll 31 skll Wdy186 bicAW nyihsw il Aw[klrqnl j Qyivc CymllrW dw hwx l wzml sl qyhrk j Qy nll 10 imll dw smW idqw igAw[skll I bicAW dy klrqnl j iQAW vl llklrqn krn smj Sbd igAun qy rwg dl sW nllprKx l el girdiAuru sR mjlI swihb dlvrn hwl ivKy scKf sR hirmllr swihb dyhzll rwgl Bwel Slln istG, fw. j iqllr istG qyp ll psipllr kR nybqR j j dl syw inBwel[

ies mkyS. sl Kx istG mhj r sR drbwr swihb, s. bGj istG vDik mhj r, s. kwbl istG sprvwelzr, blbl ikrndlp kR, blbl rwj vll kR, blbl mnij llr kR, blbl grml kR, blbl qkdlr kR qyblbl grmlq kR, Bwel srj lq istG sBrw plwrk AqyBwel j spwl istG plwrk vl hizr rhy[

ਗੁਰੂ ਸਾਹਿਬ ਨੇ ਸ੍ਰੀ ਅੰਦਪੁਰ ਸਾਹਿਬ ਦੀ ਧਰਤੀ ਤੋਂ ਭਾਰਤੀ ਲੋਕਾਂ ਨੂੰ ਅਣਖ, ਸਵੈਮਾਣ ਤੇ ਗ਼ੈਰਤ ਭਰਪੂਰ ਜੀਵਨ ਜਿਉਣ ਦੀ ਜ਼ਾਚ ਸਿਖਾਈ- ਜਥੇ. ਅਵਤਾਰ ਸਿੰਘ

ਪਰਮ ਪ੍ਰਚਾਰ ਕਮੇਟੀ ਵੱਲੋਂ ਚੋਧਾ ਗੁਰਮਤਿ ਸਮਾਜਮ ਕਰਵਾਇਆ ਗਿਆ

Allmksr- smicl l kwel nllswihb sl grlgobbl islg j l dIAW j lvn isiKAww nll
Apnwax dl l M h[Aj ml e-zrl, Khw-iKWI qyl wl c plvrql dw zrdwr qrlkynwl pBwr ho
irhw h[ies vKq grbwxl dl tk bhq zrltl h[nk cwl -cl n, mirAwdw-mel j lvn, srbq
dyBl ydl Ardws nwl j lvn bqlq hxx cwhldw h[ieh ivcwr Aj j Qpwr Avqwr islg pDwr
Slnxl girdAurw pbdk kmjtl nyDrm pBwr kmjtl vl llswihb sl grlgobbl islg j l dy350
swl w plks prb nllsmripq krviyjj w rhyCQymhwn grmiq smwgm smj qKq sl kpsgVh
swihb dydsmS dlwv hwl ivKyslqW nllsldn kridAW pgt klq[anW ikhw ik isKl dy
pBwr-pBwr Aqymwvqw dyaDwr l el grllswihbwn nyij Qy-ij Qyvl crn pweyAqynvllngr
vswey ah QwVplj xXq hogelAW[ienWQwVivclhl isK ieiqhs, swihq Aqyrihq dl l hhl
dwsqwn AmpxyAwr smel btl hY"sl Anllpr swihb j l" dl pwn Drql [

j Qpwr Avqwr islg nyslqW dyrlbrUhdAW ikhw ik Kw sw isrj xw nwl ies Drql
apr mnKqW l el Bwlcwrk slW dw nvWieiqhs isrij Aw igAw Aqyieh Kw sydl j nm Bhl
vj llj wxl j wx l gl[ies Drql qllBwrql l kllnllcVhl kl w ivc rih kyAxK, svhwq qyZr
Brpt j lvn ij atk dl j mc isKwcl gel[anW ikhw ik grllswihb nysdwwrk svCqw qynqk
awcq 'qybhw zr idqw[ieiqhs nybwr-bwr swbq klq hYik pljwb ij atdw vl qyvsdw vl
grW dynm pr h[pljwb nllgrllswihbwn dl dx Anmd vl hYAqyAmil vl, ij sdw iviKAwn
sdIAW qllhllw Aw irhw h[j Qy Qpwr Avqwr islg nyikhw ik ieiqhsq qyDwrink idStl qll
isK grllswihbwn dl vfl vifAwel qyAscrj sbw ies qQ qllpgt hll hYik ah mnwv cqrw
nllvrqmw mkl hokypk k mkl bxn l el pljnw idllyhn[smicw brhmllf iek Akw prK dl
rcnw hYij s kwrn hrk mnK nlliek smwn AiDkw qysiqkwr iml xw cwhldw hYBwVlah ikxy
vl Drm, j wq-pwq, vrx-vlf Awid Kqr dw hwy[

anW ikhw ik isK pD dySwmicyiei qhs nllvSv Br ivc pBwrn l el isK pD dl
isrm slQw Slnxl girdAurw pbdk kmjtl vK-vK ieiqhsq idhwVAVwnwl sbDq SqwbdlAW
vfypDr 'qymwlltl Aw rhl h[ipCl yswl sl Anllpr swihb dw 350 swl w sQwprw idvs
AqyipCl ysmj vK-vK grllswihbwn nwl sbDq SqwbdlAw mnwclAW gelAW hn[anW hr
ikhw ik 2017 ivc swihb sl grlgobbl islg j l mhwrw j l dw 350 swl w plks idhwVw vfyp
pDr 'qyptnw swihb dl Drql 'qymwclAW j w irhw h[Slnxl girdAurw pbdk kmjtl vl liesy
swl 2016 qllhl vfypDr 'qyies idhwVynllmwwax l el grmiq smwgm krviyjj w rhyhn[
Aj dw smwgm vl iesyKvl dw iek ihs h[anW j wxkwr l idldAW disAw ik ies qllAg l w

smwgm 28 Akqbr 2016 nllqKq sR hztl swihb nllly ivKyhwgww AqySlnxl kmjtl vl 11 qll
 l Yky6 j nvrl 2017 qlk qKq sR ptnw swihb ivKyl guqwr DwrImk smwgm krwvejy wxgyl
 anW ikhw ik 20 nvbr nllKwl sw cgnw mwrC qKq sR kpsgVHswihb qll Awrb hokyvK-vK
 ngrW, SahrWivcNhlhw hieAw 2 dsbr nllqKq sR ptnw swihb ivKysphh hwgww, ies KwI sw
 cgnw mwrC ivc swihb sR grlgobll islg j l dyieiqhwsk Ssqrwvvl l bs vl Suml hwgl
 anW ikhw ik ies smwgm nllSPi krn l el Drm plwr kmjtl dypCwrkll, skqr swihbwn dw
 ivSf Xgdwn hYaqpl.tl.sl. chl vl NienW smwgmW dw isDw pswrx vl klqw j Vdw hll ies
 smj pl ptn islg clldhwj rw mbr purI lmlt qy fw. dl j lq islg clmw isikAw mklrl pjlw
 srkwr nyvl sbDn klqwll

ies mkyBwel rCpwl islg j l hztl rwgl qKq sR kpsgVHswihb, Bwel inrml islg j l
 KwI sw qyBwel rivllr islg hztl rwgl scKlf sR hirmllr swihb nystqW nllgrbwxl dyiel whl
 klrqn dIAwrw inhwl klqwll Bwel rxj lq islg ghr kQwvick, igAwml crnj lq islg kQwvick,
 Bwel ikSn islg j l kQwvick slqn kl ktIAw vvl AW nystqW nllKQw ivcwr rwhlNgr ieiqhw
 qyisK ieiqhw srvx krwieAwll Bwel Bwel mj r islg l hIAW Fwfl j Qw, blbl rxblr kR
 Fwfl j Qw, Bwel sicw islg kvISrl j Qw, Bwel sqnm islg kvISrl j Qw nyFwfl qykvISrl nwl
 isK ieiqhw dIAwvwr rwhlNstqW nllnhwl klqwll ies smjq^q sR kpsgVHswihb djy Qpwr
 islg swihb igAwml ml islg nyishq Tlk nw hx dybwvj dl vl smwgm ivc hwzrl Brll stj
 dl syw s. srbj lq islg FtIAW plwrk nybwKbl inBwelll ies smjbwbw l wB islg kwrsyw
 ikl h AnllgVHswihb, j Qy sicw islg l hwh qys. Amrj lq islg cvvl w mbr Slnxl kmjtl, s.
 idl j lq islg 'bpl' vDik skqr, ipBlpl sirllr islg s. Aj myr islg Kyw, s. dl j lq islg
 iBlfr qys. prmj lq islg l Kywl mbr Slnxl kmjtl, mustr j glr islg swbkw mbr (ihmcl),
 Bwel sKivllr islg swbkw hY gll, blbl grcrn kR pDwn iesqrl siqstly sBw, pDwn
 guqwl mj kmjtl nllj, blbl kl ivllr kR pDwn iesqrl Akwl l dl, bwow srp islg flhywl,
 svml akwmnll hiSAwrpr vvl y pl bl j lq islg, ipll prmj lq kR, blbl rxj lq kR l Vw
 j nrl skqr Slnxl Akwl l dl, blbl rxj lq kR by w, blbl sirllr kR Sihrl pDwn, blbl
 grmj kR thVw, blbl bl blr kR, s. j iqllr islg ATvvl, s. bl ivllr islg j Vw islg vDik
 skqr, s. ismrj lq islg qys. j gj lq islg mlq skqr, s. mKqr islg mhj r, s. j glr
 islg mhj r gu Ab swihb, s. Amndl islg, s. Bipllr islg qys. hrij llr islg mlq mhj r,
 s. grmlq islg mhj r PqihgVHswihb, s. Bgvll islg mhj r guBTw swihb rpV, s. rxblr
 islg swbkw AFI:mhj r, Awid nyhwzrlAW BrIAWll

9 Akqbr

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ਵੇਂ ਪ੍ਰਕਾਸ਼ ਦਿਹਾੜੇ ਸਬੰਧੀ

ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤ ਸ੍ਰੀ ਗੁਰੂ ਸਾਹਿਬ ਵਿਖੇ ਗੁਰਮਤਿ ਸਮਾਗਮ

Allmsr- sR grlgobll islg j l dy 350 swl w plwS idhwVy dysbD iv-c j Qpwr
 Avqwr islg pDwn Slnxl girdAwrw plbDk kmjtl dyidSw-inrdsw hyl q^q s-cKlf sR hztl

Aibcl ngr swihb nVdV ivKy pji vW girmiq smwgm stqW dysihXg sdxw krvwieAw igAw [ij s iv-c s-cKlf sR hirmtir swihb dymK gMl isG swihb igAwnl j gqwr isG, igAwnl hrpwl isG mK gMl girdAurw sR PqihgVHswihb srihtl, isG swihb igAwnl kl vlt isG j Qdwr q^q s-cKlf sR hzt Aibcl ngr swihb nVdV, isG swihb igAwnl j qietlr isG mlq j Qdwr, stq bwbw bl ivltlr isG l tgr swihb vwl y isG swihb igAwnl kSmtr isG mK gMl, Bwel rum isG DblAw, Bwel rij tlr isG pj wrl AqyigAwnl bl vlt isG l iDAuxw kQwvck Awid nyiSrKq klql [smwgm dl AwrBqw q^q s-cKlf sR hzt Aibcl ngr swihb dymq j Qdwr isG swihb igAwnl j qietlr isG ny Ardws krkyklql [ies aprlt Bwel grpRwp isG hztl rwgl j Qw q^q s-cKlf sR hzt Aibcl ngr, Bwel Skln isG, Bwel krnl isG, Bwel rivltlr isG qy Bwel Awntl isG hztl rwgl j Qw s-cKlf sR hirmtir swihb nygrbwxl j -s ruhllstqW nVinhwl klqw [stj sk-qr dl syw Bwel srj lq isG pRwrk nybWklbl inBwel [

ies mkystqW nVstbDn kridAw q^q s-cKlf sR hzt Aibcl ngr swihb dj Qdwr isG swihb igAwnl kl vlt isG nyikhw ik dsm pWqSw swihb j l dyl V l gw gey pr APS6 ik AslNSbd grldyapdS w qynw c-l dyheydh Dwrl grlAw dymgr l -g Awpxy j lvn nVAurwgvx gvw rhyhW [anW nq vvn pVll nVhSyiqAwg, swbq stq rihdyheyAlmK Ck grlvwl ybnx l el ikhw [anW smwgm ivc huzrlAw Br rhlAw pRuk S^sIAqW nVq^q swihb v-l nsmwinq klqw qystqW dw Dhvvd klqw [

ies aprlt s-cKlf sR hirmtir swihb dymK gMl isG swihb igAwnl j gqwr isG, girdAurw sR PqihgVHswihb, srihtl dymK gMl igAwnl hrpwl isG qyigAwnl bl vlt isG l iDAuxw ny stqW nwl girmiq ivcwrW dl sW pwatdy hey dsm ipqw dy j lvn qd j wxW krvwieAw [aprltj Drm pRwr kmytl dymq sk-qr s. j gj lq isG nyj Qdwr Avqwr isG pDwn Slnxl girdAurw pBdk kmytl v-l n smwgm ivc huzrlAw Br rhlAw smh Durimk s^sIAqW, q^q s-cKlf sR hzt Aibcl ngr swihb dypBdkl brf, smh mlbr swihbwn dw Dhvvd klqw qy pRuk S^sIAqW nVstlnxl girdAurw pBdk kmytl (Drm pRwr kmtl) v-l n smwinq klqw [smwgm ivc huzr stqW nwl s. Qwn isG sipRtWlt, s. srj lq isG ig-l mlbr pBdkl brf, s. fl pl isG Aqys. divltRpw isG E Ab fl nyvl stbDn klqw [

ies mkystq bwbw girmK isG j l, bwbw Avqwr isG j l, stq bwbw Drm isG ibDlclley s. ieltRmth isG Axj wn qys. mnj lq isG ieltRj, s. grpRq isG sprvwelzr, s. rSm isG girdAurw ieltPktr, s. ibkrmj lq isG, s. j grt isG, s. j gblr isG sprvwelzr, s. j iqltr isG, s. rSm isG, s. pl ivltlr isG, s. hrdlp isG, s. syk isG qy Drm pRwr kmytl AqySlnxl kmytl dystw& dyiel wv q^q s-cKlf sR hzt Aibcl ngr swihb dyBwel Avqwr isG Slql mlq gMl, mlbr pBdkl brf s: Bigltlr isG, s. grmlq isG, s: Sr isG, s. rxj lq isG kRkr, s. sirltlr isG, s. hrj lq isG Aisstlt sipRtWlt, s. pRlp isG, s. BtpRlr isG, s. j gj lq isG iefj lnAr, s. ruj divltlr isG, s. Amrlk isG Aqy Bwrl igxql iv-c stqW huzr sn [

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ੨੩੩ ਵਿਦਿਆਰਥੀਆਂ ਨੇ ਅੰਮ੍ਰਿਤਪਾਣ ਕੀਤਾ

j Qpwr Avqwr isG pDwn Slnxl girdAwrw pbdk kmytI dl idSw inrdSnw Aqys. bl ivlir isG j vvisGw AFl. skqr Drm pCwr kmytI dl Agvvel hYr SrUklql 'isG sj l ihr' qihq sl AlmkSr swihb dyvK-vK skU Wivc hYf pCwrk Bwel j gdy isG AqyBwel srvn isG pCwrk nypiqppkw iqAwg kyAlmk Ckx dl pCwn klql [ij s ivc Bwel rxj lq isG j nl sprvvelzr, s. rwj ltr isG plgrwm mhj r, signmusrb kil Awx trst Aqy Dwrnk tIcr swihbwn nyAihm Bmkw inBwel [ies dyistyvj Nimql 13/10/2016 nWsk Akwl q^q swihb ivKyvK-vK skU W dy233 ividAwrQIAW nyAlmk pwn krkygrUdIAW K6IAW ptpq klqlAW [ienW ividAwrQIAW nWkkwr Drm pCwr kmytI (Slnxl girdAwrw pbdk kmytI) vl n BjtW rihq idqy gey [s. rwj ltr isG plgrwm mhj r, s. rxj lq isG j nl sprvvelj r signmusrb kil Awx trst nymnXg j Qpwr Avqwr isG pDwn swihb, s. bl ivlir isG AFl. skqr AqyhYf pCwrk s. j gdy isG dw Dhwvd klqw, ij nW dyadm nwl Almk stwr smwgm sPl hieAw [

ਗੁਰਦੁਆਰਾ ਸਿੰਘ ਸਭਾ ਕਾਦੀਆਂ ਵਿਖੇ ੧੮੦ ਪ੍ਰਾਣੀ ਖੰਡੇ ਬਾਟੇ ਦਾ ਅੰਮ੍ਰਿਤ ਪਾਣ ਕਰਕੇ ਗੁਰੂ ਵਾਲੇ ਬਣੇ

Slnxl girdAwrw pbdk kmytI vl nAwrBI gel Almk-stwr l ihr qihq hl kw btl w qU mlbr Slnxl kmytI j Qpwr girUrpwl isG gwr dyivSf Xqn nwl girdAwrw isG sBw Drmpirw kudIAW ivKygrmiq smwgm qy Almk-stwr krwieAw igAw [ies smwgm ivc signmusrb kil Awx tSt dw ivSf sihXg irhw [ies mkykrvweygey Almk-stwr smjst Akwl q^q swihb qU pij ypjI ipAwryswihbwn nyAlmk dw bwtw iqAwr klqw ij s qihq 180 ptxIAW nyAlmk pwn klqw [Almk AiBI wKIAW nWkkwr Drm pCwr kmytI vl n BjtW rihq idqy gey [j Qpwr girUrpwl isG gwr dl pCwn sdkw Drm pCwr kmytI dypCwrkAW Aqysignmusrb kil Awx tSt dyaprwl ynw skU W dybicAW nyvfl igxql ivc Almk CikAw [

ies mkyienW smwgm Wivc s. hrij ltr isG sprvvelzr, s. bl rwj isG kul w bwl w, s. rij ltr isG plgrwm ieltwrj, s. griqltr pwl isG BwtIAW, s. krqr isG bwj vw, s. mnj lq isG kudIAW pCwrk Drm pCwr kmytI, s. ismrnj lq isG kdt tfr ml pCwrk, s. bl blr isG skvW pCwrk, s. j gj lq isG sonI s. hrdy isG fry pTwnW, s. rsm isG Kihrw, s. griqltr isG Awid hwzr sn [



ihsub-ikqwb

< sL vnhgrlj l kl &qih]

**Sihxl grdAwrw pbdK kmYl, sL Allhqsrl
icTm Amdn/Krc jnrl brf Plf, mhlw mel 2016**

ਸੀ: ਨੰ:	ਨਾਮ ਖਾਤਾ	ਪੰਨਾ	ਨਾਮ	ਜਮ੍ਹੀ
---------	----------	------	-----	-------

jnrl l j r nM1

1	dsvD skSn-85	3		41876858.00
2	dsvD skSn-87	44		6447006.00
3	ivkrl stSnrl /stwk stSnrl	122		9204.00
4	Amdn grdAwrw gzt	135		120.00
5	Krc grdAwrw gzt	143	74063.00	
6	ikrwieAw kAwrtr (ml wj ml)	150		19904.00
7	ikrwieAw j fISI kimSn	160	76559.00	
8	Alltrtymllt	163	15936.00	
9	mFlkl iebSrls mlbr swihbwn	170	145988.00	
10	Krc sb-AwiPs, clflgVh	184	903198.00	
11	iemwrq sb-AwiPs clflgVhgrwalF rllt	192	27645.00	
12	Krc sL kl glDr invs,clflgVh	193	296386.00	
13	smwn qy ikqwbW sb AwiPs clflgVh	199	38700.00	
14	stSnrl dPqr	200	75990.00	
15	smwn qy Prnlcr dPqr	214	147075.00	
16	mrllhq smwn	227	57070.00	
17	mkdmy smy Krc is-K j fISI kimSn	240	929741.00	
18	sPr Krc ml wj ml	274	370198.00	
19	kur Krc	375	672208.00	
20	pbl listl	432	326061.00	
21	Ptkl	448	22852.00	115510.00

22 shwiequ qPwn Aqy Bcwil pIVq PIf	461	10000000.00	
23 klpatr	462	65200.00	
24 smwn klpatr (ieltrnft)	464	10250.00	
25 fuk qy qwr Krc	467	11003.00	

j nrl l j r nll2

26 tl IPn dPqr	502	19674.00	
27 qnKwh j nrl ivBwg kl rkW qy sywdwrW	517	11164621.00	1452.00
28 qnKwh ieltpkSn ivBwg	527	4039474.00	
29 Awift Pls ieltrnl	534	486625.00	
30 psgl j nrl	547	4248496.00	3805465.00
31 tl IPn ieltrnl	591	4019.00	
32 psgl Asl w	595		4200.00
33 sP Akwilt	617		4000000.00
34 shwiequ mlrl-plrl mFlkl kw j Swhbwd mwrkfw hirAwxw	619	10000000.00	10000000.00
35 kS hx Xg cfk	625	7450.00	
36 psgl qnKwh	646	1233000.00	995946.00
37 shwiequ:- sk grlgw swihb ivSv Xhivristl, sk PqingVhswihb	745	10000000	12500000.00
38 qnKwh Aqy ibl sb-AwiPs kirkSpr (hirAwxw)	756	271068.00	
39 iemwrq Shld bwbw stgq islg j l p l: kw j , blyw	769	3440183.00	
40 slmlt srlAw: Shld bwbw stgq islg bh+qknkl kw j blyw	771		140881.00
41 j mwnq srlAw: Shld bwbw stgq islg bh+qknkl kw j blyw	772	645788.00	

42 r6nl dPqr	773	12611.00	
43 ieltrnlt	787	6900.00	
44 slmlt srlAw blbl Srn k0 kul j , cmk0 swihb, rpV	800	121500.00	
45 srlAw slmlt sl gr hrg6bkl swihb Kul sw grl z, krhl l	829	488000.00	
46 srlAw slmlt grlg6bkl islg j l pb: skl , ml kw (biTlru)	831	178764.00	14460.00
47 srlAw dsmS pbil k skl mxlky l iDAwxw	837	48200.00	
48 slmlt srlAw sl grlArj n dy j l Kul sw kul j chl w swihb	841	1368989.00	
49 shwieqw grlb bicAw dl pVtel	971	52520.00	

j nrl l j r nll3

50 bcq ihswb nll2123 pjlwb AIF isD blk inwrs Allmksr	1011	47407262.00	23668194.00
51 bcq ihswb nll 16618 pjlwb AIF isD blk Gltw Gr, Allmksr	1068	10842.00	392892.00
52 bcq ihswb nll 94749 Ab.fl.AP.sl. blk, Gltw Gr, Allmksr	1076	11015897.00	7604015.00
53 bcq ihswb nll 5744 pjlwb nSnl blk gd fn tlp l kpl ks	1091		10065000.00
54 bcq ihswb nll 65022167075 stj blk AwP pitAwl w	1127	12711043.00	12335394.00
55 kimSn blkW qtl	1185	485.00	
56 Amwng mFlkl yn ielSrls ml wzml	1191	17827.00	15897.00

girdAvrW gzt

72

mGr (nvbr 2016)

57 j mwnq TjkdwrW	1207	688773.00	172337.00
58 bcq ihswb ntl 011275			
Awel.sl.Awel.sl.Awel.blk	1217		202571.00
59 bcq ihswb ntl 11828 ktk mihlwrw blk,			
Almkqsr	1227	1100000.00	650913.00
60 stl j nrl blkW qtl	1241		10853.00
61 imAwdl ihswb j nrl pjlvb AWF			
isD blk clk Pnwrw	1250	121480.00	
62 imAwdl ihswb j mwnqW pjlvb AWF			
isD blk clk GltvGr	1253		121480.00
63 sj tks PrmW	1360	359260.00	236715.00
64 ielkm tks (PrmW)	1371	260343.00	142656.00
65 ielkm tks (ml wzml)	1403	1007167.00	1146182.00
		j W 136804384.00	136696105.00
	hQ dl bkl	542377.00	650656.00
	kl j W	137346761.00	137346761.00

shl/-
cl& Akwltit,

Sinxl girdAvrW plDk kmtl, sl Almkqsr[

shl/-
skqr,

< sl vnhgrlj l kl &qih]

**SlnxI gndAwrv pbdk kmjI, sl Allhqsrl
icTiv Amdn/Krc jnrl brf PIF, mhlw j h 2016**

ਸੀ: ਨੰ:	ਨਾਮ ਖਾਤਾ	ਪੰਨਾ	ਨਾਮ	ਜਮ੍ਹਾਂ
---------	----------	------	-----	--------

jnrl l jr nll

1	dsvD skSn-85	4		4268027.00
2	dsvD skSn-87	53		4044651.00
3	ivkrl stsnrl/stwk stsnrl	122		2876.00
4	Amdn gndAwrv gzt	135		40.00
5	Krc gndAwrv gzt	143	82887.00	
6	ikwieAw kAwtr (ml wj ml)	150		16190.00
7	Alltrtymll	163	17405.00	
8	Krc sb-AwPs, clfigVh	184	631222.00	
9	Krc sl kl gIDr invws,clfigVh	193	308265.00	
10	stsnrl dPqr	201	66965.00	
11	smwn qy Prnlcr dPqr	215	226115.00	
12	mrlhqq smwn	227	17743.00	
13	mkdmy smqj Krc is-K j rISI kimSn	242	1816265.00	
14	sPr Krc ml wj ml	282	393314.00	
15	kur Krc	378	528613.00	
16	pbl listl	432	24667.00	
17	Ptkl	449	73471.00	8500.00
18	Tkw zmln sl grUhirgobll swihb KwI sw kwI j TTw swihb, zlrw (iPrzpr)	456		114000.00
19	klpatr	462	26300.00	
20	smwn klpatr (ieltrnft)	464	8876.00	
21	fuik qy qwr Krc	467	18257.00	

j n r l i j r n l l 2

22 tI IPn dPqr	503	30989.00	
23 qnKuh j n r l i vBwg kl rkW qy syvdrW	518	12472458.00	
24 qnKuh ielbPkSn ivBwg	527	4192939.00	
25 Awift Pls ielt rnl	534	486625.00	
26 pßgl j n r l	553	8888973.00	7983202.00
27 tI IPn ielt rnl	591	28063.00	
28 pßgl Asl w	595		4200.00
29 vrdIAW syvdrW	604		2332.00
30 Axid-ql qnKuh	606	154709.00	400786.00
31 Amwng j n r l	613		398280.00
32 sP Akwllt	617		1429088.00
33 shwieqw mlrl-plrl mFlkl kul j Swhbwd murkflw hirAwxw	619		13000000.00
34 pßgl qnKuh	655	1105500.00	1193842.00
35 I k dx ividAw Pfl	741		523253.00
36 shwieqw:- sl grlgd swihb ivSv XhIvristl, sl &qihgVl swihb	745	20000000.00	
37 qnKuh Aqy ibl sb-AwiPs kurkSqr (hirAwxw)	756	293413.00	
38 r6nl dPqr	773	17858.00	
39 ielt rnl t	787	8588.00	
40 iemwrq sl grUhrIkSh swihb j l Kul sw kul j pjl Krw swihb (hir:)	815	2298689.00	
41 slmlt srlAw Kul sw kul j pjl Krw swihb (hirAwxw)	819	40743.00	
42 iemwrq sl grlgg bhadr swihb			

p0 l: kul j , j lld (hirAwru)	850	8082802.00	
43 slmlt srlAw sl grlqg bhwr swihb			
p0 l: kul j , j lld (hirAwru)	821	341567.00	3286196
44 srlAw slmlt sl gr hrgöbkl swihb Kul sw			
grl z, krhw l	829	1539460.00	
45 srlAw slmlt grlgöbkl islg j l pb:skl ,			
ml kw (biTfw)	831	74250.00	700532
46 iemwrq mww swihb k0 g:kul j			
ql vlfl Bwel (iPrzpr)	853	655303.00	17520
47 iemwrq sl grlArj n dy j l			
Kul sw kul j chl w swihb	839	1623862	
48 slmlt srlAw sl grlArj n dy j l			
Kul sw kul j chl w swihb	841		550341
49 iemwrq grlgöbkl islg j l pb:skl ,			
ml kw (biTfw)	847	1690706.00	
50 j mwnq srlAw	991		101007.00
51 shwieqw grlb bicAw dl pVtel	972	213660.00	
j nrl l j r nM3			
52 bcq ihswb nM 20165717930			
Al whbwcl blk, ktVw Awrl Wwl lAw	1001		36000.00
53 bcq ihswb nM2123 pjw Awf isD blk			
inws Almkqr	1014	4162000.00	40254012.00
54 bcq ihswb nM 16618 pjw Awf isD blk			
Gltw Gr, Almkqr	1068	10000.00	
55 bcq ihswb nM 94749 At.fl.AP.sl.			
blk, Gltw Gr, Almkqr	1076	2152955.00	4880909.00
56 bcq ihswb nM 5744 pjw nSnl blk			

gd fn tlpI kpl ks	1092	14363752.00	5977437.00
57 bcq ihswb nM 65022167075			
stjt blk AwP pitAwI w	1128	8278027.00	10019740.00
58 Amwng mFIKl yn ieBrls ml wzml	1192	64061.00	57955.00
59 j mwnq TjydurW	1208	26712.00	562996.00
60 bcq ihswb nM 011275			
Awel.sl.Awel.sl.Awel.blk	1217		836601.00
61 bcq ihswb nM 11828			
ktk mihlurw blk, Allmksr	1227	3000000.00	1715596.00
62 stl j nrl blkW qn	1241		332940.00
63 imAwdl ihswb j nrl AwDrW			
blk hwl bj wr	1255		596155.00
64 imAwdl ihswb j nrl pjwlb Alf			
isD blk invrs, Allmksr	1257		3298123.00
65 imAwdl ihswb j nrl XhIAN blk,			
clk Plurw, Allmksr	1259	5648466.00	
66 sl tks Prml	1360	236715.00	161340.00
67 ielthkm tks (Prml)	1372	142656.00	246438.00
68 ielthkm tks (ml wzml)	1419	1146182.00	554625.00
		j W 107713048.00	107575730.00
	hQ dl bukI	405059.00	542377.00
	kl j W	108118107.00	108118107.00

shl/-

cl& Akwllt,

shl/-

skqr,

Sinxl girdAwru plbDk kmytI, sl Allmksr[

< sI vnhgrlj l kl &qih]

**Shxl grdAwr pbdk kmjl, sI Almhgr[
icTiv Amdn/Krc Drm pkr kmjl, mhliv Agsq 2016**

ਸੀ: ਨੰ:	ਨਾਮ ਖਤਾ	ਪੰਨਾ	ਨਾਮ	ਜਮ੍ਹਾਂ
1	Dwrink Pif 85	11		32500098.00
2	Dwrink Pif 87	43		338886.00
3	pkr shwieq	69		195250.00
4	il trcr Bjt rihq fuierIAW, kl lfr, sywPI KrVyAwid (Cpael qy Kld)	93	558745.00	
5	il trcr Ptkl	103	1909.00	
6	Dwrink ptiKAw vj IPy	116	742085.00	
7	pqr ivhwr krs qyKj kplr	174	432386.00	42300.00
8	Drm qy Almhq pkr	197	523589.00	82550.00
9	grmiq plwS (pjlwbl mwisk p-qr)	229	1150228.00	39820.00
10	grmiq igAw ihlil	274	237325.00	4275.00
11	stSnrl Cpael	291	4370.00	
12	qnKwh stwP dPqr	296	3683117.00	
13	qnKwh stwP il trcr Aqy kimSn Awid	306	490933.00	
14	qnKwh qy sPr Krc Al walls frwelvrz	314	654505.00	
15	qnKwh Dwrink tkr	321	623810.00	
16	fwk qy qur Krc	328	2821.00	
17	iPI mW ruhll pkr (qnKwh iPI m apry, mlf: qys:K: Awid)	340	163004.00	
18	Krc g-fIAW (qj qy mrlthqld)	363	184731.00	
19	tI IPn	388	17739.00	
20	mrlthq smwn dPqr	404	11185.00	
21	Altrtymllt	416	8334.00	
22	vrdlAW ml vj mW	422	58400.00	
23	sPr Krc ml vj mW	437	62497.00	

24 Ptkl dPqr qyr6nl	452	11619.00	165.82
25 blmw g-fIAW qyKS	474	93108.00	
26 blmw pSgl ml vj mW Akslfllt l	504		224.00
27 blmw pSgl ml vj mW mFikl yn	514		4867.00
28 SqubdIAW smwrh	543	757155.00	
29 Afvrtwelj mlt	571	19560.00	
30 Shld is-K imSnrl kwl j Allmkysr Aqy sly Pqih isG sly clhx isG bFw j thV	583	777341.00	18715.00
31 grllkwlSI gu ielS: ql vml subokl (bitMfw)	598	308117.00	7574.00
32 Buel girdys ividAwl w j bl l DrmSwl w iPrj pr	611	81138.00	
33 grmiq slylq AkYml (sll Antlpr swihb)	622	105849.00	
34 gr:slylq ividAwl y (budIAwlmkqsr swihb, Blw khnw ,kwl wml w slyrt) qn: , s:K: qy Ptk: Awid	633	350054.00	
35 grmiq kwl j (sil qunpr l DI, bulw dlp isG brnw w qy fyw bulw nwnk, Buel girdys ivid:Awl mgr)			
qnKwhW,sPr Krc qy Ptkl Awid	652	433106.00	
36 bbynwnkl grmiq slylq AkYml sll Allmkysr	671	35985.00	
37 j Qygrcrn isG thVw ielS: AwP AfvllS is-K st-flj , (qnKwhW, AwryIAm qy Ptkl Awid)	680	554345.00	1750.00
38 qnKwh plwrk, Fwfl qy kvISr swihbn pjlwb plwr	703	4838382.00	
39 sPr Krc plwrk, Fwfl qy kvISr swihbn pjlwb plwr	718	272764.00	2775.00
40 dlwn ml y qy klps pjlwb plwr, nSw mikql mihh Aqy grmiq			

dsqwr smwgm	743	375203.00	
41 stuk il trpr, fwierl, kl lfr Awid (Cpuel) pjl lqg Krcy	771	484455.00	286140.00
42 nvlAW g-fIAW	807	5584312.00	
43 iemwrq dPqr Drm plwr kmytl	818	137732.00	
44 iemwrq gu ielb: ql vlfl subokl (biTlflw)	825	583276.00	
45 smwn dPqr Drm plwr	886	71000.00	
46 smwn dPqr grlnwnk dyv guivid:CqlgVll 894		10236.00	
47 smwn Shld is-K im: kw j Allmksr qy buFw j thV	895	1500.00	
48 smwn Bwel grdws ividAwl w j bl l DrmSwl w iPrj pr	898	13530.00	
49 smwn j Qy gircrn islg thVw ielbl: bhwdrgVll pitAwl w	903	1550.00	
50 smwn d&qwr hirAwxw isK imSn, krnkSqr	904	75502.00	
51 smwn grmiq stlq AKlfl ml SKlbrw mlbl, krnwl	905	2950.00	
52 smwn dPqr Xlpl, mD plls., idl l Aqy isK imSn hwpl	906	28030.00	
53 smwn grmiq stl ividAwl w Blw khrw	914	70460.00	
54 ikqwbw j Qy gircrn islg thVw ielbl: bhwdrgVll pitAwl w	926	2897.00	
55 krj w gl fn AwPst plb rwnsr	933		200000.00
56 qnKwh qysPr Krc stu& hirAwxw is-K imSn, krnkSqr	1002	379961.00	
57 Ptkl d&qwr hirAwxw is-K imSn	1009	110857.00	
58 dlwn, mly kllps qy iPl mlw rwhll plwr hirAwxw isK imSn	1020	30743.00	
59 gr:ividAwl w SKlbrw mlbl,krnwl qn:, vj l:,s:Krc qy Pt:	1037	142726.00	

60 qnKuh qys&r Krc stw& (r6nl, ibl Aqy Ptiki Awid) ihmici pti is-K imSn (gu pl wh swihb, (athu)	1048	113474.00	
61 qnKuh qys&r Krc stw& (r6nl, ibl Aqy Ptiki) ruij sQwn is-K imSn (bFw j thV)	1059	47674.00	
62 qn:sPr Krc stw& Xlpl:, idl I Aqy m-D pti is-K imSn	1069	960966.00	
63 dlvan, mly kips, iPl ml ruhll pcur Aqy girmiq dsqwr smwgm, Krc gfIAW Xlpl:, idl I Aqy m-D pti is-K imSn	1080	18074.00	
64 tkiss hwaB qypwxi Aqy ibl ibj I I mrthq smwn Xlpl:, idl I Aqy m-D pti is-K imSn	1096	52876.00	
65 Ptiki d&qr Xlpl:, idl I Aqy m-D pti is-K imSn	1102	15180.00	
66 sl grlrum dws j I girmiq ividAwl w Suhj hwnpr Xlpl	1110	84984.00	
67 girdAwru grlrunnk drbwir Xlpl:	1120	64805.00	
68 gr: swihbwn nku kIAW, stq sBw nglw, ibllwn, gVmkqsr Xlpl:	1128	31508.00	
69 stqiq ividAwl w bgVI gj rd w Xlpl:	1136	6617.00	
70 qnKuh qys&r ^rc stw& pthl Bwrq isK imSn (kl kqw) Aqy aM/Isu imSn (ibl Ptiki Awid) Aihmdulowd, gjj rwq	1152	28501.00	
71 qn: qys&r ^rc stw& CqlsgVH isK imSn ibl Ptiki Awid	1164	116221.00	
72 dlvan, mly kips qy i&l ml ruhll pcur, girmiq dsqwr smwgm CqlsgVH imSn	1171	355332.00	
73 grlrunnk dy guivid: CqlsgVH imSn (qn: sPKrc Aqy ibl Awid)	1177	192439.00	32829.00
74 qnKuh qys&r ^rc stw& j thukSmir isK imSn	1190	104328.00	

75 dlvvn, mly kllps qy iPl mW ruhll pbcwr, grrmiq dsqwr smwgm j hhu kSmIr isK imSn	1200	4971.00	
76 Ptkl d&qr l hgr (AwauBgq) j hhu kSmIr isK imSn	1205	3374.00	
77 qnKwh qys&r ^rc stw& aqrllcl isK imSn, Ptkl Awid (kuSlpr)	1212	320328.00	
78 qnKwh ,sPr Krc Awid isK imSn npwl	1228	30086.00	
79 shwieqw l wieblAW il trcr Awid	1238	245684.00	
80 shwieqw girdAwrw swihbn	1259	526285.00	
81 shwieqw gurukuSl kul j AwP isK st-flj ql vlll swbo kl (biTllw)	1276	880320.00	
82 shwieqw pljwb ql bwhrl y girdAwrw swihbn	1284	2779978.00	
83 shwieqw Dwrnk ividAw skll Wkwll j W	1297	119600.00	
84 shwieqw Drm pbcwr ividAwrQl Kqr Aqy isK SSqr ividAw (gqkw)	1315	327200.00	
85 shwieqw plVq pirvwr	1328	120000.00	
86 shwieqw kdrql AwPqll, klbr rl IP Plf (Sl gu plrkmyt l nll)	1356		3588.00
87 shwieqw Xwdgwrll plj kt qy ieiqhnsk iemwrqll	1368	2014513.00	450968.00
88 shwieqw Dwrnk, pdk qysmj syl slQvll, iplll dygll isllW ruhll pbcwr, pdk ividvvnll nllsmwng	1374	50000.00	
89 shwieqw mPq ividAw AllmqDwrll ividAwrQl (Sl gu plrkmyt l nll)	1386	694000.00	
90 shwieqw girdAwrw swihbn j hhu kSmIr isK imSn	1423	250000.00	
91 Awmdn kr	1437	176500.00	225500.00

92 tl.fl.Ak. (Adwiegł Xg)	1456	33300.00	64551.00
93 sl tks	1472	4160.00	103225.00
94 shwieqW Bwel ngwelAw j l pbił k skłł Pwr fP Awł mgr l i iDAwru	1481	245509.00	
95 shwieqW bblł Bwłł klhAw ngrhlx ived: slł swihb Chrtw rł slł Allmłqsr	1484	25000.00	
96 Axidqł qnKwh	1505	625.00	625.00
97 Axidqy ibł z	1520		7379.00
98 Axidqy ibł z Slłxl kmłł (grbłxl qygłmiq il t: Płł)	1536		122355.00
99 Amwng ikrwieAw qy ibj l l slł drbur swihb slł Allmłqsr	1550	72922.00	72922.00
100 Amwng ikrwieAw gusł PqihgVł swihb	1572		1700.00
101 Amwng ikrwieAw qKq slł dmdmw swihb qł vlłł swbł biłłłł	1578		8776.00
102 Amwng ml wj mlł	1603	166733.00	188018.00
103 Amwng Slłxl kmłł	1627	24431.00	24431.00
104 pšgl j nrł	1671	6670455.00	10359969.00
105 pšgl hiQAw	1722		1400.00
106 pšgl qnKwh	1741	312000.00	487237.00
107 ikrw: dkwru qy Plłł, Xłpl. isK imSn	1798		7062.00
108 plł Płł stłł	2010	1737228.00	1737228.00
109 krj w plł Płł	2034	98195.00	98195.00
110 sš Kłqł	2041		683287.00
111 S.B A/c No. 65038600490 SBP, bwg j il lAwł w, Allmłqsr	2059	18095667.82	12795251.00
112 S.B A/c No.00976000/00070127 PNB, bwg j il lAwł w, Allmłqsr	2102		209800.00
113 S.B A/c No.7479000/00008732 PNB, srłłł Allmłqsr	2120	1987768.00	4039454.00

114 S.B A/c No.13131000017966 HDFC, gd fn tlpI , Allmksr	2142	6888518.00	5620899.00
115 S.B A/c No. 2480 PSB, srley Allmksr	2173	14662039.00	8415609.00
116 S.B A/c No. 7264 PSB, clk plgdus Allmksr	2195	2000470.00	744117.00
117 S.B A/c No.29495 Canara Bank, Drm isk mwrkt, Allmksr	2257	100010.00	
118 S.B A/c No.21921 IndusInd Bank, mwl rf, Allmksr	2263		4226490.00
119 S.B A/c No.006601003233 ICICI Bank, mwl rf, Allmksr	2274	2000000.00	156000.00
120 S.B A/c No.911010030374672 Axis Bank, krt rf, Allmksr	2281	3721559.00	11214779.00
121 stl blkW	2370		95982.00
122 j mwnqW j nrl qy TjkdurW	2390	99213.00	118565.00
123 j mwnq ividAvrQIAW	2408		313200.00
124 j mwnqW ml uj mW	2428		30000.00
125 isky clldl	2451		9448.00
	j W	96038776.82	96396228.82
	hQ dl bukI	1027226.00	669774.00
	kl j W	97066002.82	97066002.82

shI/-

cl& Akwattit,

Drm plkr kmjtl, Slnxl girdAvr plbDk kmjtl, st Allmksr [

shI/-

AFI/skqr,